


ਅਸਲੀ ਤੇ ਪੁਰਾ ਪੁਸ਼ਗ

ਸ਼ਾਹ ਬਹਿਰਾਮ

-੩-

ਹੁਸਨਬਨੋ


ਕ੍ਰਿਤ ਕਵੀ - ਮੀਆ ਅਮਾਨ ਬਖਸ਼



ਪ੍ਰਕਾਸ਼-ਅੰਮ੍ਰਿਤ-ਪੁਸਤਕ ਭੰਡਾਰ

ਦਾਸਤਾਨਾ ਸੰਗ੍ਰਹੀ ਅੰਮ੍ਰਿਤਸਾਹ।

ਮਲ 5-00 ਰੁਪੈ



ਅਸਲਾ ਤ ਪੂਰਾ ਕਿਸਾ

ਸਾਹ ਬਹਿਰਾਮ ਤੇ ਹੁਸਨ ਬਾਨੋ

ਕ੍ਰਿਤ ਅਮਾਮ ਬਖਸ਼

ਪ੍ਰਕਾਸ਼ਕ—ਅੰਮ੍ਰਿਤ ਪੁਸਤਕ ਭੇਡਾਰ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ
ਯਾ ਰੱਬ ਤੇਰੀਆਂ ਸਿਫਤਾਂ ਤੱਤੀ ਕੋਈ ਨਾ ਪਹੁੰਚ ਸਕੇ। ਆਦਮ ਜਿੰਨ
ਮਾਲ ਇਕ ਹਰਸੈ ਸਿਫਤਾਂ ਕਰਕਰ ਬਕੇ। ਲਿਖ ਲਿਖ ਸਿਫਤਾਂ ਤੇਰੀ ਜਾ
ਜਾਤੀ ਬਹਾਰ ਹੱਦ ਸੁਮਾਰੇ। ਕਲਮ ਵਿਚਾਰੀ ਹਿੰਮਤ ਹਾਰ ਪਾਟ ਗਈ
ਵਿਚ ਕਿਹੜੇ। ਸਿਫਤ ਤੇਰੀ ਨੂੰ ਆਲਮ ਸਾਰਾ ਜਾਂ ਰਲ ਲਿਖਨ ਲਗਾਹੇਰਤ
ਨਾਲ ਰਹਿਆਂਦਰਮਾਦਾ ਕਾਗਜ ਸਾਰਾ ਬੱਗਾ। ਨਰਨਾਗੀ ਤੇ ਪਹੁੰਚਨ ਸਕੇ
ਕਰਕਰ ਰਹੇ ਚਲਾਕੀ। ਸਿਫਤ ਤੇਰੀ ਨੂੰ ਕਿਦਾਂ ਪਹੁੰਚੇਅਾ ਜਜ ਝੰਦਾ ਖਾਕੀ
ਹਰਸੈ ਦਾ ਤੂੰ ਖਾਲਕ ਰਾਜਕ ਹਰਸੈ ਦਾ ਤੂੰ ਵਾਲੀ। ਪੌਰ ਪੈਰੀਬਰ ਦਰ
ਤੇਰੇ ਰਹਿਣ ਹਮੇਸ਼ ਸਵਾਲੀ। ਮੈਂ ਭੀ ਛਜਲ ਕਰਮ ਤੇਰੇ ਥੀਂ ਮੰਗਾਂ ਏਹ
ਦਵਾਈ। ਦੁਨੀਆਂ ਉਤੇ ਵਕਤ ਨਿਜਾ ਦੇ ਨਾਲ ਈਮਾਨ ਚਲਾਈ।
ਦੂਜੀ ਖਾਹਸ਼ ਮੇਰੀ ਯਾ ਰੱਬ ਜਿਚੜ ਤੱਤੀ ਜੀਵਾਂ ਵਿਚ ਜਨਾਬ ਤੇਰੀਏ
ਯਾ ਰੱਬ ਸਿਰ ਸਜਦੇ ਵਿਚ ਥੀਵਾਂ।

ਸੁਰੂ ਕਿਸਾ ਸਾਹ ਬਹਿਰਾਮ ਤੇ ਹੁਸਨ ਬਾਨੋ ਦਾ

ਇਸ ਪਿਛ ਮੇਰੇ ਦਿਲ ਆਯਾ ਏਹ ਹੈ ਦੁਨੀਆਂ ਢਾਨੀ ਕੀ ਕੁਝ
ਕਰੀਏ ਮਰਨੇ ਪਿਛੇ ਸਾਥੋਂ ਰਹੇ ਨਸ਼ਾਨੀ ਯਾਦ ਆਯਾ ਇਕ ਕਿਸਾ ਮੈਨੂੰ
ਕਰਕੇ ਫਿਕਰ ਤਮੀਜਾਂ। ਇਮਾਮ ਬਖਸ਼ ਹੁਣ ਏਹੋ ਦਸੀਂ ਮਜਲਸ ਵਿਚ
ਅਜੀਜਾ। ਵਾਰਸ ਨਾਮ ਸ਼ਹਿਰ ਵਾਹ ਆਹਾ ਖੂਬ ਇਮਾਰਤ ਆਲੀ। ਨਾਮ
ਬਹਿਰਾਮ ਸ਼ਹਿਨਸਾਹਾਹ ਓਸ ਸ਼ਹਿਰ ਜਾ ਵਾਲੀ ਸੋਹਣੀ ਸੂਰਤ ਓਹ
ਸ਼ਹਿਜਾਦਾ ਆਹਾ ਯੂਸਫ਼ਾਨੀ। ਵਾਂਗ ਜੂਲੈ ਖਾਂਖਲਕਤ ਉਸਨੂੰ ਹੋਵੇ ਵੇਖ
ਦੀਵਾਨੀ। ਹੂਰਾਂ ਸਣੌ ਫਰਿਸਤੇ ਉਸਨੂੰ ਦੇਖ ਹੋਵਣਦਰਮਾਂਦੇ। ਆਦਮਜਿੰਨ
ਪਰਿੰਦੇ ਉਸ ਤੇ ਆਸ਼ਕ ਹੋ ਜਾਂਦੇ ਸਖੀ ਦਲੇਰ ਅੰਦਰਨਾਂ ਕੋਈ ਉਸ ਸੂਰਤ
ਹੁਸਨ ਜਵਾਨੀ। ਓਸ ਜਮਾਨੇ ਦੁਨੀਆਂ ਅੰਦਰਨਾਂ ਕੋਈ ਉਸਦਾ ਸਾਨੀ।
ਦੁਨੀਆਂ ਦੇ ਵਿਚ ਓਸ ਜਮਾਨੇ ਦੇਵ ਵਡਾ ਇਕ ਸ਼ਾਹੀ। ਸਾਰੇ ਮੁਲਕ ਦੇਵਾਂ

ਦੇ ਅੰਦਰ ਕਰਦਾ ਸੀ ਬਾਦਸ਼ਾਹੀ । ਦੇਵ ਸਫੈਦਆਹਾ ਨਾਮ ਉਸਦਾ ਦੇਵਾਂ ਦੇ ਵਿਚ ਕਹਿੰਦੇ ਤਾਬਿਆ ਉਸਦੀ ਕਈ ਹਜ਼ਾਰਾ ਦੇਵ ਹਮੇਸ਼ਾਂ ਰਹਿੰਦੇ । ਇਕ ਦਿਨ ਦੇਵ ਸ਼ਹਿਰ ਦੀ ਨੀਯਤ੍ਰੈਂਗ ਕਰਨ ਨੂੰ ਚੜਿਆ । ਆਮੀਆਂ ਦਾ ਮੁਲਕ ਦੇਖਣ ਨੂੰ ਸ਼ਹਿਰ ਫਾਰਸ ਵਿਚ ਵੱਡਿਆ । ਜਾਂ ਆਸ਼ਹਿਰ ਫਾਰਸ ਦੇ ਅੰਦਰ ਕੀਤਾ ਓਸ ਉਤਾਰਾ । ਨਜ਼ਰ ਪਿਆ ਬਹਿਰਾਮਸ਼ਾਹਜਾਦਾਲਗੋਸੁ ਬਹੁਤ ਪਿਆਰਾ । ਦੇਖਦਿਆਂ ਹੀ ਆਸ਼ਕ ਹੋਕੇ ਤੁਰਤ ਜਿਮੀਂ ਤੇ ਢਠਾ । ਹੋਰ ਅੜੇਹਾ ਸੋਹਣਾ ਉਸਨੇ ਨਾ ਕੋਈ ਸੁਣਿਆ ਛਿਠਾ । ਰਾਹਜਾਦਾ ਉਹ ਦੇਵ ਮੁਸਾਫਰ ਫਸ ਗਿਆ ਵਿਚ ਫਾਹੀ ਭੂਲਾ ਵਤਨ ਪਯਾਰਾ ਉਸ ਨੂੰ ਭੂਲਗਈ ਬਾਦਸ਼ਾਹੀ । ਸਖਤ ਜੰਜ਼ੀਰ ਮੁਹੱਬਤ ਵਿਚ ਹੋਯਾ ਕੈਦ ਅਜੇਹਾ । ਫੇਰ ਵਤਨ ਵਲ ਜਾਵਣ ਜੋਗਾ ਹਰਗਿਜਮੁਲਨਰਹਿਆਸ਼ਾਹਬਹਿਰਾਮਕਹਿ ਜਿਸ ਜਗਾ ਜਾਂ ਉਹ ਤੁਰੇ ਖਲੋਵੇ । ਦੇਵ ਸਫੈਦ ਉਤੇ ਵਲ ਉਸਦੇ ਅਗੇ ਪਿਛੇ ਹੋਵੇ ਮੋਹਣੀ ਸ਼ਕਲ ਜਨਾਵਰ ਬਣਕੇ ਰਹਿੰਦਾ ਸਜੇ ਖਬੇ ਘੜੀ ਘੜੀ ਮੁੜ ਸ਼ਹਿਜਾਦੇਵਲ ਦੇਖੇ ਮੂਲ ਗਾਰਜੇ । ਜਿਉਂ ਜਿਉਂ ਖਦੇ ਤਿਉਂ ਤਿਉਂ ਉਹਨੂੰ ਬਹੁਤ ਪਿਆਰਾ ਲਗੇ । ਆਖੇ ਰਹੇ ਜਿਵੇਂ ਇਹ ਸੋਹਣਾ ਮਰੀਆਂ ਚਸਮਾਂ ਅਗ । ਦਿਲਦੇ ਨਾਲ ਹਮੇਸ਼ਾਂ ਕਰਦਾ ਏਹ ਦਲੀਲਾਂ ਗਲਾਂ । ਦਾਓ ਲਗੇ ਤੇ ਏਸ ਸ਼ਹਿਜਾਦੇ ਨੂੰ ਚੁਕਵਤਨ ਲੈ ਚਲਾਂ । ਘਰ ਲੈ ਜਾਕੇ ਤਖਤ ਬਹਾ ਕੇ ਅਖੀਂ ਅਰੋ ਰਖਾਂ । ਜੇ ਮੁਰਾਦ ਏਹ ਪੂਰੀ ਹੋਵੇ ਸੁਕਰ ਬਜਾਵਾ ਲਖਾ । ਕਿਤਨੀ ਮੁਦਤ ਰਾਤ ਦਿਨੇ ਓਹ ਕਰਦਾ ਰਹਿਰਾ ਹੀਲਾ । ਫੰਦ ਲਗੇ ਤਾਂ ਮੈਂ ਲੈ ਜਾਵਾਂ ਏਹ ਜਵਾਨ ਰੰਗੀਲਾ । ਬਾਰਾ ਵਰੇ ਜਾ ਹੋਏ ਉਸਨੂੰ ਦੇਵ ਹੀਲਾ ਕਰ ਰਹੀਆ ਸ਼ਾਹਬਹਿਰਾਮਨਾਅਇਆ ਕਾਬੂ ਕਰ ਹੀਲ ਮਰ ਰਹਿਆ । ਓੜਕ ਫੇਰ ਸਹਿਜਾਦੇ ਦੇ ਸ਼ਿਰ ਵਰਤੀ ਕਲਮਰਬਾਨੀ ਚੁਕ ਲਿਆ । ਰਬ ਡਾਢੇ ਉਸ ਦਾ ਵਤਨੇ ਦਾਣਾ ਪਾਣੀ । ਇਕ ਦਿਨ ਕੂਚ ਸਹਿਜਾਦਾ ਕਰਕੇ ਆਇਆ ਤਰਫ ਉਜਾੜਾ ਸੈਲ ਸ਼ਿਕਾਰ ਕਰਨ ਨੂੰ ਚੜ੍ਹਿਆ ਜੰਗਲ ਜੂਹ ਪਹਾੜਾਂ ਲਾਲਕਰ ਉਸ ਦਾ ਜੰਗਲ ਦੇ ਵਿਚ ਫਿਰਦਾ ਕਈ ਹਜ਼ਾਰਾਂ । ਪਰ ਜਿਤ ਵਲ ਚਲਿਆ ਸੀ ਸ਼ਹਿਜਾਦਾ ਆਪ ਸਣੇ ਅਸਵਾਰਾ । ਦੇਵ ਸਫੈਦ ਅਗੋਂ ਮਿਲਿਆ ਬਣਕੇ ਸੁੰਦਰ ਘੋੜਾ ।

ਕਰ ਕਰ ਦਸੇ ਸੋਹਣੀਆਂ ਚਾਲਾਂ ਆਵੇ ਖਾ ਖਾ ਮੋੜਾ। ਸ਼ਾਹ ਬਹਿਰਾਮ
ਡਿਨਾ ਉਹ ਘੋੜਾ ਕਰਕੇ ਖੁਲ੍ਹੇ ਨਜ਼ਾਰਾ। ਬਹੁਤ ਅਜਾਇਬ ਸ਼ਕਲ ਘੋੜੇ
ਦੀ ਲਗੇ ਸੂ ਬਹੁਤ ਪਿਆਰਾ। ਕਹਿਦਾ ਯਾਰੇ ਦਸੇ ਇਹ ਕੀ ਰਬ ਸਬਬ
ਬਣਾਇਆ। ਐਸਾ ਫਿਹਣ ਸੁੰਦਰ ਘੋੜਾ ਕਦਮਾ ਨਜ਼ਰੀ ਆਯਾ। ਰਲਕੇ
ਅਰਜ ਅਮੀਰਾ ਕੌਤੀ ਆਲਮ ਇਹ ਅਸਾਨੂੰ। ਅਗਲਿਆਂ ਬਾਦਸ਼ਾਹਾਂ ਦਾ
ਘੋੜਾ ਭੇਜਿਆ ਰਬ ਤੁਸਾਨੂੰ। ਹੁਣ ਦੁਨੀਆਂ ਤੇ ਬਾਦਸ਼ਾਹੀ ਦੀ ਆਈ
ਤੇਰੀ ਵਾਰੀ ਤਾਂ ਇਹ ਘੋੜਾ ਮਿਲਿਆ ਤੈਨੂੰ ਕਰ ਇਸ ਤੇ ਅਸਵਾਰੀ।
ਦੁਨੀਆਂ ਦੇ ਵਿਚ ਤੈਨੂੰ ਰਬ ਨੇ ਚੰਗਾ ਅਜ ਬਣਾਇਆ। ਤਾਂ ਇਹ ਘੋੜਾ
ਤੇਰੀ ਖਾਤਰ ਧੂਰੋਂ ਹਜੂਰੋਂ ਆਇਆ। ਸ਼ਾਹ ਬਹਿਰਾਮ ਕਹਿਆ ਲਸ਼ਕਰ
ਨੂੰ ਸਭ ਰਲ ਘੇਰਾ ਪਾਓ। ਜਾਣਨਾ ਦਿਓ ਏਸ ਘੋੜੇ ਨੂੰ ਪਕੜ ਹਜੂਰ
ਲਿਆਓ। ਜਾ ਏਹ ਹੁਕਮ ਕੀਤਾ ਸ਼ਹਿਜ਼ਾਦੇ ਲਸ਼ਕਰ ਉਸ ਵਲ ਪਾਣਾ।
ਉਵੇਂ ਪਕੜ ਲਿਆ। ਉਹ ਘੋੜਾ ਦੇਖੋ ਰਬ ਦਾ ਵਾਣਾ। ਦੇਖ ਸ਼ਾਹਜ਼ਾਦੇ
ਰਾਜੀ ਹੋ ਕੇ ਹਥੀਂ ਉਸ ਨੂੰ ਫੜਿਆ। ਉਸੇ ਵੇਲੇ ਮਾਰ ਪਲਾਕੀ ਉਤੇ
ਉਸ ਦੇ ਚੜ੍ਹਿਆ, ਘੋੜਾ ਨਾਲ ਦੁਸੀ ਵਿਣਕੇ ਬਦਲ ਵਾਂਗੂ ਗੱਜੇ।
ਨਚੇ ਟਪੇ ਕਰ ਚਲਾਕੀ ਬਹੁਤ ਅਜਾਇਬ ਭਜੇ। ਜਿਚਰ ਤੋੜੀ ਸੀ ਲਸ਼ਕਰ
ਨੇੜੇ ਉਚਰੇ ਤੋੜੀ ਉਹ ਘੋੜਾ। ਲਸ਼ਕਰ ਵਿਚੋਂ ਨਿਕਲ ਅਗੇਰੇ ਦੋੜੇ
ਥੋੜਾ। ਪਰੋ ਜਾਂ ਬਸਕਰ ਥੀਂ ਗਿਆ ਦੁਰਾਡਾ ਤਾਂ ਉਸ ਹੁਰਸਤ ਪਾਈ
ਇਸ ਸਵਾਰੀ ਮਾਰ ਉਡਾਰੀ ਚੜ੍ਹਿਆ ਵਿਚ ਹਵਾਈ।

ਅੱਖੀ ਵੇਖਦਿਆਂ ਉਹ ਘੋੜਾ ਪਲ ਵਿਚ ਗਾਇਬ ਹੋਇਆ। ਵੇਖ
ਤਅੱਜਬ ਲਸ਼ਕਰ ਸਾਰਾਹ ਹੈਰਾਨ ਖਲੋਇਆ। ਆਖਣ ਯਾਰੇ ਇਹ ਕ
ਆਫਤ ਬਣ ਕੇ ਆਯਾ ਘੋੜਾ। ਉਡ ਗਿਆ ਉਹ ਲੈ ਸ਼ਹਿਜ਼ਾਦਾ ਸਾਬੀਂ
ਘਤ ਵਿਛੋੜਾ। ਏਹ ਗਲ ਸੁਣ ਕੇ ਜਾਇ ਪਿਆ ਸੀ ਮਹਿਲੀਂ ਸ਼ੋਰ
ਕਰਾਰਾ। ਰੋਵਨ ਲਗਾ ਸ਼ਹਿਰ ਤਮਾਮੀ ਰੋਵੇ ਆਲਮ ਸਾਰਾ। ਰੋਵਨ
ਲਸ਼ਕਰ ਤੇ ਕੁਲ ਫੌਜਾਂ ਹੈ ਸਾਡਾ ਸਾਈਂ। ਸੁੰਵੀ ਛਡ ਗਿਆ ਬਾਦਸ਼ਹੀ
ਖਾਲੀ ਰਹੀਆਂ ਜਾਈਂ। ਕਿਥੇ ਛਡ ਗਿਆ ਰਬ ਸਾਈਅਾ ਉਹ ਮੁਲਕਦਾ
ਵਾਲੀ। ਛਡ ਗਿਆ ਹੈ ਮੈਹਲ ਮੁਨਾਰੇ ਤਖਤ ਰਹਿਆ ਹੈ ਖਾਲੀ। ਛਿਪ

ਗਿਆ ਉਹ ਸੂਰਜ ਕਿਥੇ ਫਿਰੀ ਜਹਾਨ ਸਿਆਹੀ । ਡਿਗ ਪਿਆ ਬੰਮ੍ਹ
ਜਿਮੀਂ ਦਾ ਉਲਟ ਗਈ ਬਾਦਸ਼ਾਹੀ । ਨਿਕੇ ਵੱਡੇ ਲੌਕ ਸ਼ਹਿਰਦੇ ਅੰਰਤ
ਮਰਦ ਤਮਾਮੀ । ਰੋਵਨ ਕਰਕੇ ਯਾਦ ਪਿਆਰਾ ਹੁਸਨ ਮੁਲਕ ਦਾ ਨਾਮੀ
ਕਿਤਵਲ ਰੰਮ ਗਿਆ ਹੈ ਸਾਬੀਂ ਰੋਸ਼ਨ ਚੰਦ ਨੂਰਾਨੀ । ਸੋਗ ਪਿਆ ਵਿਚ
ਸ਼ਹਿਰ ਫਰਾਸ ਦੇ ਪਿਆ ਅੰਧੇਰ ਜਹਾਨੀ ਸ਼ਾਹ ਬਹਿਰਾਮ ਦੇ ਹਰਮ
ਪਮਾਮੀ ਰੋਂ ਦੇਕਰ ਕਰਜਾਗੀ । ਕੇਹੀ ਵਰਤ ਗਈ ਸਿਰ ਸਾਡੇ ਏਹ ਕੋਈ
ਕਹਿਰ ਕਹਾਗੀ । ਗਿਆ ਕਿਥੇ ਉਹ ਸੁੰਦਰ ਲਾੜਾ ਸਿਰ ਸਾਡੇ ਦਾ ਸਾਬੀਂ
ਕਿਥੇ ਗਿਆ ਉਹ ਵਾਲੀ ਸਾਡਾ ਕਰ ਗਿਆ ਖਾਲੀ ਜਾਈਂ । ਗਿਆ ਕਿਥੇ
ਉਹ ਬਾਗਾਂ ਉਹ ਵਾਲਾ ਵਾਲੀ ਏਸ ਵਤਨ ਦਾ ਕਿਥੇ ਪ੍ਰਦੇਸ ਮੁਸਾਫਰ
ਖਾਵੰਦ ਏਸ ਵਤਨ ਦਾ ਇਮਾਮ ਬਖਸ਼ ਏਹ ਬਾਤ ਹਿਜਰ ਦੀ ਇਤਨੀ
ਛੱਡ ਇਥਾਈਂ । ਅਗੇ ਕਿਸਾ ਸਾਹ ਬਹਿਰਾਮ ਦਾ ਸਾਰਾਅਖ ਸੁਨਾਈਂ ।

ਸਾਹ ਬਹਿਰਾਮ ਦਾ ਹਾਲ

ਜਾਂ ਉਹ ਘੋੜਾ ਸ਼ਾਹਜਾਦੇ ਨੂੰ ਚਾਲੈ ਗਿਆ ਉਡਾਕੇ । ਬੈਠ ਰਹਿਆ
ਸ਼ਾਹਜਾਦਾ ਉਸਦੀ ਗਰਦਨ ਨੂੰ ਹਥ ਪਾ ਕੇ । ਕਈ ਹਜਾਰ ਕੋਹਾਂ ਦਾ ਪੈਂਡਾ
ਪਲ ਵਿਚ ਘੋੜਾ ਜਾਂਦਾ । ਪੰਜਵਾਂ ਤਬਕ ਜਿਮੀਂ ਦਾ ਕਹਿਦੇ ਹੈਗਾ ਮੁਲਕ
ਦੇਵਾ ਦਾ । ਉਥੇ ਉਥੇ ਉਤਰ ਪਿਆ ਅਸਮਾਨੋਂ ਤੁਰਤ ਜਿਮੀਂਤੇਆਯਾਕੰਥੇ
ਉਤੇਂ ਉਸ ਸ਼ਾਹਜਾਦੇ ਲਾਹ ਅਡੋਲ ਬਹਾਯਾ । ਆਪ ਗਿਆ ਹੋ ਗਾਇਬ
ਘੋੜਾ ਸ਼ਾਹਜਾਦੇ ਨੂੰ ਲਾਹਕੇ । ਹਰ ਤਰਫ ਸ਼ਾਹਜਾਦਾ ਲਗਾ ਵੇਖਣ ਨਜ਼ਰ
ਉਠਕੇ । ਕਿਆ ਦੇਖੇ ਜੋ ਮੈਹਾਂ ਬੈਠਾ ਅੰਦਰ ਇਸਕ ਬਗੀਚੇ । ਅਰ
ਰੋਸ਼ਮ ਦੇ ਵਿਛੇ ਹੋਏ ਨੇ ਉਸ ਵਿਚ ਫਰਸ਼ ਗਲੀਚੇ ਦੁਨੀਆਂ ਦੇ ਵਿਚ
ਬਾਗ ਅਜੇਹਾ ਹੋਰ ਨਾਂ ਉਸਨੇ ਡਿਠਾ । ਵਗਨ ਨਹਿਰਾਂ ਮਾਰਨ ਲਹਿਰਾਂ
ਪਾਣੀ ਠੰਡਾ ਮਿਠਾ ਲਾਲ ਸਰਾਬਾਂ ਭਰੀਆਂ ਹੋਈਆਂ ਕਈ ਹਜਾਰ ਸੁਰਾਹੀਆਂ
ਕਈ ਸੁਨੈਹਰੀ ਕਈ ਰੁਪੈਹਰੀ ਉਥੇ ਭਰੀਆਂ ਆਹੀਆਂ ਸੋਹਣੇ ਕੌਲ ਰੂਪੇ
ਦੇ ਪਯਾਲੇ ਕਈ ਬਲੋਰੀ ਆਹੇ ਭਰ ਭਰ ਪੀਣ ਲਗਾ ਸ਼ਹਿਜ਼ਾਦਾ ਦਿਲ
ਜਿਸਦੀ ਵਲ ਚਾਹੇ । ਜਾ ਸ਼ਹਿਜ਼ਾਦਾ ਪੀਕੇ ਪਯਾਲਾ ਹੋਯਾ ਮਜਤ ਸ਼ਰਾਬੀ ।
ਦੇਵ ਸਫੈਦ ਹੋਯਾ ਆ ਹਾਜਰ ਉਥੇ ਨਾਲ ਸ਼ਤਾਬੀ । ਕਦ ਪਹਾੜ ਜਿਡਾ

ਉਸ ਦੇਵ ਦਾ ਬੇਖੁਦ ਆਇਆ ਚਲਿਆ। ਪੰਜ ਸੌ ਮਣ ਦਾ ਸੰਗਲ
 ਉਸਦੇ ਲਕਦਵਾਲੇ ਵਾਲਿਯਾ। ਦਖ ਸਹਿਜਾਦਾ ਸੂਰਤ ਉਸਦੀ ਕੰਬਣ
 ਲਗਾ ਡਰਕੇ ਦੇਵ ਤਸੱਲੀ ਕਰਦਾ ਉਸ ਦੀਨ ਰਮਦਲਾਸਾ ਕਰਕੇ ਝੂਰੇ
 ਨਾ ਜਾਨ ਮੇਰੀ ਓ ਬੇਲੀ ਮੈਥੋਂ ਕਿਉਂ ਹੈਂ ਡਰਦਾ। ਤੂੰ ਸਾਹਿਬ ਮੈਂ ਚਾਕਰ
 ਤੇਰਾ ਹੁਸਨ ਤੇਰੇ ਦਾਬਰਦਾ ਅਰਜਕਰਾਮੈਂ ਸੁਣਤੂੰ ਬਲੀ ਮੈਂ ਤੈਥੋਂ ਸਰਮਾਵਾਂ
 ਇਤਨੀ ਹਾਲ ਹਕੀਕਤਮੇਰੀ ਤੈਨੂੰ ਆਖ ਸੁਣਾਵਾਂ। ਸੈਰ ਕਰਨ ਨੂੰ ਸ਼ਹਿਰ
 ਤੁਸਾਡੇ ਮੈਂ ਗਿਆ ਇਕ ਵਾਰੀ। ਨਜਰ ਪਈ ਸੀ ਤੇਰੀ ਮੈਨੂੰ ਸੋਹਣੀ
 ਸੁਰਤ ਪਿਆਰੀ। ਵਖਦਿਆਂ ਹੀ ਦਿਲ ਮੇਰੇਨੂੰ ਇਸ਼ਕ ਤੁਸਾਡਾ ਲਗਾ।
 ਸੁਰਤ ਰਹੀ ਨਾ ਯਾਦ ਰਹਿਆ ਸੀ ਮੈਨੂੰ ਪਿੱਛਾ ਅੱਗਾ ਬਾਝ ਦੀਦਾਰ
 ਤੁਸਾਡੇ ਮੈਨੂੰ ਹਛਾ ਕੁਝ ਨਾ ਭਾਵੇਂ ਜਿਚਰ ਤੇੜੀਨਾ ਵੇਖਾਂ ਤੈਨੂੰ ਉਚਾਰ
 ਆਰਾਮ ਨਾ ਆਵੇ। ਬਾਰਾਂਵਰੇ ਮੁਸੀਬਤ ਮੈਂ ਸੀ ਇਛਕ ਤੇਰੇ ਵਿਚ ਝਲੀ
 ਇਕ ਦਿਨ ਰਜ ਦੀਦਾਰ ਨਾ ਕੀਤਾ ਬੈਹਕੇ ਨਾਲ ਤਸੱਲੀਇਤਨੀ ਦੇਰ
 ਦੀਦਾਰ ਤੇਰੇ ਥੀ ਬੈਹ ਨਦਿਲ ਪਰਚਾਯਾ। ਮਜਲਸ ਲਾਕੇ ਕੌਲ ਬਹਾਕੇ
 ਰਜ ਦੀਦਾਰ ਨਾ ਪਾਯੇ ਇਹ ਗਲ ਕਰਕੇ ਦੇਵੇਂਲਗੇ ਪੀਣ ਸ਼ਰਾਬ ਪਯਾਲੇ
 ਰਿਜ ਸਰੋਗ ਸ਼ੁਰੂ ਆਹੋਯਾ ਮਜਲਸ ਵਿਚ ਦੁਆਲੇ ਦੇ ਵੇਵ ਸਫੈਦ ਤਾਈ
 ਸ਼ਾਹਜਾਦਾ ਪੁਛਦਾ ਹੈ ਅਗੇਰੇ ਕਿਥੋਂ ਸਾਜ ਅਵਾਜ ਸੁਣੀਂਦੇ ਹਰ ਹਰ
 ਤਰਫ ਚੁਫੇਰੇ ਮੈਂਹਾਂ ਦੇਖ ਰਹਿਆ ਉਹ ਬੇਲੀ ਕਰ ਕਰ ਨਜਰ ਦੁਆਲੇ
 ਸਾਜ ਨਾ ਦਿਸਣਨਜਰਨਾਵਣ ਸਾਜਵਜਾਵਣ ਵਾਲੇ ਏਹ ਗਲ ਸੁਣ
 ਕੇ ਹਸਣ ਲਗਾ ਦੇਵ ਖੁਸ਼ੀ ਵਿਚ ਆਯਾ ਹਰਮਾ ਇਕ ਸ਼ਾਹਜਾਹ ਨੂੰ ਚਾ
 ਉਸ ਨੇ ਹਥ ਫੜਾਇਆ ਇਹ ਸ਼ੁਰਮਾਂ ਸੁਲਮਾਨੀ ਹੈਗਾ ਪਾਸ ਹਮੇਸ਼ਾਂ
 ਰਖੀਂ ਬੈੜਾ ਜਿਹਾ ਇਸ ਦੇ ਵਿਚੋਂ ਆਪਣੀਪਾ ਹੁਣ ਅਖੀਂ ਸ਼ਾਹਬਹਿਰਾਮ
 ਲਿਆ ਉਹ ਫੁਰਮਾਂਜਾਂ ਅਖਾਂ ਵਿਚ ਪਾਯਾ। ਜੇ ਅਸਰਾਰ ਪੇਸ਼ੀਦਾ ਆਰਾ
 ਸਭ ਕੁਝ ਨਜਰੀਂ ਆਯਾ। ਕਿਆ ਦੇਖੇ ਜੋ ਇਕ ਮਜਲਮ ਵਿਚ ਇਕ ਵਲ
 ਪਾਸੇ ਅਧੇ। ਕਈ ਹਜਾਰ ਦੇਵ ਖਲੋਤੇ ਖਿਦਮਤ ਵਿਚ ਹਥ ਬਧੇ। ਦੂਜੀ
 ਤਰਫੇਖਤੀਆਂ ਹੋਈਆਂ ਸ਼ਫਾ ਬਣਕੇ ਪਰੀਆਂ। ਮਜਵਜ ਕੇਰਾਗਸਨਾਵਣ
 ਕਰਕਰਆਵਣ ਅੜੀਆਂ। ਪਰੀਆਂਰੂਪ ਹੁਸਨ ਦੀਆਭਰੀਆਂਜਾਂ ਓਹ ਰੂਪ

ਦਿਖਾਵਣ । ਲੋਹਾ ਨਰਮ ਕਰਨ ਇਕ ਪਲ ਵਿਚ ਇਸ਼ਕ ਪੱਥਰ ਨੂੰ
ਲਾਵਣ । ਹੁਸਣ ਉਨ੍ਹਾਂ ਦਾ ਕੀ ਕੁਝ ਆਖਾਂ ਸੂਰਜ ਲਾਟਾਂ ਮਾਰੇ । ਝਲ
ਨਾ ਸਕਣ ਤਾਬ ਹੁਸਨ ਦੀ ਝੜ ਝੜ ਪੈਣ ਸਤਾਰੇ । ਲਚਕਲਚਕ ਜਾਂ
ਦਸ਼ਨ ਚਾਲਾਂ ਕਰ ਕਰ ਨਾਚ ਅਦਾਈਂ । ਦੇਖ ਉਨ੍ਹਾਂ ਨੂੰ ਦੇਖਣ ਵਾਲੇ
ਛਿਗ ਛਿਗ ਪੈਣ ਉਥਾਈਂ । ਜਾਂ ਉਹ ਜਾਵਣ ਰੰਗ ਦਿਖਾਵਣ ਰੂਪ
ਸੁਹਣੀਆਂ ਪਰੀਆਂ । ਸੁਕੇ ਰੁਖ ਹੋਵਣ ਮੁੜਤਾਫੇਤੂਹਾਂ ਹੋਵਣ ਰਗੀਆਂ ।
ਸ਼ਾਹ ਬਹਿਰਾਮ ਨ ਜਿਨਾ ਸੁਣਿਆ ਕਦੇ ਤਮਾਸ਼ਾ ਐਸਾ । ਆਦਮੀਆਂ
ਵਿਚ ਰੂਪ ਨਾ ਫਿਠਾ ਮੁੰਦਰ ਪਰੀਆਂ ਜੈਸਾ । ਦੇਵ ਸਫੈਦ ਰਿਹਾ ਰੁਣ
ਲਿਆਓ ਦੰਗੇ ਚੰਗੇ ਖਾਣੇ । ਖਾਏਣਾ ਹਬਹਿਰਾਮ ਪਿਆਰਾ ਨਾਲ ਖੁਸ਼ੀ
ਮਨ ਭਾਣੇ, ਸ਼ਾਹ ਬਹਿਰਾਮ ਪੜੇ ਸੁਕਰਾਨਾ ਖਾ ਖਾ ਨਿਆਮਤ ਖਾਣੇ
ਸ਼ਰਾਬ ਕਬਾਬ ਤਮਾਸੇ ਦੇਖੋ ਬੈਠਾ ਖੁਸ਼ੀਆਂ ਮਾਣੇ, ਦਿਨ ਸਾਰਾ ਵਿਚ
ਏਨਾਂ ਖੁਸ਼ੀਆਂ ਜਾਂ ਬਹਿਰਾਮਲੰਘਾਯਾ ਅਗੋਂ ਰਾਤ ਪਈ ਚੰਨ ਤਾਰਿਆਂ
ਮਹਿਲੀਂ ਚਾਨਣ ਲਾਯਾ, ਦੇਦ ਸਫੈਦ ਖਲਾ ਹੋਆਗੇ ਸ਼ਾਹ ਬਹਿਰਾਮ
ਦੇ ਅਗੇ ਇਹਨਾਂ ਪਰੀਆਂ ਵਿਚੋਂ ਪਿਆਰੀ ਜਹੜੀ ਦਿਲ ਨੂੰ ਲਗੇ,
ਓਹੋ ਰਾਤੀਂ ਖਿਦਮਤ ਦੇ ਵਿਚ ਖੁਸ਼ੀ ਕਰਨ ਨੂੰ ਰਖੇ, ਪਰੀਆਂ ਨਾਲ
ਵਸਾਲ ਕਰਨ ਦੀ ਏਹਵੀਲਜਤ ਰਖੇ । ਦੇਭ ਸਫੈਦ ਗਿਆ ਹੋ ਗਾਇਬ
ਇਟ ਨਸੀਰ ਤਕੈਹਕੇ, ਪੀਣ ਸ਼ਰਾਬ ਲਗਾ ਸਾਹਜਾਦਾ ਵਿਚ ਪਰੀਆਂ ਦੇ
ਬੈਹਕੇ । ਸਾਰੀ ਰਾਤ ਰਿਹਾ ਵਿਚ ਪਰੀਆਂ ਬੈਠਾ ਮਜਲਸਲਾਈ ਜਿਸ ਵਲ
ਨਜਰ ਕਰੇ ਉਹ ਹਾਜਰ ਇਕ ਦੂਇਕ ਸਵਾਈ, ਗੁਜਰ ਗਈ ਜਾਂ ਰਾਤ
ਖੁਸ਼ੀ ਦੀ ਹੋਯਾ ਵਕਤਵਜ਼ਰ ਦਾ ਉਹ ਸਰਾਬ ਕਬਾਬ ਤਮਾਸੇ ਵੇਖੇ
ਖੁਸ਼ੀਆਂ ਕਰਦਾ । ਏਸੇ ਐਸ਼ਖੁਸ਼ੀ ਵਿਚ ਜਾਂ ਉਹ ਕਿਤਨੀ ਮੁਦਤ ਰਤਿਆ
ਇਕ ਦਿਨ ਦੇਵ ਸਾਹਜਾਦੇ ਅਗੇ ਨਾਲ ਖੁਸ਼ੀ ਦੇ ਕਹਿਆ । ਕੋਹ ਕਾਫ
ਇਕ ਭਾਈ ਮੇਰਾ ਉਸ ਦੇ ਘਰ ਹੈ ਸ਼ਾਦੀ । ਮੈਨੂੰ ਜਾਣਾ ਪਿਆ ਜਨੂਰੀ
ਮੰਜਲ ਬਹੁਤ ਦੁਰਾਡੀ । ਮੈਨੂੰ ਜੋ ਅਜ ਰੁਖਸਤ ਦੇਵੇ ਤਾਂ ਮੈਂ ਉਤਵਲ
ਜਾਵਾ । ਦਸਾਂ ਦਿਨਾਂ ਨੂੰ ਫੇਰ ਤੁਹਾਡੀ ਖਿਦਮਤ ਦੇ ਵਿਚ ਆਵਾਂ । ਤੁਸੀਂ
ਰਹੋ ਪਰੀਆਂ ਵਿਚ ਬੈਠੋ ਰਾਜੀ ਕਰਦੇ ਬਾਜੀ । ਪੀ ਪੀ ਸ਼ਾਰਬਤ ਜਾਮ

ਵਸਲ ਦਾ ਜਾਨ ਕਰੋ ਬਹਿ ਤਾਜੀ । ਸ਼ਾਇਦ ਕਦੇ ਉਦਾਸੀ ਹੋਵੇ ਜੇਕਰ
ਜੀ ਤੁਹਾਡਾ । ਇਸ ਥੀਂ ਅੰਦਰ ਅਜਾਇਬ ਚੰਗਾ ਹੈ ਇਕ ਬਾਗ ਅਸਾਡਾ ।
ਇਹ ਕੁੰਜੀ ਉਹ ਬਾਗ ਚਮਨ ਹੈ ਉਸਦਾ ਉਹ ਦਰਵਾਜ਼ । ਦੇਖ ਦਿਆਂਹੀਂ
ਦਿਲ ਖੁਸ਼ ਹੋਵੇ ਰੂਹ ਹੋ ਜਾਵੇ ਤਾਜਾ ।

ਦੇਵ ਸਫੈਦ ਦਾ ਸਫਰ ਜਾਣਾ ਤੇ ਸਾਹ ਬਹਿਰਾਮ ਦਾ ਹੁਸਨ ਬਾਨੋ ਪਰ ਆਸ਼ਕ ਹੋਣਾ

ਦੇਵ ਸਫੈਦ ਸਫਰ ਵਲ ਤੁਰਿਆ ਪਿਛੇ ਰਿਹਾ ਸ਼ਹਿਜ਼ਾਦਾ । ਬਾਗ
ਨਵੇਂ ਦੀ ਸੈਰ ਕਰਰ ਦਾ ਦਿਲ ਵਿਚ ਕਰੇ ਇਰਾਦਾ । ਇਕ ਦਿਹਾੜੇ ਓਸ
ਚਮਨ ਵਿਚ ਬੂਹਾ ਖੇਲ੍ਹ ਜਾ ਵੱਡਿਆ । ਦੇਖੋ ਕਿਆ ਉਹ ਬਹੁਤ ਅਜਾਇਬ
ਬਾਗ ਬਹਿਸ਼ਨੀ ਖਿੜਿਆ । ਅਗਲਾ ਰਾਗ ਨਾਲੋਂ ਉਹ ਚੰਗਾ ਕਈ
ਹਜਾਰਾ ਹਿਸੇ । ਦੁਨੀਆਂ ਦੇ ਵਿਚ ਬਾਜ ਅਜਿਹਾ ਹੋਰ ਨਾ ਕੋਈ
ਦਿਸੇ । ਇਕ ਫੁਲਾਂ ਦੇ ਬੂਟੇ ਦੇ ਮੁਢ ਬੈਠਾ ਹੋਜ ਕਿਨਾਰੇ । ਨਜ਼ਰ ਆਏ
ਜਾਂ ਓਸਦੇ ਉਪਰ ਉਚੇ ਮਹਿਲ ਮੁਨਾਰੇ । ਕਿਆ ਦੇਖੋ ਜੋ ਚਾਰ ਕਬੂਤਰ
ਉਪਰ ਓਸ ਮਹਲ ਦੇ । ਆ ਬੈਠੇ ਬਹੁ ਬਹੁ ਸੋਣੀ ਸੂਰਤ ਨਾਲ
ਅਸਚਰਜ ਸ਼ਕਲ ਦੇ । ਤਾਂ ਫਿਰ ਮਾਰ ਉਡਾਗੀ ਓਥੋਂ ਉਹ ਕਬੂਤਰ ਚਾਰੇ,
ਨਾਲ ਖੁਸ਼ੀ ਦੇ ਬਾਜੀ ਕਰਦੇ ਆਏ ਹੋਜ ਕਿਨਾਰੇ ਪਰ ਉਹ ਚਾਰੇ ਕਬੂਤਰ
ਜਿਹੜੇ ਚਾਰ ਪਰੀਆਂ ਆਈਆਂ ਸੋਹਣੀ ਸ਼ਕਲ ਕਬੂਤਰ ਬਣ ਕੇ
ਓਸ ਚਮਨ ਵਿਚ ਆਈਆਂ ਗੈਰ ਕਿਸੇ ਥੀਂ ਖਾਲੀ ਜਗਾ ਜਾਮੀ ਉਨ੍ਹਾਂ
ਪਰੀਆਂ । ਨਹਾਵਣ ਕਰਨ ਹੋਣ ਕਿਨਾਰੇ ਲਾਹ ਪੁਸ਼ਾਕਾਂ ਪਰੀਆਂ । ਹੁਸਨ
ਉਹਨਾਂ ਦਾ ਸ਼ਾਹਜ਼ਾਦੇ ਨੂੰ ਜੋ ਫਿਰ ਨਜ਼ਰ ਪਿਆਸੀ ਝਲਨਾ ਸਕਿਆ
ਤਾਬ ਹੁਸਨ ਦੀ ਹੋ ਬੇਤਾਬ ਗਿਆ ਸੀ । ਰੋਸ਼ਨ ਹੁਸਨ ਚਹੁੰਆਂ ਪਰੀਆਂ
ਦਾ ਚਮਕਨ ਸ਼ੋਖ ਸਤਾਰੇ । ਪਰ ਇਕ ਉਹਨਾਂ ਵਿਚੋਂ ਛੋਟੀ ਉਹ ਤੇ ਸੂਰਜ
ਲਾਟਾਂ ਮਾਰੇ । ਲਿਸ਼ਕਨ ਤੇਗਾਂ ਹੁਸਨ ਚੋਹਾਂ ਦਾ ਜਾਲਮ ਨੈਣ ਸਿਪਾਹੀ ।
ਪਰ ਛੋਟੀ ਪਰੀ ਹੁਸਨ ਦੀ ਅੰਦਰਸ਼ਾਹ ਖੂਬਾਂ ਦੀ ਆਹੀ ਨਾਮ ਹੁਸਨ ਬਾਨੇ
ਸੀ ਉਸ ਦਾ ਰੂਪ ਹੁਸਨ ਦੀ ਮੱਤੀ । ਰਗ ਤੇ ਰੂਪ ਹੁਸਨ ਦੇ ਅੰਦਰ ਰੰਗ
ਰੰਗੀਲੀ ਰਤੀ । ਜਾਲਮ ਹੁਸਨ ਬਾਨੇ ਦਾ ਮਸਤ ਸ਼ਰਾਬੇ ਉਜਾਲ ॥
ਸ਼ਾਹ ਬਹਿਰਾਮ ਪੀਤੀ ਸੀ ਭਰ ਭਰ ਓਸ ਸ਼ਰਾਬੇਂ ਪਿਆਲਾ ਮਸਤ ਬੇਹੋਸ਼

ਪਿਆਗਲ ਅੰਦਰ ਪਹੇਮ ਪਿਆਲਾ ਪੀਕੇ ਮਰਨੇ ਦੇ ਵਿਚ ਰਹੀਨਾ। ਬਾਕੀ
 ਮਲਕੁਲ ਮੈਤ ਉਡੀਕੇ। ਭਵਾਂ ਹੁਸਨ ਬਾਟੇ ਦੀਆਂ ਵਿਚੋਂ ਤੀਰ ਨੈਣਾਂ ਦੇ
 . ਛੁਟੇ। ਤੜਫ ਪਿਆ ਉਹ ਘਾਇਲ ਹੋ ਕੇ ਵਾਂਗ ਜਾਨਵਰ ਕੁਠੇ। ਇਕਦੋ
 ਗੜੀਆਂ ਓਸੇ ਗਮ ਵਿਚ ਜਾਂ ਉਹ ਪਿਆ ਰਿਹਾ ਸੀ ਇਨ੍ਹਾਂ ਹੁਸਨ ਬਾਨੇ
 ਦਾ ਓਹਦੇ ਲੂੰ ਲੂੰਧਮ ਗਿਆ ਸੀ ਸ਼ਾਇਦ ਪਿੱਛੇ ਮੁੜ ਫਿਰ ਉਸਨੂੰ ਹੋਸ਼
 ਆਈ ਉਠ ਬਹਿੰਦਾਨਜਰ ਹੁਸਨ ਬਾਨੇ ਵਲ ਕਰਕੇ ਇਹ ਹੈ ਜੀ ਵਿਚ
 ਕਹਿੰਦਾ। ਜੇ ਹੁਣ ਚਲੀ ਗਈ ਛਡ ਮੈਨੂੰ ਇਹ ਮਸ਼ੂਕ ਪਿਆਰੀ। ਨਿਕਲ
 ਵਜੂਦੋਂ ਹੋਗੀ ਮੁਸਾਫਰ ਮੇਰੀ ਜਾਨ ਪਿਆਰੀ। ਛਿਪ ਗਿਆ ਜੇ ਇਹ ਹੁਣ
 ਮੈਬੈਂ ਸੋਹਣਾ ਚੰਦ ਨੂਰਾਨੀ। ਕਤਲ ਹੋਵੇਗੀ ਉਸੇ ਵੇਲੇ ਇਹ ਮੇਰੀ
 ਜਿੰਦਗਾਨੀ। ਪਰ ਇਹ ਗਲ ਉਸਨੇ ਸੁਣੀ ਸੀ ਲੋਕਾਂ ਕੋਲੋਂ ਅਗੇ।
 ਜਿਸ ਬੰਦੇ ਨੂੰ ਰਖਤ ਪਰੀ ਦਾ ਜੇ ਸਾਇਤ ਹਥ ਲਗੇ। ਉਹ ਪਰੀ ਵਿਚ
 ਕਾਬੂ ਆਵੇ ਓਸ ਬੰਦੇ ਦੇ ਹਥੀਂ। ਭਾਵੇਂ ਘਰ ਲੈ ਜਾਵੇ ਉਸ ਨੂੰ ਲਾ ਕੇ
 ਗਲੀਂ ਕਥੀਂ। ਇਹ ਗਲ ਕਰਕੇ ਚੇਰੀਂ ੨ ਹੋਜ ਕਨਾਰੇ ਜਾਕੇ। ਰਖਤ
 ਹੁਸਨ ਬਾਨੇ ਦਾ ਲੈ ਕੇ ਬੈਠਾ ਛਿਪ ਛਪਾਕੇ ਇਹ ਹੁਣ ਰਖਤ ਛਪਾਕੇ
 ਬੈਠਾ ਨੇੜ ਹੋਜ ਕਿਨਾਰੇ ਆਪਸ ਵਿਚ ਕਰਨ ਹੁਨ ਗਲਾਂ ਹਸ ਹਸ
 ਪਰੀਆਂ ਚਾਰੇ ਸੁਣਿਆ ਹੈ ਇਕ ਆਦਮੀ ਆਂਬੀ ਦੇਵ ਸਫੈਦਤੁਫਾਨੀ,
 ਫੜ ਲੈ ਆਇਆ ਹੈ ਸ਼ਾਹਜਾਦਾ ਮੂਰਤਦਾਲਾਸਾਨੀ। ਸੁਣ ਕੇ ਹੁਸਨ ਬਾਨੇ
 ਨੇ ਕਿਹਾ ਇਹ ਖਿਆਲ ਨਾ ਕਰੀਏ ਮਤ ਕੋਈ ਪਈ ਕਜੀਆ ਸਾਨੂੰ
 ਉਸਦੀ ਗਲ ਨਾ ਕਰੀਓ। ਫਿਰ ਨਾਲ ਸ਼ਤਾਬੀ ਨਿਕਲ ਆਈਆਂ ਬਹਾਰ
 ਓਥੋਂ ਨਹਾਕੇ। ਆਪੇ ਆਪਣੀਆਂ ਪੁਸ਼ਾਕਾਂ ਹਰ ਇਕ ਲਿਆਵਣ ਜਾਕੇ।
 ਪੈਹਨ ਪੁਸ਼ਾਕਾਂ ਕਬੂਤਰ ਬਣ ਕੇ ਬੈਠ ਗਈਆਂ ਉਹ ਸਨੇ। ਰਖਤ ਹੁਸਨ
 ਬਾਨੇ ਦਾ ਓਥੇ ਢੂੰਡ ਰਹੀਆਂ ਨਾ ਲਵੇ ਹੋ ਹੈਰਾਨ ਖਲੋਤੀਆਂ ਸਭੇ ਹਰ ਵਲ
 ਕਰਨ ਨਿਗਾਹੀਂ। ਰਖਤ ਕਿਤੇ ਵਲ ਲਭਦਾ ਨਾਹੀਂ ਰੋ ਰੋ ਮਾਰਨ ਧਾਹੀਂ।
 ਰੋ ਰੋ ਕਹਿਣ ਹੁਸਨ ਬਾਨੇ ਨੂੰ ਵਸ ਨਹੀਂ ਕੁਝ ਸਾਡੇ। ਇਹ ਤਕਦੀਰ ਤੇਰੇ
 ਤੇ ਨਾ ਗਲ ਕੀਤੀ ਹੈ ਰਬ ਡਾਢੇ। ਕਹੇ ਹੁਸਨ ਬਾਨੇ ਪਰੀਆਂ ਨੂੰ ਕਰਕੇ
 ਗਿਰੀਆ ਜਾਰੀ। ਵਰਤ ਗਿਆ ਸਿਰ ਮੇਰੇ ਉਤੇ ਇਹ ਕੋਈ ਕਹਿਰ

ਕਹਾਰੀ । ਜੇ ਮੈਂ ਜਾਣਾ ਇਹ ਮੁਸੀਬਤ ਮੈਨੂੰ ਹੈ ਪੈ ਜਾਂਦੀ ਹੈ । ਅਜ ਦਿਹੜੇ
ਏਸ ਚਮਨ ਵਿਚ ਹਰਗਿਜ ਕਦਮ ਨਾ ਪਾਂਦੀ । ਅੰਬਰ ਨਹੀਂ ਅਜ ਕੇਹੜਾ
ਆਕੇ ਚਮਨ ਏਸ ਵਿਚ ਵੜਿਆ । ਕਿਸ ਵੇਲੇ ਉਸ ਜਾਲਮ ਮੇਰਾ ਰਖਤ
ਚੁਰਾਕੇ ਖੜਿਆ । ਤੁਸੀਂ ਸਈਆਂ ਸਭ ਰਲ ਰਲ ਬੈਠੋ ਦਸੇ ਵਤਨ ਘਰ
ਜਾ ਕੇ ਮੈਂ ਹੁਣ ਰਹੀ ਇਕੱਲੀ ਏਥੇ ਆਪਣਾ ਰਖਤ ਲੁਟਾ ਕੇ । ਕਿਆ
ਜਾਣਾ ਕਿਆ ਲਿਖਿਆ ਮੈਨੂੰ ਕਿਸ ਫਾਹੀ ਮੈਂ ਫਾਈ । ਜੂਹ ਬਗਾਨੀ ਵਤਨ
ਬੋਝਾਨਾ ਨਾ ਕੋਈ ਸੰਗ ਨਾ ਸਾਈ । ਤੁਸੀਂ ਵਿਦਾ ਹੋ ਜਾਓ ਮੈਥੇ ਆਪੇ
ਆਪਣੇ ਖਾਨ । ਮੇਰੇ ਹੁਣ ਬਾਜੂ ਪਰ ਭੰਨੇ ਰਹਿ ਗਈ ਦੇਹ ਬਿਗਾਨੇ ।

ਪਰੀਆਂ ਦਾ ਹੁਸਨਬਾਨੇ ਨੂੰ ਛਡ ਜਾਣਾ ਤੇ ਹੁਸਨਬਾਨੇ ਦਾ ਸ਼ਾਹਜ਼ਾਦੇ ਤੇ ਆਸ਼ਕ ਹੋਣਾ
ਉੜਕ ਖਾਹਸ਼ ਰਬ ਢਾਢੇ ਦਾ ਪਿਆ ਵਿਛੇੜਾ ਸਈਆਂ । ਹੋਲਾ ਚਾਰ ਹੁਸਨ
ਬਾਨੇ ਥੀ ਸਭ ਵਿਦਾ ਹੋ ਗਈਆਂ ਰੋ ਰੋ ਹੁਸਨ ਬਾਨੇ ਸੀ ਕਹਿੰਦੀ ਬਾਗੇ ਵਿਚ
ਅਕੇਲੀ । ਯਾਰਬ ਤੇਰੇ ਬਾਝੋਂ ਮੇਰਾ ਹੋਰ ਨਾ ਕੋਈ ਬੇਲੀ ਉਹ ਦੁਣ ਰੋ ਰੋ
ਦਿਲ ਦੇ ਅੰਦਰ ਕਰਦੀ ਸੀ ਇਹ ਭੇੜੇ ਛੁਪਿਆ ਹੋਇਆ ਸ਼ਾਹਜ਼ਾਦਾ ਸੀ
ਆਨ ਖਲੋਤਾ ਨੇੜੇ । ਅਰਜ ਕਰ ਸ਼ਾਹਜ਼ਾਦੇ ਅਗੇ ਕਰ ਕਰ ਗਿਰੀਆ
ਜਾਰੀ । ਮੈਂ ਪ੍ਰਦੇਸਨ ਰਾਹ ਮੁਸਾਫਰ ਆਜਜ ਬਹੁਤ ਵਿਚਾਰੀ । ਦੇ ਛਡ
ਖਰਤ ਮੇਰਾ ਹੁਣ ਮੈਨੂੰ ਕਰਕੇ ਖੈਰ ਖੁਦਾ ਦਾ ਨਾਮ ਅਲਾਏ ਏਸ ਬੰਦੀ
ਨੂੰ ਬੰਦੀਓਂ ਕਰੀਂ ਆ ਜਾਦਾ । ਜੇ ਪ੍ਰਦੇਸੀ ਹੋਏ ਮੁਸਾਫਰ ਵਿਛੜਿਆ ਘਰ
ਬਾਰੋਂ । ਉਸਤੇ ਬਹੁਤ ਅਹਿਸਾਨ ਮੁਰਵਤ ਕਰੀਏ ਰਬ ਦੇ ਪਾਰੋਂ । ਕਹਿਆ
ਸ਼ਾਹਜ਼ਾਦੇ ਸੁਣ ਐ ਦਿਲਬਰ ਮੇਂ ਭੀ ਹਾਂ ਪਰਦੇਸੀ ਖਬਰ ਨਹੀਂ ਹੁਣ
ਵਿਛੜਿਆਂ ਨੂੰ ਮੁੜ ਰਬ ਕਦੋਂ ਮਿਲੇਸੀ । ਆਦਮੀ ਆਂਦਾ ਦੇਸ਼ ਜੇਕ ਰਿੰਦੇ
ਓਹ ਹੈ ਵਤਨ ਹਮੀਂ ਦਾ । ਕਈ ਹਜਾਰ ਕੋਹਾਂ ਦਾ ਪੈਂਡਾ ਏਥੋਂ ਦੂਰ
ਸੁਣੀਂਦਾ । ਫਾਰਸ ਸ਼ਹਿਰ ਵਲਾਇਤ ਮੇਰੀ ਜਿਤਨੀ ਗਿਰਦ ਨਿਵਾਹੀ
ਉਹ ਜਿਮੀਂ ਮੇਰੀ ਵਿਚ ਆਹੀ ਤਖਤ ਹਕੂਮਤ ਸ਼ਾਹੀ । ਜੇ ਤਕਦੀਰ
ਇਲਾਹੀ ਲਿਖੀ ਆਣ ਮੇਰੇ ਸਿਰ ਵਰਤੀ ਦੌਰ ਸਫੈਦ ਲਿਆਂਧਾ ਫੜਕੇ
ਏਸ ਦੇਵਾਂ ਦੀ ਧਰਤੀ । ਕਿਥੇ ਰਾਜ ਮੇਰਾ ਹੁਣ ਕਿਥੈ ਫੌਜਾਂ ਮੁਲਕ
ਖਜਾਨਾ ਤਖਤੋਂ ਵਕਤਪਾਇਆ ਰਬ ਮੈਨੂੰ ਸੁਟਿਆ ਦੇਸ਼ ਬਿਗਾਨੇ । ਆਯਾ

ਸਾਂ ਮੈਂ ਏਸ ਚਮਨ ਵਿਚ ਮਤ ਏਥੇ ਦਿਲ ਲਗੇ। ਏਥੇ ਹਨ ਸਿਪਾਹੀ
 ਬੈਠੇ ਕਸ ਬੰਦੂਕਾਂ ਅਗੋਂ। ਚਾੜ ਹੁਸਨ ਦੀ ਧਾੜ ਮੇਰੇ ਤੇ ਤਨਮਨ ਮੇਰਾ
 ਮੁਠਾ ਮਾਰ ਕਟਾਰ ਨੈਣਾਂ ਦੇ ਮੈਨੂੰ ਪਲ ਵਿਚ ਵਲ ਵਲ ਕਠਾ। ਖੂਨੀ
 ਇਸ਼ਕ ਬੇਦਰਦ ਤਰਨੇ ਕਰਕੇ ਜੋਰ ਕਹਾਗੀ। ਧੂ ਤਲਵਾਰ ਹੁਸਨ ਦੀ ਮੈਨੂੰ
 ਮਾਗੀ ਕਰਕੇ ਕਾਗੀ। ਮੈਂ ਹੁਣ ਘਾਇਲ ਇਸ਼ਕ ਤੇਰੇ ਦਾ ਅੱਗਾ ਮੇਰੇ ਤਨ
 ਭੜਕੇ। ਬੈਠਾ ਤੀਰ ਨੈਣਾਂ ਦੇ ਅਗੇ ਨ ਨਸ਼ਾਨਾ ਧਰਕੇ ਮਾਰ ਮੈਨੂੰ
 ਇਕਵਾਰੀ ਫੜਕੇ ਮੁੜਮੁੜ ਨਾ ਤਰਸਾਈਂ। ਬਾਕੀ ਨਾਮ ਅੱਲਾ ਦੇ ਮੈਨੂੰ
 ਮੈਨੂੰ ਨਜਰ ਮੇਹਰ ਦੀ ਪਾਈਂ। ਆਸ਼ਕ ਆਜਨ ਦਾਕੀ ਮਾਰਨ ਮਸੂਕਾਂ
 ਦੇ ਭਾਣੇ ਇਸਦੇ ਝਿੜਕ ਦਿਤਿਆਂ ਮਰਜਾਵਣ ਦਰਦੀ ਦਰਦ ਰੰਵਾਣੇ।
 ਜੇ ਮਾਸੂਕ ਜ਼ਰਾ ਹਸ ਹਸ ਕਰੇ ਕਲਾਮ ਜਬਾਠੀ। ਜਾਣੋ ਆਸ਼ਕ ਮੋਏ
 ਹੋਏ ਨੂੰ ਮੁੜ ਹੋਏ ਜਿੰਦਗਾਨੀ। ਸ਼ਰਬਤ ਸ਼ੋਕ ਵਸਲ ਦਾ ਮੈਨੂੰ ਤੂੰ ਭੀ ਜੇ
 ਪਿਲਾਏ। ਮੋਏ ਹੋਏ ਆਸ਼ਕ ਦੀ ਮੁੜ ਜਾਨ ਜੁਸੋਂ ਵਿਚ ਪਾਈ—ਆਬ
 ਹਯਾਤ ਵਸਲ ਤੇਰੇ ਦਾ ਜੇ ਇਕ ਕਤਰਾ ਪੀਵਾਂ। ਕੁਠਾ ਹੋਇਆ ਇਸ਼ਕ
 ਤੇਰੇ ਦਾ ਫੇਰ ਨਵੇਂ ਸਿਰ ਜੀਵਾਂ। ਇਹ ਗਲ ਦਰਦ ਬਿਰਹੋਂ ਦੀ ਉਸਨੂੰ
 ਜਾਂ ਬਹਿਰਾਮ ਸੁਣਾਈ ਤਾਂ ਫਿਰ ਨਜਰ ਹੁਸਨ ਬਾਨੋ ਨੇ ਸ਼ਾਹਜ਼ਾਦੇ
 ਵਲ ਪਾਈ। ਅਖੀਂ ਖੋਲ ਛਿਠਾ ਜਾਂ ਉਸਨੇ ਕਰਕੇ ਇਕ ਨਜਾਰਾ।
 ਸੁੰਦਰ ਰੂਪ ਛਿਠਾ ਸ਼ਾਹਜ਼ਾਦਾ ਲਗੈਸੂ ਬਹੁਤ ਪਿਆਰਾ ਦੇਖਦਿਆਂ ਹੀ
 ਓਹ ਓਸ ਤੇ ਆਸ਼ਕ ਬੇ-ਖੁਦ ਹੋਈ। ਹੋਰ ਅਜਹਾ ਸੋਹਣਾ ਉਸ ਨੇ ਨਾ
 ਡਿੰਠਾ ਸੀ ਕੋਈ। ਪੁੰਜ ਹੋਸ ਹੁਸਨ ਬਾਨੋ ਦੀ ਸਭ ਸ਼ਾਹਜ਼ਾਦੇ ਲੁਟੀ।
 ਬਾਜ ਸ਼ਿਕਾਰੀ ਇਸ਼ਕ ਨਜਰ ਵਿਚ ਪਕੜ ਛਗੀ ਲੈ ਕੁਸੀ। ਇਹ ਕੀ
 ਹੋਇ ਗਿਆ ਹੁਣ ਮੈਨੂੰ ਕਹਿੰਦੀ ਹਸਨ ਬਾਨੋ। ਫਾਹੀ ਇਸਕ ਮੁਹੱਬਤ
 ਦੇ ਵਿਚ ਫਾਬੀ ਦਿਲੋਂ ਜਬਾਨੋ। ਕਹਿੰਦੀ ਸੁਣ ਬਹਿਰਾਮ ਸ਼ਾਹ ਜਾਦੇ
 ਸਾਡੀ ਜਾਤ ਨਿਆਗੀ। ਅਸਲੀ ਜਿਸਮ ਤੁਸਾਂਦਾ ਖਾਕੀ ਸਾਡਾ ਜੁਸਾਂਨਾਗੀ
 ਆਪਸ ਵਿਚ ਖਾਕੀ ਨਾਗੀ ਦਾ ਜਰਾ ਜਿਸਮ ਨਾ ਰਲਦਾ। ਮੇਰਾ ਤੇਰਾ
 ਕੀਕਰ ਹੋਵੇ ਪੈਵੰਦ ਵਸਲਦਾ ਕਹਿਆਸ਼ਾਹਜ਼ਾਦੇ ਕਿਉਂ ਨਾਰਲਸੀ ਜੁਸਾ
 ਖਾਕੀ ਨਾਗੀ। ਜੇਰਲ ਬੈਠੀ ਜਾਨ ਤੇਰੀ ਵਿਚ ਮੇਰੀ ਜਾਨ ਪਿਆਗੀ।

ਫੇਰ ਹੁਸਨਬਾਨੋ ਨੇ ਕਹਿਆ ਸੁਣਿਆ ਕਿਤਨੀ ਵਾਰੀ ਆਦਮੀਆਂ ਵਿਚ
ਰਵਾਂ ਨਾ ਕੋਈ ਜਾਤ ਅਸਾਡੀ ਵਿਚ ਕਹਿੰਦੇ ਜਦਲਗ ਕੋਈ ਮਤਲਬ ਹੁੰਦਾ
ਤੁਦ ਲਗ ਦੇਸਤ ਰਹਿੰਦੇ, ਆਦਮੀਆਂ ਦੇ ਨਾਲ ਜੇ ਕੋਈ ਸਾਰੀ ਉਮਰ
ਗੁਜਾਰੇ ਇਸ਼ਕ ਗਲੇ ਸੌ ਵਰ੍ਹਿਆਂ ਦੀ ਕੀਤੀ ਤੁਰਤ ਵਿਸਾਰੇ ਕਹਿੰਦਾ
ਐ ਦਿਲਬਰ ਤੂੰ ਮੈਨੂੰ ਬੇਵਕਾ ਬਨਾਯਾ ਕੇਹੜੀ ਗਲੋਂ ਬਿਨ ਅਸਨਾਈਓ
ਤੁਬ ਮੈਨੂੰ ਅਜਮਾਯਾ ਅਗੇ ਮੇਰੀ ਕਦੇ ਹੋਈ ਸੀ ਨਾਲ ਤੇਰੇ ਅਸਣਾਈ,
ਕੀਕਰ ਤੁਧ ਮਰੇ ਵਿਚ ਛਿਠੀ ਹੈ ਇਹ ਬੇਵਫਾਈ ਕਹਿੰਦੇ ਐ ਬਹਿਰਾਮ
ਸਾਹਜਾਦੇ ਮੈਂ ਤਰੇ ਤੇ ਵਾਰੀ ਮੇਰਾ ਵੀ ਦਿਲ ਮੁਠਾ ਤੇਰੀ ਸੁਹਣੀ ਸੂਰਤ
ਪਿਆਰੀ। ਜੇਹੀ ਇਸ਼ਕ ਤੇਰੇ ਨਾਲ ਕੀਤੀ ਸੋਂ ਤਨ ਮੇਰੇ ਲਗੀ ਇਕ
ਜੇਹੀ ਦੋਹਾਂ ਉਤੇ ਵਾ ਬਿਹਰੋਂ ਦੀ ਵਗੀਂ ਤੂੰ ਮੇਰੀ ਮੈਂ ਤੇਰੀ ਯਾ ਰਬ
ਸਾਨੂੰ ਆਣ ਮਿਲਾਇਆ ਏਸੇ ਕਾਤਨ ਮੈਂ ਆਦਮੀਆਂ ਨੂੰ ਬੇਵਫਾ
ਬਣਾਇਆ, ਚੇਤਾ ਮਤ ਤੂੰ ਯਾਰੀ ਲਾ ਕੇ ਫਿਰ ਮੂੜ ਛਡ ਤੁੜ, ਉਵੇਂ
ਸੌਕ ਪੁਰਾਣਾ ਕਰਕੇ ਫਿਰ ਮੂੜੇ ਸਾਬੀ ਮੋੜ, ਹੁਣ ਤੂੰ ਹੇ ਖਾਂ ਦਿਲੋਂ
ਜਬਾਨੋਂ ਨਾਲ ਈਮਾਨ ਇਕਰਾਰੀ, ਅਵਲ ਆਖਰ ਇਕੋ ਜੇਹੀ ਤੋੜ
ਨਿਬਾਹੀਂ ਯਾਰੀ, ਕਹਿੰਦਾ ਇਸ਼ਰਤੇ ਰਾਜਾ ਮੇਰੇ ਲੂੰ ਲੂੰ ਦੇ ਵਿਚਧਾਨ।
ਹਰ ਜਗ੍ਹਾ ਵਿਚ ਜਾਨ ਮੇਰੀ ਦੇ ਬੈਠਾ ਮਲ ਟਿਕਾਣਾ। ਕਸਮ ਖੁਦਾ
ਦੀ ਪ੍ਰੀਤ ਤੁਸਾਡੀ ਜੇ ਮੈਂ ਦਿਲੋਂ ਭੁਲਾਵਾਂ, ਬੁਰਾ ਹੋਵੇ ਦਰਗਾਹ ਵਿਚ
ਮੇਰਾ ਰਬ ਤੋਂ ਬਦਲਾ ਪਾਵਾਂ। ਸਦਾ ਰਹਿਗਾ ਹੁਕਮ ਤੇਰੇ ਵਿਚ ਜੋ
ਮੈਨੂੰ ਫੁਰਮਾਵੇ। ਪਰ ਆਪਣੇ ਦਿਲ ਦੀ ਦਸ ਹਕੀਕਤ ਕੀ ਕੁਝ ਕਰੋਂ
ਕਮਾਵੋਂ। ਕਹਿੰਦੀ ਇਸ਼ਕ ਤੇਰੇ ਵਿਚ ਸ਼ਾਹਾ ਟੋਈ ਮੈਂ ਦੀਵਾਨੀ। ਦੰਮਾਂ
ਬਾਝ ਗੁਲਾਮ ਤੇਰੀ ਮੈਂ ਹੋਈ ਦੋਹੀਂ ਜਹਾਨੀ। ਕਸਮ ਖੁਦਾ ਦੀ ਤੂੰ
ਹੈਂ ਮੇਰਾ ਯਾਰ ਪਿਆਰਾ ਸਗੀ ਦੇਹ ਲਿਬਾਸ ਮੈਨੂੰ ਹੁਣ ਕੋਈ ਮੈਂ ਹਾਂ
ਬੈਠੀ ਨੰਗੀ। ਅਸਲੀ ਰਖਤ ਹੁਸਨ ਬਾਨੋ ਦਾ ਸ਼ਾਹ ਬਹਿਰਾਮ ਸੰਭਾਲੇ
ਹੋਰ ਲਿਬਾਸ ਜਗੀ ਦੇ ਉਸ ਨੂੰ ਪਾਵਦੇ ਦੁਆਲੇ ਨਾਲ ਸੁਸ਼ੀ ਦੇ ਰਲ
ਮਿਲ ਬੈਠੇ ਦੇਵੇਂ ਇਕ ਵਲ ਹੋਕੇ। ਹੁਸਨ ਬਾਨੋ ਨੇ ਸ਼ਾਹਜਾਦੇ ਨੂੰ ਆਖ
ਸੁਣਾਯਾ ਰੋ ਕੇ ਡਾਢਾ ਖੋਫ ਆਯਾ ਇਕ ਮੈਨੂੰ ਸੁਣ ਤੂੰ ਯਾਰ ਪਿਆਰੇ।

ਓਹ ਹੈ ਮੁਸ਼ਕਲ ਸਿਰ ਸਾਡੇ ਤੇ ਜੇ ਰੱਬ ਖੈਰ ਗੁਜਾਰੇ । ਦੇਵ ਸਫੈਦ ਸੁਣ
ਜਿਸ ਵੇਲੇ ਪ੍ਰੀਤ ਅਸਾਡੀ ਗੈਰਤ ਦੀ ਅੱਗ ਬਿਲ ਉਸਦੇ ਭੜਖ ਲਗੋਗੀ
ਡਾਢੀ । ਹੱਸਣ ਖੇਡਣ ਖੁਸ਼ੀ ਅਸਾਡੀ ਜਿਸ ਵੇਲੇ ਉਸ ਛਿਠੀ ਨਾਲ
ਗਜਬ ਦੇ ਮਾਰੇ ਤੈਨੂੰ ਲਾਹ ਕੇ ਖੇਲ ਆਪਣੀ ਬਹੁਤ ਮੁਦਤ ਦਾ ਹੈਗਾ
ਆਸ਼ਕ ਕਹੇ ਭੀ ਮੇਰੇ ਉਤੇ ਰਾਤ ਦਿਨੇ ਆਰਾਮ ਨਾ ਉਸਨੂੰ ਆਵੇ ਬੈਠੋ
ਸੁਤੇ । ਦੇਉ ਤਾਈਂ ਫਿਰ ਰੂਪ ਅਸਾਡਾ ਇਕ ਦਿਨ ਨਜ਼ਰ ਪਿਆਸੀ ।
ਸਭਨਾ ਥੀਂ ਉਹ ਮੇਰੇ ਉਤੇ ਆਮਕ ਹੋ ਗਿਆ ਸੀ । ਪਰ ਇਹ ਮਹਿਲ
ਬਗੀਚੇ ਉਸ ਦੇ ਏਹ ਕਿਆਮਤ ਆਹੀਂ । ਮੇਰੇ ਪਕੜਨ ਕਾਰਨ ਉਹਨੇ
ਖੂਬ ਬਣਾਈ ਫਾਹੀ । ਆਤਸ਼ ਇਸ਼ਕ ਮੇਰੇ ਦੇ ਅੰਦਰ ਰਾਤ ਦਿਨੇ ਹੈ
ਜਲਦਾ । ਪਰ ਮੇਰੇ ਉਤੇ ਹਰਗਿਜ ਉਸਦਾ ਵਸ ਨਹੀਂ ਕੁਝ ਚਲਦਾ ।
ਕਦੀ ਉਹ ਚੋਰੀ ਦੇਖੋ ਆਣ ਅਗੇਰੇ । ਮੇਰੇ ਪਖੜਨ ਦੇ ਉਹ ਕਰਦਾ
ਹੀਲੇ ਮਕਰ ਬਬੇਰੇ । ਜਦ ਉਸ ਤਰਫ ਮੇਰੀ ਹੈ ਕਰਦਾ ਹੀਲਾ ਸੌਕ
ਅਯਾਰੀ । ਮੈਂ ਉਡ ਜਾਂਦੀ ਸੌ ਕੋਹਾਂ ਦੀ ਪਰ ਵਿਚ ਮਾਰ ਉਡਾਗੀ । ਹੁਣ
ਉਹ ਪਕੜਲਵੇਗੀ ਮੈਨੂੰ ਕਰੇ ਜਿਵੇਂ ਦਿਲ ਚਾਹੇ । ਪਰ ਤੈਨੂੰ ਮਾਰ ਸੁਟੇਗਾ
ਜਾਲਮ ਗਲ ਵਿਚ ਦੇ ਕੇ ਫਾਹੇ । ਸ਼ਾਹ ਬਹਿਰਾਮ ਪਰੀ ਨੂੰ ਕਹਿਆਨ ਕਰ
ਖਤਰਾ ਕੋਈ ਦੇਵ ਸਫੈਦ ਕਰੇਗਾ ਉਹੋ ਜੋਮੈਂ ਆਖਾ ਸਈ । ਉਹ ਆਸ਼ਕ
ਹੈ ਮੇਰੇ ਉਤੇ ਸਭ ਕੁਝ ਸਦਕੇ ਕਰਦਾ । ਜਾਨ ਕਰੇ ਕੁਰਬਾਨ ਮੇਰੇ ਤੇ ਸੌਕ
ਮੇਰੇ ਵਿਚ ਮਰਦਾ । ਜੇ ਮੈਂ ਰਾਜੀ ਹੋ ਕੇ ਇਕ ਦਮ ਉਸਦੇ ਨਾਲ ਨਕੂਆ
ਤੜਫ ਤੜਫ ਪੈਂਦਾ ਵਿਚ ਗਸ਼ ਦੇ ਰੋ ਰੋ ਪੈਂਦਾ ਰੂਯਾਂ । ਇਹ ਗਲ ਸੁਣਕੇ
ਹੁਸਨ ਦਾਨੇ ਦਾ ਜੀ ਖੁਸ਼ੀ ਵਿਚ ਆਯਾ । ਸ਼ਾਹ ਬਹਿਰਾਮ ਤਾਈ ਉਸ ਅਗੋਂ
ਇਹ ਫਰੇਬਸ ਖਾਯਾ । ਦੇਵ ਸਫੈਦ ਆਵੇ ਜਿਸ ਵੇਲੇ ਮੁੜਕੇ ਓਸ ਫਰਬੀਂ
ਤੂੰ ਚੁਪ ਕਰਕੇ ਲੰਮਾ ਪੈਕੇ ਮਾਰੀਆਹ ਜਿਗਰਬੀਂ ਨਾ ਕੁਝ ਪੀਵੀਂ ਨਾ ਕੁਝ
ਖਾਵੀਂ ਰੋਵੀਂ ਕਰਕੇ ਜਾਰੀ ਜੇਸੇਵਾਰ ਬਲਾਵੇ ਤੈਨੂੰ ਤਾਂ ਬੋਲੀਂ ਇਕ ਵਾਰੀ
ਓੜਕ ਜਾਂ ਓਹ ਤੇਰੇ ਅਗੇ ਇਜਤ ਲਿਆਜ ਕਰੇਗਾ । ਕਸਮਾਂ ਕਰ ਕਰਪੁਛੇ
ਤੈਨੂੰ ਤੇਰਾ ਜੀ ਧਰੇਗਾ । ਸੁਲੋਮਾਨ ਪੈਗੀਬਰ ਦੀ ਉਸ ਕਸਮ ਕਰੇਗਾ
ਬੋਲੀ । ਅਵਲ ਕਸਮ ਕਰਾਕੇ ਉਸ ਨੂੰ ਫੇਰ ਹਕੀਕਤ ਫੇਲੀਂ । ਮੰਗ

ਲਈ ਮੈਨੂੰ ਉਸ ਪਾਸੋਂ ਉਸ ਵੇਲੇ ਤੂੰ ਰੋ ਕੇ । ਜੇ ਉਹ ਆਸ਼ਕ ਤੇਰੇ ਤੇ
ਤੇਰਾ ਹੁਕਮ ਨਾ ਮੌਜੇ । ਤੇਰੀ ਮੇਰੀ ਪਰੀਤ ਪਿਆਰੀ ਹਰਗਿਜ਼ ਦਿਲੋਂ ਨਾ
ਤੈਜ਼ । ਆਪਸ ਦੇ ਵਿਚ ਰਲ ਮਿਲ ਦੋਹਾਂ ਜਾਂ ਇਹ ਮਤਾ ਪਕਾਇਆ ।
ਦੇਵ ਸਫੈਦ ਸਫਰ ਥੀਂ ਮੁੜਕੇ ਸੁਣਿਆ ਉਹ ਨਾ ਆਇਆ ਲੈ ਸੁਗਾਤਾਂ
ਤੇ ਸੌ ਤੋਹਫੇ ਜੇ ਚੰਗਾ ਮਨ ਵਾਯਾ । ਸਭ ਕੁਝ ਖਾਤਰ ਸ਼ਾਹਜ਼ਾਦੇ ਦੀ ਲੈ
ਕੇਹ ਕਾਢੋਂ ਆਯਾ ਲੈ ਤੋਹਫੇ ਮਿਲਨ ਨੂੰ ਆਯਾ ਕਰਕੇ ਵਡਾ ਚਾਲਾ
ਅਗੇ ਕਿਆ ਦੇਖੇ ਸ਼ਾਹਜ਼ਾਦਾ ਪਿਆ ਹੋਯਾ ਬੁਰੇ ਹਾਲਾ । ਨਾ ਕੁਛ ਖਾਂਦਾ
ਨਾ ਕੁਛ ਪੀਂਦਾ ਰੋਂਦਾ ਉਕੇ ਸਾਹ ਮਿਨਤਾਂ ਕਰ ਕਰ ਦੇਵ ਬੁਲਾਵੇ ਹਰ
ਗਿਜ਼ ਬੋਲ ਨਾਹੀਂ । ਹਾਲਤ ਵੇਖ ਸ਼ਾਹਜ਼ਾਦੇ ਵਾਲੀ ਦਿਓ ਗਜਬ ਵਿਚ
ਆਯਾ । ਦਿਓ ਪਰੀਆਂ ਥੀਂ ਪੁਛਣ ਲਗਾ ਇਸ ਨੂੰ ਕਿਸ ਦੁਖਾਯਾ ।

ਸ਼ਾਹਜ਼ਾਦੇ ਦਾ ਸ਼ੁਕਰ ਕਰਨਾ ਤੇ ਦੇਵ ਸਫੈਦ ਕੋਲੋਂ ਆਪਣੀ ਖਾਹਸ ਪੂਰੀ ਕਰਨੀ
ਕਸਮਾ ਖਾਧੀਆਂ ਦੋਵਾਂ ਪਰੀਆਂ ਕਿਆ ਤਫੀਕ ਅਸਾਡੀ । ਬਾਦਸ਼ਾਹੀ ਕਰੋ
ਬੇਅਦਬੀ ਕੌਣ ਕੇਈ ਅਪਰਾਧੀ । ਦਿਓ ਪਰੀਆਂ ਦੀ ਹੋਈ ਖਲਾਸੀ ਛੁਟੇ
ਇਸ ਤਕਸੀਰੋਂ । ਡਿਠਾ ਹਾਲ ਸ਼ਾਹਜ਼ਾਦੇ ਸੰਦਾ ਗਿਆ ਅਰਾਮ ਸਰੀਰੋਂ ।
ਮਿੰਨਤ ਆਜਜੀਆਂ ਕਰ ਪੁਛਦਾ ਹੈ ਓਹ ਮਿਤਰ ਯਾਰਾਂ । ਇਹ ਕੀ ਹੋਯਾ
ਜਾਨ ਤੇਰੀ ਨੂੰ ਦਸ ਕੀ ਕਰਾਂ ਮੈਂ ਚਾਰਾ । ਕੀ ਤਸੀਹਾ ਪਹੁੰਚਾ ਤੈਨੂੰ ਮੈਨੂੰ
ਦਸ ਸ਼ਿਤਾਬੀ । ਕੇਹਾ ਦਰਦ ਲਗਾ ਤਨਤੇਰੇ ਇਹ ਕੇਹੀ ਅਰਾਬੀ । ਦੇਵ
ਪਰੀ ਇਨਸ਼ਾਨ ਜੇ ਕੋਈ ਭਾਵੇਂ ਕਿਥੇ ਹੋਵੇ । ਕਿਆ ਤਾਕਤ ਵਿਚ ਖਿਦਮਤ
ਤੇਰੀ ਨਾ ਹਥ ਬੰਨ੍ਹ ਖਲੋਵੇ । ਜਾਂ ਡਿਠਾ ਸ਼ਾਹਜ਼ਾਦੇ ਤੇ ਫਿਰ ਬਹੁਤ ਵੱਡੀ
ਸੇਹਰਬਾਨੀ ਕਹਿੰਦਾ ਕਹਾਂ ਹਕੀਕਤ ਤਾਂ ਜੇ ਕਸਮ ਕਰੋ ਸੁਲੇਮਾਨੀ ।
ਕਸਮ ਕਰੋ ਸੁਲੇਮਾਨ ਨਬੀ ਦੀ । ਜੇ ਤੂੰ ਮੇਰੇ ਅਗੇ ਓਹ ਮੁਰਾਦ ਮੇਰੀ
ਮੈਂ ਜਾਣਾ ਤਾਂ ਮੈਨੂੰ ਹਥ ਲਗੇ । ਦੇਵ ਕਹਿਆ ਤਾਂ ਸੁਣ ਸ਼ਾਹਜ਼ਾਦੇ
ਜੇ ਬਾਦਸ਼ਾਹੀ ਮੇਰੀ । ਦੌਲਤ ਮੁਲਕ ਖਜਾਨੇ ਫੌਜਾਂ ਸਭ ਕੁਛ ਤਾਬਿਆ
ਤੇਰੀ । ਕਸਮ ਮੈਨੂੰ ਸੁਲੇਮਾਨ ਨਬੀ ਦੀ ਨਾ ਇਸ ਕੋਲੋਂ ਹਾਰਾਂ ।
ਜਾਨ ਚਾਹੇ ਤੇ ਉਹ ਭੀ ਹਾਜ਼ਰ ਸਿਰ ਤੇਰੇ ਤੋਂ ਵਾਰਾਂ । ਇਹ ਗਲ ਸੁਣ ਕੇ
ਸ਼ਾਹਜ਼ਾਦੇ ਦੇ ਨਾਲ ਖੁਸ਼ੀ ਅੱਖ ਪਰਤੀ । ਦਸਣ ਲਗਾ ਹਾਲ ਹਕੀਕਤ

ਜੇ ਸਿਰ ਉਸਦੇ ਵਰਤੀ । ਕਹਿੰਦਾ ਬਾਗ ਨਵੇਂ ਦਾ ਇਕ ਦਿਨ ਸ਼ੌਕ ਮੇਰੇ
ਮਨ ਆਇਆ । ਉਸ ਦੀ ਸੈਰ ਕਰਨ ਨੂੰ ਆਪ ਤੁਸਾਂ ਫੁਰਮਾਇਆ ।
ਸੈਰ ਕਰਦਿਆਂ ਓਸ ਚਮਨ ਵਿਚ ਇਕ ਪਰੀ ਮੈਂ ਡਿਠਾ । ਨਾਮ ਹੁਸਨਬਾਨੇ
ਸੀ ਉਸਦਾ ਸੋਹਣੀ ਸੂਰਤ ਮਿਠੀ ਉਹ ਪਰੀ ਜੇ ਬਖਸ਼ ਮੈਂਨੂੰ ਤਾਂ ਮੈਂ ਪਲ
ਵਿਚ ਜੀਵਾਂ । ਨਹੀਂ ਪਾ ਤੇਰੀਆਂ ਚਸ਼ਮਾਂ ਅਗੇ ਅਜ ਕਲ ਦੇਖ ਮਗੀਵਾਂ
ਸੰਦਰ ਰੂਪ ਹੁਸਨਬਾਨੇ ਦਾ ਜੇ ਦੀਦਾਰ ਨਾ ਪਾਵਾਂ । ਏਸੇ ਹਾਲ ਸੁਦਾਈ
ਹੋ ਰੋ ਕੇ ਮਰ ਜਾਵਾਂ । ਦੇਵ ਸਫੈਦ ਤਾਈਂ ਇਹ ਸੁਣਕੇ ਰੋਸ਼ ਨਾ ਰਹੀ
ਜਾ । ਗਸ਼ ਖਾ ਡਿਗ ਪਿਆ ਉਹ ਧਰਤੀ ਇਹ ਗਲ ਜਾਣ ਮੁਕਾਰਾ ।
ਆਪੈਂ ਮੈਂ ਕਿਹਾ ਸੀ ਤੈਨੂੰ ਬਾਗ ਨਵੇਂ ਤੂੰ ਜਾਈ । ਇਕ ਦੋ ਘੜੀਆਂ ਉਸ
ਵਿਚ ਬਹਿਕੇ ਮਨ ਪਿਆ ਪਰਚਾਈ । ਜਿਸਦੇ ਉਤੇ ਮੈਂ ਸਾਂ ਫਿਰਦਾ
ਹੋਕੇ ਮਸਤ ਦੀਵਾਨਾ ਤੂੰ ਭੀ ਓਸ ਸਮਾਂਦੇ ਉਤੇ ਜਲ ਹੋਯਾ ਪਰਵਾਨਾ
ਜੇ ਮੈਂ ਜਾਣਾ ਹੁਸਨਬਾਨੇ ਤੇ ਤੂੰ ਆਸ਼ਕ ਹੋ ਜਾਂਦਾ । ਉਸ ਚਮਨ
ਹਰਗਿਜ਼ ਤੈਨੂੰ ਨਾ ਮੈਂ ਰਾਹ ਦਿਖਾਂਦਾ । ਜੇ ਕੋਈ ਨਾਮ ਹੁਸਨਬਾਨੇ ਦਾ
ਲੈਂਦਾ ਮੇਰੇ ਅਗੇ । ਰੈਰਤ ਦੀ ਅਗ ਭੜਕੇ ਮੈਨੂੰ ਤੀਰ ਕਲੇਜੇ ਲਗੇ ।
ਤੁਧ ਜਦ ਇਸ਼ਕ ਹੁਸਨਬਾਨੇ ਦਾ ਮੈਨੂੰ ਆਖ ਸੁਣਾਯਾ । ਮੈਂ ਜਾਣਾ ਤੂੰ
ਜਾਨ ਮੇਰੀ ਨੂੰ ਤੀਰ ਕਲੇਜੇ ਲਾਯਾ । ਐਪਰ ਮੈਨੂੰ ਤੇਰੇ ਜਿਹਾ ਹੋਰ ਨਾ ਕੋਈ
ਪਿਆਰਾ । ਕਸਮ ਕੀਤੀ ਸੁਲੇਮਾਨ ਨਬੀ ਦੀ ਹੁਣ ਨਾ ਦਲੇਚਾਰਾ । ਮੈਂ
ਹੁਣ ਬਖਸ਼ ਦਿਆਂਗਾ ਤੈਨੂੰ ਉਹ ਦਿਲੋਂ ਜਥਾਨੇ । ਪਰ ਉਹ ਨਾ
ਰਾਜੀ ਦੇਗੇ ਤੇਰੇ ਤੇ ਮਸਤਹੁਸਨ ਦੀ ਸ਼ਾਮੇ । ਕਹਿੰਦਾ ਮੇਰੇ ਤੇ ਉਹ ਰਾਜੀ
ਹੋਈ ਗਰਦ ਗਹਲੀ । ਮੈਂ ਉਹਦਾ ਉਹ ਮੇਰੀ ਹੋਈ ਦੋਸਤ ਰੰਗੀ ਰੰਗੀਲੀ
ਸੁਣਕੇ ਪ੍ਰਤਿ ਦੁਹਾਂ ਦੀ ਮੁੜ ਉਹ ਦੇਵ ਛੁਸ਼ੀ ਵਿਚ ਆਇਆ । ਕਹਿੰਦਾ
ਮੇਰੇ ਪਿਛੇ ਦੇਹਾਂ ਤੁਸਾਂ ਯਗਾਨਾ ਲਾਇਆ । ਪਰ ਹੁਣ ਹੋਵੇ ਮੁਬਾਰਕ ਤੈਨੂੰ
ਉਹ ਪਰੀਐ ਬੈਲੀ । ਮੈਂ ਹੁਣ ਚਾ ਬਖਸ਼ੀ ਤੈਨੂੰ ਲਾਲੇ ਬਾਗ ਹਵੇਲੀ ।
ਇਹ ਗਲ ਕਹਿਕੇ ਸ਼ਾਹਜ਼ਾਦੇ ਨੂੰ ਦਿਉ ਨੇ ਪਕੜ ਉਣਾਇਆ । ਕੋਲ
ਹੁਸਨਬਾਨ ਦੇ ਉਸ ਨੂੰ ਬਾਹੋਂ ਪਕੜ ਲਿਆਇਆ । ਹਥ ਹੁਸਨਬਾਨੇ ਦਾ
ਫੜ ਕੇ ਉਸ ਦੇ ਹਥ ਫੜਾਇਆ । ਦੇਹਾਂ ਤਾਈਂ ਨਾਲ ਮੁਹਬਤ ਬਹਿਕੇ

ਆਖ ਸੁਨਾਇਆ। ਏਸ ਚਮਨ ਵਿਚ ਰੰਗ ਮਹਲੀ ਵਸੋਕ ਰੇਬਹਾਰਾਂ। ਤਾਬਿਆ ਖਿਦਮਤ ਵਿਚ ਤੁਸਾਡੀ ਪਰੀਆਂ ਲਖ ਹਜਾਰਾਂ। ਇਹ ਗਲ ਕਹਿਕੇ ਬੱਧੀ ਹਬੀਂ ਦੇਉ ਖਲਾ ਹੈ ਅਰਜੀ ਤੂੰ ਹੁਣ ਰਾਜੀ ਹੈਂ ਸ਼ਾਹਜ਼ਾਦੇ ਕੀ ਤੇਰੀ ਹੈ ਮਰਜੀ ਕਿਹਾ ਸ਼ਾਹਜ਼ਾਦੇ ਤੇਰੇ ਉਤੇ ਲੂੰ ਲੂੰ ਮੇਰਾ ਰਾਜੀ। ਦੇਹਾਂ ਜਹਾਨਾਂ ਦੇ ਵਿਚ ਤੇਰਾ ਭਲਾ ਕਰੇ ਰਬ ਕਾਜੀ। ਇਹ ਗਲ ਕਹਿਕੇ ਮੁੜ ਆਇਆ ਅਪਨੀ ਘਰੀਂ ਮਕਾਨੀ। ਉਸ ਚਮਨ ਵਿਚ ਰਹਿਨ ਕਦੀਮੀ ਦੋਵੇਂ ਦਿਲਬਰ ਜਾਨੀ। ਸ਼ਾਹ ਬਹਿਰਾਮ ਹੁਸਨਬਾਨੇ ਹੁਣ ਦੋਵੇਂ ਦਿਨ ਤੇ ਰਾਤੀਂ ਇਹਨਾਂ ਐਸ਼ੀਂ ਖੁਸ਼ੀਆਂ ਅੰਦਰ ਕਰਦੇ ਰਹਿੰਦੇ ਬਾਂਤੀਂ ਨਿਤ ਸ਼ਰਾਬ ਕਬਾਬ ਤਮਾਸੇ ਖਾਣੇ ਚੰਗੇ ਚੰਗੇ। ਅਠ ਪਹਿਰ ਹਜ਼ੂਰ ਉਹਨਾਂ ਦੇ ਖਾਵਣ ਜੋ ਦਿਲ ਮੰਗੇ। ਸ਼ਾਹ ਬਹਿਰਾਮ ਜਦੋਂ ਫਿਰ ਉਸਥੀਂ ਤਲਬ ਵਸਲ ਦੀ ਭਾਲੇ। ਹੁਸਨਬਾਨੇ ਹਰ ਹੀਲੇ ਉਸ ਨੂੰ ਏਸ ਖਿਆਲੋਂ ਟਾਲ ਕਹਿੰਦੀ ਸ਼ਾਹ ਬਹਿਰਾਮ ਮੈਨੂੰ ਤੂੰ ਹਰਗਿਜ ਅੰਗ ਨਾ ਲਾਈਂ। ਬਿਨਾਂ ਇਜਾਜਤ ਮਾਂ ਬਾਪ ਮੇਰੇ ਦੇ ਇਹ ਗਲ ਲਾਇਕ ਨਾਹੀਂ। ਮੈਂ ਤਾਂ ਹੋਇ ਰਹੀ ਹਾਂ ਤੇਰੀ ਬਰਦਾਂ ਬਾਝੇਂ ਦੰਮਾਂ। ਪਰ ਤੂੰ ਸਬਰ ਕਰੀਂ ਦਿਨ ਕਿਤਨੇ ਦੇਖ ਖੁਦਾਂ ਦਿਆਂ ਕੰਮਾਂ। ਇਹ ਹੁਣ ਨਾਲ ਹੁਸਨ ਦੇ ਏਥੇ ਖੁਸ਼ੀਆਂ ਕਰਦਾਇਮਾਮ ਬਖਸ਼ ਤੂੰ ਹਾਲ ਸੁਣਾਈਂ ਉਸਦੇ ਪਿਛਲੇ ਘਰਦਾ

ਸ਼ਾਹ ਬਹਿਰਾਮ ਦੇ ਪਿਛਲੇ ਘਰ ਦਾ ਹਾਲ

ਜਿਸ ਦਿਨ ਲਸ਼ਕਰ ਥੀਂ ਸ਼ਾਹਜਾਦਾ ਗਾਇਬ ਹੋ ਗਿਆ ਸੀ। ਛੱਡ ਵਤਨ ਘਰ ਬਾਰ ਪਿਆਰਾ ਪਲ ਵਿਚ ਹੋਇਆ ਉਦਾਸੀ। ਪਿਛੇ ਬਾਦਸ਼ਾਹੀ ਦਾ ਮਾਲਕ ਹੋਰਨਾਂ ਕੋਈ। ਸਾਹੀਂ ਸੁਝ ਮੁਲਕ ਵਲਾਇਤ ਖਾਲੀ ਕੌਣ ਕਰੇ ਬਾਦਸ਼ਾਹੀ। ਕੁਲ ਅਮੀਰ ਇਕਠੇ ਹੋ ਕੇ ਸਾਰੇ ਮਿਲ ਮਿਲ ਬਹਿੰਦੇ ਮਾਲਕ ਬਾਝੇਂ ਮੁਲਕ ਨਾ ਰਹਿੰਦਾ ਇਹ ਗਲ ਸਾਰੇ ਕਹਿੰਦੇ। ਓੜਕ ਬਹਿਕੇ ਰਲ ਮਿਲ ਸਭਨਾਂ ਇਹੋ ਮਤਾ ਪਕਾਇਆ। ਤਾਜ ਖਿਲਾਵਤਦਾ ਸਿਰ ਧਰਗੇਤਖਤ ਵਡੀਰ ਬਹਾਇਆ। ਬੈਠਾ ਤਖਤਵੀਰ ਹਰਦਮ ਕਰਨ ਲਗਾ ਬਾਦਸ਼ਾਹੀ। ਵਡਾ ਜਾਲਮ ਚੋਰ ਉਚ ਕਾ ਖੂਨੀ ਦਾ ਰਜ ਨਾਹੀ। ਜਾਲਮ ਜੁਲਮ ਕਰੇ ਦਿਨ ਰਾਤੀਂ ਵਸਦਾ ਮੁਲਕ ਉਜਾੜ੍ਹੀਜ਼ਉਂ ਬਘਆੜ

ਪਏ ਵਿਚ ਇਜੜ ਫੜ ਫੜ ਭੇਡਾਂ ਪੜੇ। ਜਿਤਨੇ ਸ਼ਾਹ ਬਹਿਰਾਮ
 ਦੇ ਆਏ ਸਤਗੀਂ ਹਰਮ ਤਮਾਮੀ। ਸਭਨਾਂ ਨਾਲ ਬੇਅਦਬੀ ਕੀਤੀ ਓਸ
 ਵਜੀਰ ਹਰਾਮੀ। ਸਤ ਕਬੀਲੇ ਸ਼ਾਹ ਬਹਿਰਾਮ ਕੁਲਆਹੀ ਮੁਖਤਾਰੀ
 ਉਸ ਵਜੀਰ ਹਰਾਮੀ ਕੀਤੀ ਨਾਲ ਛੇਅਂ ਬਦਕਾਰੀ ਸਤਵੀਂ ਸੀ ਉਹ
 ਨੇਕ ਸ਼ਾਹਜਾਦੀ ਸਾਹਿਬ ਹੋਸ਼ ਅਕਲ ਦੀ ਵਡੀ ਅਸਲੀ ਅਜੀਬ
 ਸ਼ਾਹਜਾਦੀ ਰੋਹਰ ਪਾਕ ਅਦਲਦੀ। ਉਸ ਤੇ ਜੋਰ ਬਥੇਰਾ ਲਾਇਆ
 ਉਸ ਬਦਬਖਤ ਬਦੀ ਨੇ ਓਹ ਸ਼ਾਹਜਾਦੀ ਰਹੀ ਸਲਾਮਤ ਆਪਣੇ ਨਾਲ
 ਯਕੀਨ। ਸ਼ਾਹ ਬਹਿਰਾਮ ਜਦੋਂ ਉਸ ਦਿਓਂ ਨੇ ਖੜਿਆ ਚਾੜ੍ਹ ਕੇ ਧਾੜੇ।
 ਲੜਕਾ ਜੰਮਿਆ ਸੀ ਉਸ ਰਾਤੀ ਪਿਛੋਂ ਓਸ ਦਿਹਾੜੇ। ਉਸ ਲੜਕੇ ਨੂੰ
 ਨਾਲ ਖੁਸ਼ੀ ਦੇ ਬੈਠੀ ਘਰ ਵਿਚ ਪਾਲੇ। ਚੰਗੀ ਮੰਦੀ ਖਾਹਸ ਰਬ ਦੀ
 ਬੈਠੀ ਸਿਰ ਪਰ ਝਾਲੇ। ਕਰਦਾ ਜਦੋਂ ਵਜੀਰ ਹਰਾਮੀ ਨਜ਼ਰ ਬੁਰੀ ਉਸ
 ਗਲਦੀ। ਸਾਫ ਜਵਾਬ ਸਤਾਬ ਸ਼ਾਹਜਾਦੀ ਏਹ ਲਿਖ ਉਸ ਨੂੰ ਘਲਦੀ
 ਸੁਣ ਤੂੰ ਨਿਮਕ ਹਰਾਮ ਵਜੀਰਾ ਕੌਣ ਹੋਵੇਂ ਤੂੰ ਪਾਜੀ। ਨਾਲ ਅਸੀਲਾਂ
 ਤੇ ਅਸਰਾਫਾਂ ਚਾਹੇ ਦਸਦੇ ਦਵਾਜੀ। ਸਾਹ ਬਹਿਰਾਮ ਨਾ ਤੈਨੂੰ ਸੁਝਦਾ
 ਜਿਸ ਦੇ ਅਸੀਂ ਕਬੀਲੇ ਚਾਹੇ ਵੜਾ ਕਿਵੇਂ ਜਾ ਸਭਰਾ ਕਰਦਾ ਹੈ ਨਿਤ
 ਹੀਲੇ ਜੇਤੂ ਆਣ ਵੜੇ ਘਰ ਸਾਡੇ ਕਰਕੇ ਜੇਰਾ ਜਬਰੀ ਆਪ ਮੇਰਾ ਤੈਨੂੰ
 ਵੀ ਮਾਰਾ ਪਲ ਵਿਚ ਮਾਰ ਕਟਾਰੀ ਹੋਯਾ ਵਜੀਰ ਬਹੁਤ ਸ਼ਰਮਿੰਦਾ ਸੁਣਕੇ
 ਏਹ ਸੁਨੇਹਾ ਭੜਕ ਲਗੀ ਅਗ ਤਨ ਓਸਦੇ ਨੂੰ ਚੜਿਆ ਰਜਬ ਅਜੇਹਾ
 ਕਹਿੰਦਾ ਅਜੇ ਤੁਹਾਡੇ ਵਿਚੋਂ ਗਈ ਨਹੀਂ ਮਗਾਰੂਰੀ। ਮਾਨ ਗੁਮਾਨ ਤੁਹਾਡੇ
 ਜਿਤਨੇ ਭੰਨ ਕੀਤਾ ਰਬ ਚੂਰੀ ਮੈਨੂੰ ਬਾਦਸ਼ਾਹੀ ਰਬ ਦਿਤੀ ਫਿਰਿਆ ਹੋਰ
 ਜਮਾਨਾ। ਕਿਥੇ ਹੈ ਉਹ ਤੁਹਾਡਾ ਮਾਲਕ ਜਿਸਦਾ ਰਖੇਂ ਮਾਨ। ਮੁੜ
 ਜਵਾਬ ਦਿਤਾ ਸ਼ਾਹਜਾਦੀ ਸੁਣ ਤੂੰ ਨਿਮਕ ਹਰਾਮੀ। ਇਹ ਸ਼ਾਹਜਾਦਾ ਬਣ੍ਹ
 ਬਾਦਸ਼ਾਹ ਜਦ ਇਸ ਸੁਰਤ ਕਰਾਨੀ ਏਹ ਕੀ ਦਾਅਵਾ ਬਾਦਸ਼ਾਹੀ ਦਾਂ
 ਮੇਰੇ ਨਾਲ ਕਰੇਗਾ। ਪਰਬਤ ਨੂੰ ਜੇ ਟਕਰ ਮਾਰੇ ਮੂੰਹ ਸਿਰ ਭੰਨ ਮਰੇਗਾ
 ਕਿਉਂ ਹਰ ਖੋਹ ਲਏਗਾ ਮੈਥੋਂ ਬਾਦਸ਼ਾਹੀ ਸਾਮਿਆ ਨੇ ਸ਼ੇਰਾ ਪਾਸੋਂ ਮਾਸ
 ਸਲੂਣਾ ਲਵੇ ਤਾਂ ਕੋਈ ਜਾਣੇ। ਮੁੜ ਜਾਹ ਫੇਰ ਕਹਿਆ ਸ਼ਾਹਜਾਦੀ ਤੂੰ

ਬਦਤਖਤ ਬੇਦੀ ਨਾ । ਬਾਦਸ਼ਾਹੀ ਦੇ ਲਾਇਕ ਨਾਹੀਂ ਤੂੰ ਬਦਜਾਤ ਕਮੀਨਾ ।
 ਹਥੋਂ ਦੰਲਤ ਮੁਲਕ ਅਸਾਡਾ ਸਾਰਾ ਤੂੰ ਖੋਹ ਲੀਤਾ । ਖਾ ਖਾ ਹਇਓ
 ਨਿਮਕ ਹਰਾਮੀ ਸ਼ਕਰ ਬਆ ਨਾ ਕੀਤਾ ਜੇ ਸ਼ਾਹਜ਼ਾਦੇ ਨੂੰ ਫਿਰ ਕਿਸਮਤ
 ਆਈ ਇਹ ਯਤੀਮੀ । ਉੜਕ ਫੇਰ ਯੀਨਾਂ ਉਤੋਂ ਕਰਦਾ ਰਬ ਹਲੀਮੀ ।
 ਨਿਕਿਆਂ ਥੀ ਚਾ ਵੱਡੇ ਕਰਦਾ ਜਦ ਉਹ ਕਰਮ ਕਮਾਵੀਆ ਜਦ ਚਿੜੀਆਂ
 ਥੀਂ ਰਬ ਛਾਡਾ ਖੂਨੀ ਬਾਜ ਕਹਾਵੇ । ਇਸ ਲੜਕੇ ਸ਼ਾਹਜ਼ਾਦੇ ਤਾਈਂ ਜਾਂ
 ਰਬ ਚਾ ਵਡਿਆਵੇ । ਉਸ ਭਾਵੇ ਤਾਂ ਮਛਰ ਪਾਸੋਂ ਹਾਥੀ ਚਾ ਮਰਵਾਵੇ
 ਹੈ ਉਮੈਦ ਜੇ ਉਤੇ ਇਸਦੇ ਹੋਈ ਜਲ ਇਲਾਹੀ । ਦੇਵੇਗਾ ਰਬ ਇਸਦਾ
 ਇਸ ਨੂੰ ਤਾਜਤਖਤ ਬਾਦਸ਼ਾਹੀ । ਫਿਰ ਵਜੀਰ ਤਾਈਂ ਜਾ ਪਹੁੰਚੀ ਇਹ
 ਗਲ ਉਸਦੇ ਕੰਨੀਂ । ਨਾਲ ਗਜਬਦੇ ਭਿਖਿਆ ਮੂਜੀ ਜਿਉਂ ਆਰਨ ਵਿਚ
 ਖੰਨੀਂ । ਏਹ ਸਲਾਹ ਹੁਣ ਕੀਤੀ ਮੂਜੀ ਬਾਹਿ ਗੁਸੇ ਵਿਚ ਯਾਰਾਂ । ਏਹ
 ਲੜਕਾ ਹੈ ਦੁਸ਼ਮਨ ਮੇਰਾ ਮੈਂ ਇਸ ਦੀ ਥਾਂ ਮਾਰਾਂ । ਜੰਮਦੇ ਹੋ ਇਸ ਨਾਗ
 ਬਚੇ ਦਾ ਮੈਂ ਕਿਵੇਂ ਸਿਰ ਕਟਾਂ । ਇਹ ਕੰਡਿਆਂ ਵਾਲਾ ਬੂਟਾ ਮੁਢੋਂ ਜੰਮਦਾ
 ਹੀ ਪੁਟ ਸੁਟਾਂ । ਏਹ ਗਲ ਸੁਣ ਕੇ ਕੁਲ ਅਮੀਰਾਂ ਦਿਤੀ ਬਹੁਤ ਦੁਹਾਈ
 ਕਰਨਾ ਖੂਨ ਕਿਸੇ ਦਾ ਨਾਹਕ ਨਾਹੀਂ ਏਹ ਭਲਿਆਈ । ਜੇ ਤੂੰ ਮਾਰੋਂ ਇਹ
 ਸ਼ਾਹਜ਼ਾਦਾ ਬਹੁਤ ਯਤੀਮ ਵਿਚਾਰ । ਪਵੇ ਜਮੀਨ ਅਸਮਾਨਾ ਤੇੜੀ ਤੇਰਾ
 ਸੇਰ ਕਰਾਰਾ । ਇੰਸਦੇ ਖੂਨੈਂ ਮਿਰ ਤੇਰੇ ਤੇ ਗਜਬ ਪਵੇ ਸੁਲਤਨੀ । ਜਾਲਮ
 ਖੂਨੀ ਨਾਮ ਹੋਵੇਗਾ ਤੇਰਾ ਦੋਹੀਂ ਜਹਾਨੀਂ । ਜਾਂ ਨੀਯਤ ਜਾਲਮ ਦੀ ਉਤਾਂਹ
 ਸਾਰਿਆਂ ਵਲ ਮਲਰਦੀ ਫਿਰ ਮੁੜ ਏਹ ਸਲਾਹ ਉਹ ਮੂਜੀ ਮੇਹਕਮ
 ਦਿਲ ਵਿਚ ਬਧੀ । ਕਢ ਘਰਾਂ ਥੀਂ ਬਾਹਰ ਕੀਤਾ ਤਾਂ ਉਸ ਬਈਮਾਨ
 ਮਾਂ ਪੁਤਰ ਨੂੰ ਕੈਦ ਕਰਾਇਆ ਚਾ ਵਿਚ ਬੰਦੀ ਖਾਨੇ । ਈਦੀ ਖਾਨਾ ਹੇਠ
 ਜਿਮੀਂ ਦੇ ਛੂੰਘਾ ਖੂਹ ਅੰਧਰਾ ਦੋਜਕ ਣਾਲ ਉਸ ਵਿਚ ਲਭ ਬਹੁਤ ਅਜਾਬਾ
 ਭਲੇਰਾ । ਚੰਦ ਸੂਰਜ ਦੀ ਉਸ ਵਿਚ ਕਿਧਰੋਂ ਹਰਗਿਜ ਲੋ ਨਾ ਲਗੇ
 ਕਿਸੇ ਤਰਫ ਥੀਂ ਦੁਨੀਆਂ ਵਾਲੀ ਸਰਦ ਹਵਾਨਾ ਲੁਗੇ ਹੂਰ ਬਹਿਸ਼ਤਾਂ
 ਦੀ ਸ਼ਾਹਜ਼ਾਦੀ ਕੁਛੜ ਬਾਲ ਅਯਾਣਾ । ਦੋਜਕਦ ਵਿਚ ਪਿਆ ਬਹਿਸ਼ਤੀ
 ਦੇਖ ਰਬ ਦਾ ਭਾਣਾ । ਕੈਦ ਹੋਏ ਵਿਚ ਬੰਦੀਖਾਨੇ ਬਾਝ ਗੁਨਾਹ ਤਕਸੀਰੇ

ਦਸ ਕਿਤੇ ਵਲ ਨਸ਼ੇ ਕੋਈ ਡਢੀਦੀ ਤਕਦੀਰੋਂ ਨਾਜਕ ਬਦਨ ਜਿਨ੍ਹਾਂ
 ਦੇ ਆਹੇ ਰੇਸ਼ਮ ਵਿਚ ਲਪਟ ਤਹ ਵਿਚ ਬੰਦੀ ਖਾਨੇ ਦੇਖੋ ਖਾਕ ਜਿਮ੍ਹਾਂ
 ਤੇ ਲੇਟੇ। ਨਾ ਹੁਣ ਓਥੇ ਪਲੰਘ ਤੁਲਾਈ ਨਾ ਤੇਸ਼ਕ ਸਰਹਾਣੇ ਮਖਮਲ
 ਅਤਲਹ ਪਹਿਨਣ ਵਾਲੇ ਹੋਏ ਖਾਕ ਟਿਕਾਣੇ, ਫੁਲ ਗੁਲਾਬ ਰਵੇਲ
 ਚੰਬਲੀ ਨਾਜਕ ਬਦਨ ਜਿਨ੍ਹਾਂ ਦੇ, ਬੰਦੀਖਾਨੇ ਵਿਚ ਦੇਖੋ ਕਿਆ,
 ਕੁਝ ਹਾਲ ਉਹਨਾਂ ਦੇ, ਆਈ ਸਾਗ ਗਜਬ ਦੀ ਜਾਣੇ ਆ ਲਗੀ
 ਵਿਚ ਸੀਨੇ, ਹੁਕਮ ਕਰਨ ਸੁਲਤਾਨਾਂ ਉਤੇ ਨਫਰ ਗੁਲਾਮ ਕਮੀਨੇ,
 ਅਠੀਂ ਪਹਿਗੀਂ ਮਾਂ ਪੁਤਰ ਨੂੰ ਉਸ ਜਲਮ ਬਦੀਨੇ, ਪਿਆਲਾ
 ਪਾਣੀ ਤੇ ਇਕ ਰੋਟੀ ਰੋਜ ਮੁਕਰਾਂ ਕੀਨੇ। ਰਾਖੇ ਚੌਂਕੀਦਾਰ ਉਹਨਾਂ
 ਤੇ ਕਰਨ ਤਾਕੀਦ ਬਹਾਦੇ। ਮਤ ਕੋਈ ਦਰਜੀ ਏਹਦੇ ਚੇਰੀ ਆਨ
 ਤੁਆਮ ਚੁਆਏ। ਮਾਂ ਪੁਤਰ ਵਿਚ ਬੰਦੀ ਖਾਨੇ ਜਾਂ ਉਹ ਆਦਮ ਆਏ
 ਵਿਚ ਦਰਗਾਹ ਖੁਦਾ ਦੀ ਅੰਦਰ ਰੋ ਰੋ ਅਰਜ ਸੁਣਾਏਯਾ ਰਬ ਤੇਰੀਆਂ
 ਬੇਪਰਵਾਹੀਆਂ ਤੂੰ ਜਬਰ ਕਹਾਵੇ ਬਾਦਸ਼ਾਹ ਨੂੰ ਬੰਦੀਖਾਨੀ ਨਾ ਡਰਾਂ ਤਖਤ
 ਬਹਾਵੇਂ ਤਖਤੋਂ ਪਟਸ਼ੁਟ ਵਿਚ ਤਖਤੈ ਵਖਤ ਤਵ ਸੁਲਭਾਨ। ਹੁਕਮ ਕਰਨ
 ਬਦਜਾਤ ਕਮੀਨੇ ਖਾਵਨ ਮਾਲ ਖਜਾਨਾ ਸ਼ਾਹ ਬਹਿਰਾਮ ਜਦੋਂ ਸੀ ਉਸ
 ਦਾ ਜਿਰ ਸਾਡੇ ਤੇ ਸਾਯਾ ਗਿਆ ਅਸੀਂ ਬੀਂ ਓਹ ਖੁਸ਼ੀ ਦਾ ਵੇਲਾ ਵਕਤ
 ਖਹਾਯਾ ਓੜਕ ਏਸ ਤਰ੍ਹਾਂ ਸ਼ਾਹਜਾਦੀ ਨਾਲ ਰਜਾ ਜਥਾਰੀ ਪੰਜ ਵਰੇ
 ਬੰਦੀਖਾਨੇ ਰੋਂਦਿਆਂ ਉਮਰ ਗੁਜਾਰੀ। ਸ਼ਾਹ ਬਹਿਰਾਮ ਦੀ ਸੁਰਤ ਹਜਾਰ
 ਦਿਲ ਦੇ ਅੱਦਰ ਕਰ ਰੇ। ਰੋ ਰੋ ਆਪਣਾ ਹਾਲ ਸੁਣਾਵੇ ਨੈਣ ਹੰਝੂ ਬੀਂ
 ਭਰ ਕੇ। ਕਹਿੰਦੀ ਸ਼ਾਹ ਬਹਿਰਾਮ ਤੇਰੋ ਤੋਂ ਮੈਂ ਸਦਕੇ ਮੈਂ ਵਾਰੀ। ਦੇਖ
 ਰੋਇਆ ਕੀ ਹਾਲ ਅਹਾਦਾ ਰਬ ਦੀ ਕੁਦਰਤ ਨਿਆਰੀ ਸਾਹਬਤਕ ਤੇਰੇ
 ਵਿਚ ਬੈਠਿਆ ਮਿਲਿਆ ਬੰਦੀਖਾਨਾ ਆ ਅਜਦੇਕ ਅਹਿਖਲ ਅਸਾਡਾ
 ਸ਼ਹਿਨਸ਼ਾਹ ਸੁਲਤਾਨਾ। ਇਹ ਅਜੀਜ ਪੁਤਰ ਸਿਸ ਦਿਨ ਦਾ ਰਬ ਪੈਦਾ
 ਕੀਤਾ। ਜੰਮਦੇ ਲਈ ਦੁਖਾਂ ਦੀ ਗੁੜਤੀ ਦੁਧ ਅੰਦੇਹਦਾ ਪੀਤਾ। ਏਹ ਨਾਜਕ
 ਬਦ ਖਜ ਦੇ ਲਾਇਕ ਵਿਚ ਬਾਗ ਦੇਸਤਾਨਾ। ਜੰਮਦੇ ਨੂੰ ਏਹ ਖਾਸ ਪੰਗੂੜਾ
 ਮਿਲਿਆ ਬੰਦੀ ਖਾਨਾ ਖੁਸ਼ੀਆਂ ਸਾਡੀ ਕਿਸਮਤ ਵਿਚੋਂ ਗਈ ਜਿਮ੍ਹੀਂ

ਆਸਮਾਨੋ । ਦਾਣਾ ਪਾਣੀ ਰਿਜਕ ਅਸਾਡਾ ਗਿਆਨ ਖੁਟਜਾਨੋਂ ਆਲੇ
ਖਬਰ ਅਸਾਜੀ ਜਲਦੀ ਹੁਣ ਤੂੰ ਸ਼੍ਰੇਰ ਜਵਾਨਾ । ਮਾਰ ਵਿਖਾਲ ਇਕ ਵਾਰ
ਅਸਾਨੂੰ ਵਡਿਆ ਬੇਈਮਾਨਾ । ਜੇਤੂੰ ਹੈਂ ਕਿਤੇ ਵਲ ਜਿੰਦਾ ਇਤਵਲ ਵਾਗਾਂ
ਮੌਜੀ । ਨਿਮਕ ਹਰਾਮ ਵਜੀਰ ਬੇਦਰਦੀ ਪਹਿਲੋਂ ਗਰਦਨ ਤੋੜੀ ਏਹ
ਹੁਣ ਏਸ ਤਰ੍ਹਾਂ ਸ਼ਾਹਜ਼ਾਦੀ ਰੋਂਦੀ ਕਰ ਕਰ ਜਾਰੀ ਇਮਾਮ ਬਖਸ਼ ਹੁਣ ਕਰ
ਤੂੰ ਹਿੰਮਤ ਨਾਲ ਖੁਦਾਏ ਯਾਗੀ । ਸ਼ਾਹ ਬਹਿਰਾਮ ਤੋੜੀਂ ਇਹ ਖਬਰਾਂ ਚਲ
ਪੁਚਾਈਂ । ਬੰਦੀ ਖਾਨਾਂ ਦੀ ਹੁਣ ਝਬਨੇ ਝੰਦ ਖਲਾਸ ਕਰਾਈਂ ।

ਸ਼ਾਹ ਬਹਿਰਾਮ ਨੇ ਸੁਪਨੇ ਵਿਚ ਘਰ ਦਾ ਹਾਲ ਦੇਖਣਾ ਤੇ ਦੇਉ ਸਫੈਦ ਤੇ ਰੁਖਸਤ ਲੈਣੀ
ਸੁਤੀ ਹੁਸਨਬਾਨੇ ਇਕ ਰਾਤੀਂ ਅੰਦਰ ਰੰਗ ਮਰੱਲਾਂ । ਸ਼ਾਹਬਹਿਰਾਮ
ਸੁਤਾ ਵਿਚ ਖੁਸ਼ੀਆਂ ਕਰ ਕਰ ਮਿਠੀਆਂ ਗਲਾਂ । ਹੁਕਮ ਖੁਦਾ ਦੇ
ਸੁਤਿਆਂ ਉਸ ਨੂੰ ਨੀਂਦਰ ਆਈ ਮਿਠੀ । ਸਭ ਹਕੀਕਤ ਘਰ ਬਾਹਰ ਦੀ
ਸੁਫਨੇ ਦੇ ਵਿਚ ਡਿਠੀ । ਜੋ ਜੋ ਚੁਲਮ ਹਰਾਮਾਂ ਤੇ ਹੋਯਾ ਘਰੀ ਖਰਾਬੀ ।
ਦੇਖ ਬੇਤਾਬ ਹੋਕਾ ਉਸ ਖਾਬੋਂ ਬੈਠਾ ਸ਼ਤਾਬੀ । ਜਾਂ ਉਸ ਖਾਬੋਂ ਫਾਰਗਾ
ਹੋਯਾ ਵਿਚ ਮਿਜਾਜਤਗੀਗੀ । ਪੁਛਿਆ ਹੁਸਨ ਬਾਨੇ ਨੇ ਉਸਤੋਂ ਏਹ ਕੀ ਹੈ
ਦਿਲਗੀਗੀ । ਸੁਫਨਾ ਦੇਖ ਲਗਾ ਗਮ ਮੈਨੂੰ ਦਿਲ ਨੂੰ ਸੋਗ ਪਿਆਸੀ ।
ਸਬਰ ਕਰਾਰ ਨਾ ਆਵੇ ਮੈਨੂੰ ਹੋਯਾ ਜੀਓਂਦਾ ਸੀ । ਹੁਣ ਮੈਂ ਕਿਵੇਂ ਵਤਨ
ਨੂੰ ਪਹੁੰਚਾ ਏਹ ਹੈ ਖਾਹਸ਼ ਮਨ ਦੀ । ਲਵਾਂ ਖਬਰ ਘਰ ਬਾਰ ਵਤਨ ਦੀ
ਦਸਤ ਤੇ ਦੁਸ਼ਮਣ ਦੀ । ਕਹਿਆ ਹੁਸਨ ਬਾਨੇ ਚਲ ਸਾਹਿ ਤੁਰੀਬਕਰ
ਬਿਸਮਿਲਾ । ਦੇਵ ਸਫੈਦ ਕੋਲੋਂ ਲੈ ਰੁਖਸਤ ਹੋਵੇ ਕਮ ਸਵੱਲ । ਦੇਵ ਸਫੈਦ
ਅਗੇ ਫਿਰ ਜਾਕੇ ਕੀਤੀ ਵਿਥਿਆ ਸਾਰੀ ਕਹਿੰਦਾ ਵਤਨ ਪੁਚਾਈ ਮੈਨੂੰ
ਕਰਕੇ ਮਦਦ ਭਾਗੀ । ਦੇਵ ਕਰਿਆ ਮੈਂ ਨਾਮ ਤੇਰੇ ਤੋਂ ਪਲ ਪਲ ਵਾਗੀ
ਜਾਵਾਂ । ਹੁਸਨਬਾਨੇ ਅਤੇ ਤੈਨੂੰ ਫਰਾਸ ਸ਼ਹਿਰ ਪੁਚਾਵਾਂ । ਏਹ ਗਲ
ਕਹਿਕੇ ਦੇ ਦੇਵਾਂ ਦੇ ਪਕੜ ਬਣਾਏ ਘੋੜੇ ਕਰ ਅਸਵਾਰ ਉਨ੍ਹਾਂ ਦੇ ਉਤੇ
ਸ਼ਹਿਰ ਫਰਾਸ ਵਲ ਟੋਰੇ । ਇਕ ਉਤੇ ਬਹਿਰਾਮ ਸ਼ਾਹਜਾਦਾ ਮਾਰ ਫਰਾਕ
ਚੜ੍ਹਿਆ । ਢੂਢੇ ਉਤੇ ਹੁਸਨਬਾਨੇ ਨੇ ਰਾਹ ਜਣ ਦਾ ਫੜਿਆ ਫੇਰ ਇਕ
ਵਾਲੇ ਦੇ ਉਨ ਦਿਤਾ ਸ਼ਾਹਬਹਿਰਾਮ ਤਾਈਂ । ਲੋੜ ਪਵੇ ਜਿਸ ਵੇਲੇ

ਤੈਨੂੰ ਇਸ ਨੂੰ ਚਾ ਧੁਖਾਈਂ । ਪਵੇ ਕੋਈ ਮੁਸ਼ਕਲ ਤੈਨੂੰ ਦੁਨੀਆਂ
 ਦੇ ਵਿਚ ਭਾਰੀ । ਮੈਂ ਉਸ ਵੇਲੇ ਸਿਰ ਤੇਰੇ ਪਹੁੰਚਾਗਾ ਇਕ ਵਾਰੀ । ਉਡ
 ਵਿਚ ਹਵਾ ਦੇ ਘੜੀ ਫਰਾਸ ਦੀ ਵਲ ਨਾਈ । ਕਬੀ ਹਜਾਰ ਕੋਹਾਂ ਦਾ ਪੈਂਡਾ
 ਇਕ ਘੜੀ ਵਿਚ ਆਏ ਛਰਾਸ ਸ਼ਹਿਰ ਪਿਆ ਜਦ ਨਜ਼ਰੀਂ ਸ਼ਾਹਬਹਿਰਾਮ
 ਦੇ ਤਾਈਂ, ਹੈਰਤ ਨਾਲ ਹੋਯਾ ਮੁਤਅੱਤਬ ਪੜਦਾ ਹਮਦਸਾਈ, ਦੋਵੇਂ ਦੇਵ
 ਉਨ੍ਹਾਂ ਦੇ ਜੇਹੜੇ ਬਣੇ ਹੋਏ ਸਨ ਘੜੇ ਕਰਕੇ ਰੁਖਸਤ ਸ਼ਾਹਜਾਦਾ ਨੇ ਫੇਰ
 ਪਿਛਾਹਾਂ ਮੇੜੇ ਆਪ ਹੁਸਨਬਾਨੋ ਸਣੇ ਹੋਯਾ ਦਾਖਲ ਵਿਚ ਸ਼ਹਿਰ ਦੇ ।
 ਵੜਿਆ ਖੁਦ ਸੇਦਾਗਰ ਬਣ ਕੇ ਕਰਸਾਮਾਨ ਸਫਰਦੇ । ਇਕ ਸਰਵਾਨਾਂ
 ਦਾ ਘਰ ਆਯਾ ਸਾਹਿਬ ਸਤਰ ਚੰਗੇਰਾ । ਕੀਤਾ ਓਸ ਸੇਦਾਗਰ ਜਾ ਕੇ
 ਉਸ ਦੇ ਘਰ ਵਿਚ ਡੇਰਾ ਘਰ ਦੇ ਮਾਲਕ ਨੂੰ ਫਿਰ ਪੁਛਦਾ ਕਹੁ ਸਰਵਾਨਾਂ
 ਭਾਈ । ਕੇਹੜਾ ਹਾਕਮ ਏਸ ਸ਼ਹਿਰ ਦਾ ਕਰਦਾ ਹੈ ਬਾਦਸ਼ਾਹੀ । ਜੁਲਮ
 ਕਰੇਯਾ ਅਦਲ ਹੈ ਓਹ ਕੀ ਓਸਦਾ ਪੇਸ਼ਾ । ਕੀ ਕੀ ਸਿਫਤਾਂ ਉਸਦੇ ਅੰਦਰ
 ਰਖਦਾ ਕੀ ਅੰਦੇਸ਼ਾ । ਕਹਿਦਾ ਸੁਣ ਸੇਦਾਗਰ ਜੀ ਮੈਂ ਦੇਖਾਂ ਸੂਰਤ ਤੇਰੀ
 ਵਡਾ ਜੋਸ਼ ਖਵੇ ਦਿਲ ਮੇਰੇ ਛੁਟੇ ਦਰਦ ਅੰਧੇਰੀ ਵਾਲੀ ਏਸ ਸ਼ਹਿਰ ਦਾ
 ਮੁਢੋਂ ਜਿਸਦਾ ਸੀ ਪਿਉ ਦਾਦਾ । ਤੇਰੇ ਵਾਂਗੂ ਸੂਰਤ ਉਸਦੀ ਨਾਮ ਬਹਿਰਾਮ
 ਸ਼ਾਹਜਾਦਾ । ਹੁਣ ਤਕ ਉਸਦੀ ਖਬਰ ਨਾ ਆਈ ਕਿਧਰੋਂ ਪਤਾ ਨਿਸ਼ਾਨੀ ।
 ਦੇਖਦਿਆਂ ਉਹ ਗਾਇਬ ਹੋਇਆ ਉਡ ਚੜਿਆ ਅਸਮਾਨੀ । ਪਿਛੋਂ ਉਸ
 ਦੇ ਰਲ ਉਮਰਾਵਾਂ ਤਖਤ ਵਜੀਰ ਬਹਾਇਆ । ਸ਼ਾਮਤ ਏਸ ਜਮੀਨ ਤੇ
 ਉਸਨੂੰ ਹਾਕਮ ਰਬ ਬਣਾਇਆ । ਛੇਅਂ ਮਹਿਲਾਂ ਦੇ ਵਿਚ ਉਹ ਮੂਜੀ ਜਾਕੇ
 ਦਾਖਲ ਹੋਯਾ । ਸਤਵੀਂ ਵੜਨ ਨਾ ਦਿਤਾ ਉਸਨੂੰ ਓਥੇ ਰਬ ਨਾ ਢੋਯਾ
 ਉਹ ਸ਼ਾਹਜਾਦੀ ਉਤੇ ਮੂਜੀ ਜੇਰ ਵਡਾਨਾ ਰਹਿਆ । ਉਸਦੀ ਸ਼ਰਮ ਹਯਾ
 ਰਬ ਸਪੀਨਾ ਮੰਨਿਆ ਉਸ ਕਹਿਆ ਜਿਸ ਦਿਨ ਤੋਂ ਫਿਰ ਸ਼ਾਹ ਬਹਿਰਾਮ
 ਦਾ ਰਬ ਵਿਛੋੜਾ ਪਾਇਆ । ਓਸੇ ਦਿਨ ਸੀ ਸ਼ਾਹਜਾਦੀ ਨੇ ਸੁਦਰ
 ਬੇਟਾ ਜਾਇਆ । ਵੈਗੀ ਵੈਰ ਪਿਆ ਫਿਰ ਉਸ ਦੇ ਕਰਕੇ ਜੇਰ ਪਿੰਗਾਣੇ
 ਕੈਦ ਕਰਾਇਓ ਸੁ ਬੰਦੀਖਾਨੇ ਸਣ ਉਸ ਬਾਲ ਅੰਝਾਣੇ । ਅੱਠੀਂ
 ਪਹਿਰੀਂ ਮਾਂ ਪੁਤਰ ਨੂੰ ਰ ਉਹ ਦੁਸ਼ਮਣ ਜਾਨੀ । ਰੋਟੀ ਇਕ ਜਵਾਹੀ

ਦੇਂਦਾ ਇਕ ਪਿਆਲਾ ਪਾਣੀ ਪੰਜ ਵਰੇ ਵਿਚ ਬੰਦੀ ਖਾਨੇ ਮਾਂ ਪੁਤਰ ਨੂੰ ਹੋਏ। ਵਿਚ ਅਜਾਬ ਦੋਜਕ ਵਿਚ ਫੜ ਕੇ ਬਾਝ ਗੁਨਾਹੋਂ ਟੋਏ। ਜਾਂ ਬਹਿਰਾਮ ਸੁਣੀ ਏਹ ਵਿਥਿਆ ਲੂੰ ਲੂੰਗਹੇ ਹੋਇਆ। ਪਰ ਉਹ ਤੂਫਾਨ ਅਜਬ ਦਾ ਉਸਨੇ ਵਿਚ ਵਿਚ ਸਮਾਇਆ। ਲਗੀ ਭੁਖ ਹੁਸਨ ਬਾਨੋ ਨੂੰ ਬਹੁਤ ਹੋਈ ਦਰਮਾਂਦੀ। ਹੋਰ ਬਗੈਰ ਸਿਹਾਰ ਗੋਸ਼ਤ ਦੇ ਨਾ ਸੀ ਉਹ ਕੁਝ ਖਾਂਦੀ। ਲੈ ਕੇ ਤੀਰ ਕਮਾਨ ਸਾਹਜ਼ਾਬਾ ਤਰਫ ਜੰਗਲ ਉਠਧਾਨਾ ਕਰਾਂ ਤਿਆਰ ਸ਼ਿਕਾਰ ਲਿਆਕੇ ਹੁਸਨਬਾਨੋ ਦਾ ਖਾਣਾ ਇਹ ਸ਼ਿਕਾਰ ਪਿਛੇ ਵਿਚ ਜੰਗਲ ਜਾਂ ਕੁਛ ਦੂਰ ਗਿਆ ਸੀ। ਪਿਛੇ ਉਸ ਦੇ ਹੁਸਨਬਾਨੋ ਨੂੰ ਏਹ ਕਜ਼ੀਆ ਹੋਰ ਪਿਆ ਸੀ। ਜਿਹੜੇ ਘਰ ਸਰਵਨਾਂ ਦੇ ਵਿਚ ਉਹ ਸੀ ਬੈਠੀ ਆਹੀ। ਉਸ ਦੇ ਘਰ ਦੇ ਪਿਛਵਾੜੇ ਆਹਾ ਰਾਹ ਸੀ ਜਾਂਦਾ। ਉਸ ਘਰ ਦੇ ਪਿਛੇ ਇਕ ਪਲ ਆਣ ਖਲੋਂਦਾ। ਹੁਸਨਬਾਨੋ ਨੇ ਵੀ ਆਦਮੀਆਂ ਦਾ ਸੁਣਕੇ ਸ਼ੇਰ ਕਰਾਰਾ। ਬਾਗੀ ਵਿਚੋਂ ਦੇਖਣ ਲਗਾ ਕੇਹਾ ਪਿਆ ਬੁਲਾਰਾ। ਓਵੇਂ ਆ ਮੁੜ ਅੰਦਰ ਬੈਠੀ ਕਰਦੀ ਇਕ ਨਜਾਰਾ। ਪਿਆ ਵਜੀਰ ਉਤੇ ਫਿਰ ਉਸ ਦੀ ਸੂਰਤ ਦਾ ਚਮਕਾਰਾ। ਬਲੀ ਦੀ ਲਾਟ ਹੁਸਨਬਾਨੋ ਦੀ ਸੂਰਤ ਡਿਠੀ ਨੂੰਰੈਂ। ਵਾਂਗ ਪਤੰਗੇ ਮੌਯਾ ਜਲ ਬਲਕੇ ਦੇਖਦਿਆਂ ਹੀ ਦੂਰੋਂ। ਯਾ ਏਹ ਘਰ ਵਿਚ ਕਿਹੇ ਪਰੀ ਨੇ ਕੀਤਾ ਆਨ ਉਤਾਵਾਂ। ਯਾ ਕੋਈ ਹੂਰ ਬਹਿਸ਼ ਤੋਂ ਲਈ ਗਈ ਹੈ ਉਹ ਨਜਾਰ। ਖਬਰ ਲਵੈ ਉਹ ਕੌਣ ਕੋਈ ਹੈ ਕਿਸਦੀ ਹੈ ਜਹਾਨੀ। ਪਕੜ ਹਜੂਰ ਲਿਆਉ ਮੇਰੇ ਤਾ ਹੋਵੇ ਤਾਂ ਜਿੰਦਗਾਨੀ। ਅਰਜ ਕੀਤੀ ਘਰ ਵਾਲਿਆਂ ਸਾਹਾ ਇਕ ਸੌਦਾਗਰ ਆਇਆ। ਇਸ ਜਨਾਨੀ ਨੂੰ ਘਰ ਸਾਡੇ ਓਹਨੇ ਆਣ ਬਹਾਇਆ। ਹੁਕਮ ਦਿਤਾ ਉਸਮ ਜੀ ਪਕੜੇ ਤੁਰਤ ਪਿਆ ਦੇ ਦੰੜੇ। ਜੋਰਾਵਰੀ ਵੱਡੇ ਘਰ ਅੰਦਰ ਕੌਣ ਡਾਢਿਆ ਮੌਜੇ। ਜਾ ਕੇ ਹੁਸਨਬਾਨੋ ਨੂੰ ਉਨ੍ਹਾਂ ਹੈ ਬਤ ਨਾਲ ਬੁਲਾਇਆ ਉਠ ਸ਼ਤਾਬਦੀਦਾਰ ਤੇਰੇ ਨੂੰ ਆਪ ਸ਼ਾਹਨਸ਼ਾਹ ਆਇਆ। ਜੇ ਤੂੰ ਚਲੋਂ ਨਾਲ ਸੁਲਾਹ ਦੇ ਵੱਡਾ ਮਰਤਬ ਪਾਵੇ ਨਹੀਂ ਤਾਂ ਨਾਲ ਖੁਵਾਰੀ ਆਪ ਮਿੰਨਤਾਂ ਕਰਦੀ ਜਾਵਾਂ। ਕਹ ਸ਼ਾਹਜ਼ਾਦੀ ਗਲ ਸੁਣ ਇਕ ਮੂਲ ਨਾ ਸੈਂ ਹਾਂ ਨਸਾ ਪਰ ਖਾਹਸ਼ ਹੈ ਦਿਲ ਮੇਰੇ ਦੀ ਓਹ ਤੁਹਾਨੂੰ ਦਸਾਂ। ਚੰਗੀ ਲਵਾਂ ਪੁਸ਼ਾਕ ਦੁਆਲੇ

ਨਾਲੇ ਜੇਵਰ ਕਰਦੇ ਪਵਾਂ ਹਜੂਰ ਸ਼ਹਿਨਸ਼ਾਹ ਦੇ ਵਿਚ ਮੈਂ ਮਨਜੂਰ ਨਜਰ
ਦੇ। ਇਹ ਸੰਦੂਕ ਅਸਾਡਾ ਆਹਾ ਕੁਫਲ ਲੋਹ ਦਾ ਜ਼ਿੱਅ। ਇਸ ਵਿਚ
ਜਾਮਾਂ ਰਖਤ ਮੇਰੇ ਦਾ ਖਾਵੰਦ ਮੇਰੇ ਧਰਿਆ। ਕੁੰਜੀ ਇਸਦੀ ਹੈ ਹਥ ਉਸਦੇ
ਓਹ ਖਸ਼ੀਦਾ ਧਰਿਆ। ਏਹ ਗਲ ਸੁਣਕੇ ਉਠ ਸਿਪਾਹੀਆਂ ਪਥਰ ਫੜਕੇ
ਭਾਰਾ। ਤੇਜ਼ ਕੁਫਲ ਸੰਦੂਕ ਕੀਤੇ ਨੇ ਪਲ ਵਿਚ ਪਾਰਾ ਪਾਰਾ। ਏਹ ਲੈ
ਪਹਿਣ ਪੁਸ਼ਾਕ ਸ਼ਤਾਬਦੀ ਹੁਸਨਬਾਨੇ ਨੂੰ ਕਹਿੰਦੇ। ਆਪ ਸਭੇ ਦਰਵਾਜ਼ੇ ਵਿਚੋਂ
ਨਿਕਲ ਯਿਛਾਹਾ ਬਹਿੰਦੇ। ਅਸਲੀ ਰਖਤ ਹੁਸਨਬਾਨੇ ਨੇ ਪਹਿਨਿਆਂ
ਪਰੀਆਂ ਵਾਲਾ। ਸ਼ਕਲ ਕਬੂਤਰ ਦੀ ਹੋ ਚਲੀ ਜਿਉਂ ਪਰੀਆਂ ਦਾ ਚਾਲ।
ਮਾਰ ਉਡਾਰੀ ਵਿਚੋਂ ਬਾਰੀ ਬਹਿ ਕੇ ਮਹਿਲ ਮੁਨਾਰੇ। ਨਾਲ ਵਜੀਰ ਕਰੇ
ਦੋ ਗਲਾਂ ਸੁਣਦੇ ਸ਼ਹਿਰੀ ਸਾਰੇ। ਸੁਣ ਤੂੰ ਨਿਮਕ ਹਰਿਮ ਵਜੀਰ। ਏਹ
ਸੁਣਦੇ ਸਭ ਬੰਦੇ। ਹੁਣ ਅਜੇ ਏਥੇ ਆਣ ਲਗੇ ਨੇ ਸ਼ਾਹ ਬਹਿਰਾਮੀ ਝੰਡੇ
ਆ ਗਿਆ ਬਹਿਰਾਮ ਤੁਸਾਂ ਵਲ ਸ਼ੇਰ ਬਹਾਦਰ ਰਾਜਦਾ। ਹੁਣ ਤੂੰ ਜਾਣ
ਤੇਰੇ ਸਿਰ ਉਤੇ ਮੌਤ ਨਗਾਰ। ਵਜਦਾ। ਮੈਂ ਵੀ ਗੋਲੀ ਸ਼ਾਹ ਬਹਿਰਾਮ ਦੀ
ਹਾਂ ਮਨਜੂਰ ਨਜਰ ਤੇ। ਆਪ ਬਹਾਲ ਗਿਆ ਸੀ ਮੈਨੂੰ ਅੰਦਰ ਦੇਸ ਘਰ
ਦੇ। ਮੈਂ ਤਾਂ ਅਜ ਬਦਜਾਤ ਵਜੀਰ ਤੇਰੀ ਜਾਤ ਪਰਖੀ। ਤੇਰੇ ਪਾਸੋਂ
ਨਿਮਕ ਹਰਿਮੀ ਸ਼ਰਮ ਮੇਰੀ ਰਬ ਰਖੀ। ਹੁਣ ਭੀ ਪਹੁੰਚ ਲਗੇ ਜੇ ਤੇਰੀ
ਫੜ ਲੈ ਮੈਨੂੰ ਆ ਕੇ। ਮੈਂ ਹੁਣ ਉਡ ਚਲੀ ਹਾਂ ਵੇਖਾ ਖਾਕ ਤੇਰੇ ਸਿਰ ਪਾ
ਕੇ। ਇਹ ਗਲ ਕਹਿ ਕੇ ਉਡ ਚਲੀ ਉਹ ਨਾਲ ਬੁਲੈਂਦ ਉਡਾਰੀ। ਉਹ
ਸਰਵਾਨੇ ਤਾਈਂ ਕਹਿੰਦੀ ਏਹ ਗਲ ਜਾਂਦੀ ਵਾਰੀ। ਮੈਨੂੰ ਆਣ ਟੋਈ
ਦਿਲ ਵਿਚ ਗਾਲਬ ਹੁਬ ਵਤਨ ਦੀ। ਸ਼ੌਕ ਪਿਆ ਮਾਂ ਬਾਪ ਮਿਲਣ
ਦਾ ਏਹ ਹੈ ਖਾਹਸ਼ ਮਨ ਦੀ। ਸ਼ਹਿਰੇ ਸਬਜ ਸੁਲੇਮਾਨ ਨਬੀਦਾ ਓਹ ਹੈ
ਵਤਨ ਅਸਾਡਾ। ਓਥੇ ਪਹੁੰਚ ਨਾ ਸਕੇ ਕੋਈ ਉਹ ਹੈ ਦੂਰ ਦੁਰਾਡਾ।
ਖਾਵੰਦ ਮੇਰੇ ਨੂੰ ਹਥ ਬੰਨ੍ਹ ਕੇ ਮੇਰੀ ਤਰਫੋਂ ਕਹਿਣਾ। ਏਸ ਗੁਲਾਮ
ਕਮੀਨੀ ਉਤੇ ਹਰਦਮ ਰਾਜੀ ਰਹਿਣਾ। ਸਕਾ ਸ਼ੌਕ ਮੁਹੱਬਤ ਮੇਰੀ ਜੇਕਰ
ਹੈ ਕੁਝ ਤੈਨੂੰ ਜਿਤ ਕਿਤ ਹੀਲ ਸ਼ਹਿਰ ਸਬਜ ਵਿਚ ਆਣ ਮਿਲੀਂ ਤੂੰ
ਮੈਨੂੰ ਜੇ ਆ ਮਿਲਿਓਂ ਮੈਨੂੰ ਮੁੜ ਕੇ ਹੋਇਓਂ ਤਾਂ ਮਰਦਾਨਾਂ। ਨਹੀਂ ਤਾਂ

ਰੰਨਾਂ ਨਾਲੋਂ ਤੇਰਾ ਬੇਵਫਾ ਯਰਾਨਾ। ਓਡ ਗਈ ਓਹ ਗਾਇਬ ਹੋਕੇ ਕਰਕੇ
 ਸੁਖਨ ਅਜੇਹੇ। ਲੋਕ ਹੈਰਾਨ ਤੇ ਅਜਬ ਹੋਏ ਸੁਣਕੇ ਇਹ ਸੁਨੇਹੇ, ਦੁਣ
 ਕੇ ਸ਼ਾਹ ਬਹਿਰਾਮ ਦੀਆਂ ਗਲਾਂ ਖਲਕਤ ਖੁਸ਼ੀਆਂ ਕਰਦੀ। ਇਕ ਵਜੀਰ
 ਹਰਾਮੀ ਦੇ ਮੂੰਹ ਵਰਤ ਗਈ ਸੀ ਜਰਦੀ। ਤਾਂ ਫਿਰ ਹੁਕਮ ਕੀਤਾ ਉਸ
 ਮੂਜੀ ਲਸਕਰ ਫੌਜਾਂ ਤਾਂਈ। ਘੇਰਾ ਘਤੇ ਸ਼ਹਿਰ ਦੁਆਲੇ ਢੂੰਡੇ ਹਰ ਹਰ
 ਜਾਈਂ। ਸ਼ਾਹ ਬਹਿਰਾਮ ਮਿਲੇ ਜਿਸ ਜਗਾ ਪਕੜ ਉਥਾਈ ਮਾਰੇ ਜਿੰਦਾ
 ਵਿਚ ਸ਼ਹਿਰ ਦੇ ਦਾਖਲ ਹੋਣ ਨਾ ਦੇਵੇ ਯਾਰੇ। ਜਾਲਮ ਫੌਜਾਂ ਸ਼ਹਿਰ
 ਦੁਆਲੇ ਫਿਰਦੀਆਂ ਪਿਛੇ ਅਗੇ। ਸ਼ਾਹ ਬਹਿਰਾਮ ਦੇ ਮਾਰਨ ਕਾਰਨ
 ਹਰ ਵੇਲੇ ਢੂੰਡਨ ਲਗੇ ਦੇਖ ਅਜੇਹਾ ਹੁਕਮ ਮੂਜੀ ਦਾ ਉਹ ਸਵਰਾਨ
 ਸਿਆਣਾ। ਜਿਸ ਰਾਹ ਸ਼ਾਹ ਬਹਿਰਾਮ ਗਿਆ ਸੀ ਉਹ ਜੰਗਲ ਵਲ
 ਧਾਨਾ। ਚੋਰੀ ਲੋਕਾਂ ਪਾਸੋਂ ਸ਼ਾਹ ਬਹਿਰਾਮ ਨੂੰ ਮਿਲਿਆ। ਕਹਿੰਦਾ
 ਸਾਹ ਬਹਿਰਾਮ ਨਾ ਜਾਈ ਹੁਣ ਤੂੰ ਸ਼ਹਿਰ ਦੁਆਲੇ। ਸਾਰੇ ਲਸਕਰ
 ਫਿਰਦੇ ਮੂਜੀ ਤੇਰੇ ਮਾਰਨ ਵਾਲੇ। ਇਕ ਫਸਾਦ ਵਡਾ ਇਹ ਹੋਯਾ ਬਾਣੀ
 ਮੁਸੀਬਤ ਭਾਰੀ ਗਈ ਹੁਸਨਬਾਨੇ ਹੁਣ ਸਾਬੋਂ ਪਲ ਵਿਚ ਮਾਰ ਉਡਾਰੀ
 ਬੈਠ ਚੁਬਾਰੇ ਓਸ ਕਬੂਤਰ ਜੋ ਜੋ ਸੁਖਨ ਅਲਾਏ। ਅਵਲ ਆਖਰ ਸ਼ਾਹ
 ਬਹਿਰਾਮ ਨੂੰ ਸਭ ਸਰਵਾਨ ਸੁਣਾਏ। ਅਚਨ ਚੇਤ ਪਿਆ ਜਦ ਉਸ ਨੂੰ
 ਇਹ ਤੂਫਾਨ ਵਿਛੋੜਾ। ਚਕਰ ਖਾ ਜਿਮੀ ਤੇ ਡਿਗਾ ਜੀ ਹੋ ਗਿਆ ਥੋੜਾ
 ਇਕ ਦੋ ਘੜੀਆਂ ਪਿਆ ਰਿਹਾ ਸੀ ਜਾਂ ਵਿਚ ਓਸ ਗਸ਼ਦੇ। ਹੋਸ਼ ਆਈ
 ਤਾਂ ਰੋਂਦਾ ਕਹਿੰਦਾ ਅੰਦਰ ਤਾਪ ਤਪਸ ਦੇ ਕਿਥੇ ਛਿਪ ਗਿਆ ਰਬ
 ਸਾਂਈਆ ਸੋਹਣਾ ਚੰਦ ਨੂਰਾਨੀ। ਪਿਆ ਹਨੇਰ ਚੁਫੇਰੇ ਮੈਨੂੰ ਹਾਂ ਮੇਰੀ
 ਜਿੰਦਜਾਨੀ। ਉਡ ਗਿਆ ਸਾਹ ਬਾਜ ਸ਼ਿਕਾਰੀ ਮਾਰ ਸ਼ਿਕਾਰ ਗਿਆ ਲੈ
 ਮੇਰੀ ਆਜ ਜਾਨ ਪਿਆਰੀ। ਆਯਾ ਸਾਂ ਮੈਂ ਨਾਲ ਖੁਸ਼ੀ ਦੇ ਕਰਕੇ ਹੁਬ
 ਵਤਨ ਦੀ। ਏਥੇ ਆਣ ਲੁਟਾਈ ਸਾਰੀ ਇਸ ਗੁਲਜਾਰ ਚਮਨ ਦੀਰੇ
 ਰੋ ਵੈਣ ਕਰੋਂਦਿਆਂ ਉਸਨੇ ਰੰਝੂ ਨੀਰ ਪਰੋਤੇ। ਹਰਤ ਦੇ ਦਰਯਾ ਵਿਚ
 ਉਸਦਾ ਜੀ ਗਿਆ ਵਿਚ ਗੋਤੇ। ਓਹ ਸਰਵਨ ਸਰਹਾਣੇ ਉਸਦਾ ਬੈਠਾ
 ਜੀ ਪ੍ਰਚਾਵੇ। ਕਰਕੇ ਹੁਸਨਬਾਨੇ ਦੀਆਂ ਗਲਾਂ ਉਸ ਦਾ ਮਨ ਠਹਿਰਾਵੇ

ਨਾਲ ਤਾਕੀਦ ਕਿਹਾ ਉਸ ਮੁੜ ਮੁੜ ਜਾਂਦੀ ਵਾਰ ਅਸਾਨੂੰ । ਬਾਦਸ਼ਾਹ ਸੁਨੇਹੇ ਦਿਓ ਉਸਨੂੰ ਇਹ ਤੁਹਾਨੂੰ । ਸ਼ਹਿਰ ਸਬਜ ਸੁਲਮਾਨ ਨਬੀਦਾ ਜਿਥੇ ਮੈਂ ਅਜਚਲੀ । ਸ਼ੋਕ ਪਿਆ ਮਾਂ ਬਾਪ ਮਿਲਣ ਦਾ ਹੁਥ ਵਤਨ ਵੀ ਹਲੀ । ਪਰ ਤੂ ਸ਼ਾਹ ਬਹਿਰਾਮ ਅਸਾਨੂੰ ਦਿਲੋਂ ਨਾ ਮੂਲ ਵਸਾਰੀ । ਜੇ ਉਹ ਪਹਿਲੀਆਂ ਕਸਮਾਂ ਕੀਤੀਆਂ ਨਾ ਉਸ ਕੋਲੋਂ ਹਾਰੀ । ਰੁਣ ਦੀਦਾਰ ਦੇਈਂ ਤੂ ਮੈਨੂੰ ਓਸ ਸ਼ਹਿਰ ਆਕੇ । ਸੱਚਾ ਕੋਲ ਮੁਰੱਬਤ ਤੇਰੀ ਤਦੇਂ ਅਸਾਨੂੰ ਜਾਪੇ । ਨਾਲ ਰੁਜਾ ਮਾਂ ਬਾਪ ਮੇਰੇ ਦੇ ਫਿਰ ਤੂ ਐਨ ਵਿਆਹੀਂ ਨਾਲ ਖੁਸ਼ੀ ਦੇ ਸੌਕੀ ਸ਼ਾਨੀ ਸਾਰੇ ਸ਼ਗਨ ਮਨਾਈ । ਇਹ ਸਨੇਹੇ ਤੇ ਖੁਸ਼ਬਬਰੀ ਜਾਂ ਸਰਵਾਨ ਸੁਣਾਈ । ਸਭ ਆਇਆ ਦਿਲ ਸ਼ਾਹ ਬਹਿਰਾਮ ਦੇ ਹੋਸ਼ ਨਵੇਂ ਸਿਰ ਆਈ ਤੇ ਉਠ ਬੈਠਾ ਉਹ ਜੰਗਲ ਵਿਚ ਕਰਨ ਲਗਾ ਤਦਬੀਰੀ ਕੀਰਤ ਮਾਰਾ ਉਹਨਾਂ ਤਾਈਂ ਨਿਮਕ ਹਰਾਮ ਸਗੀਰਾਂ । ਓੜਕ ਯਾਦ ਪਿਆ ਫਿਰ ਉਸਨੂੰ ਕਰ ਦਿਲ ਦੀ ਤਦਬੀਰੋਂ । ਦਿਓ ਸਫੈਦ ਦਿਤਾ ਸੀ ਉਸਨੂੰ ਜੇਹੜਾ ਵਾਲ ਸਗੀਰੋਂ । ਲੈ ਕੇ ਅੱਗ ਸ਼ਤਾਬੀ ਉਸਨੇ ਜਾਂ ਓਹ ਵਾਲ ਧੁਖਯ । ਦੇਵ ਸਫੈਦ ਸਣੇ ਸਭ ਲਸ਼ਕਰ ਓਸੇ ਵੇਲੇ ਆਇਆ । ਆਏ ਕਟਕ ਦੋਵਾਂ ਦੀਆਂ ਫੌਜਾਂ ਲਸ਼ਕਰ ਕਈ ਹਜ਼ਾਰ । ਕੱਦ ਉਹਨਾਂ ਦੇ ਟੂਰੋਂ ਦਿਸਣ ਚੀਲ ਵਾਂਗ ਪਹਾੜਾਂ । ਬਾਜੇ ਕੱਦ ਉਹਨਾਂ ਦੇ ਅਹੇ ਵਾਂਗੂ ਪਰਬਤ ਕਾਲੇ ਵੇਖ ਉਨਹਾਂ ਨੂੰ ਹੋਸ਼ ਨਾ ਰਹਿੰਦੀ ਜੰਗਲ ਪਰਬਤ ਭਾਲੇ, ਬਾਜੇ ਸਾਵਨ ਦੀ ਘਟਾ ਵਾਂਗੂ ਕਾਲੇ ਬਦਲ ਗਜਦੇ ਰੁਖ ਦਰਖਤ ਜਿਮੀਂ ਦੇ ਜੇਹੜੇ ਖਾ ਖਾ ਮੂਲ ਨਾ ਰਜਦੇ । ਦੇਵ ਸਫੈਦ ਕੀਤੀਆਂ ਕੁਰਨਸ ਸ਼ਾਹ ਬਹਿਰਾਮ ਦੇ ਅਗੇ ਦੇਵ ਖਲੋਆ ਹਾਜਰ ਸਭੇ ਕਰਨ ਸਲਾਮਾਂ ਲਕੇ ਦਸਸਤਾਬ ਖਲਾਮੈਂ ਹਾਜਰ ਹੁਕਮ ਤੇਰੇ ਦਾ ਬਰਦਾ, ਹਰਦਮ ਹੁਕਮ ਤੇਰੇ ਦੀ ਤਾਬਿਆ ਜਰਾ ਅਦੂਲ ਨਾ ਕਰਦਾ । ਅਜ ਮੇਰੇ ਸਿਰ ਮੁਸ਼ਕਲ ਭਾਰੀ ਵਡੀ ਮੁਸੀਬਤ ਏਹੋ ਏਸ ਵਜੀਰ ਹਰਾਮੀ ਪਾਸੋਂ ਦਾਦ ਮੇਰੀ ਲੈ ਦੇਹੋ ਦੇਵ ਸਫਦ ਕਿਹਾ ਇਕ ਪਲ ਵਿਚ ਦੇਖ ਤਮਾਸ਼ਾ ਮੇਰਾ ਮਾਰ ਤਬਾਹ ਕਰਾਂ ਇਕ ਪਲ ਵਿਚ ਮੂਜੀ ਦੁਸ਼ਮਨ ਤੇਰਾ ਹਮਲਾ ਕਰਕੇ ਦੇਵ ਤਮਾਮੀ ਤਰਫ ਸ਼ਹਿਰ ਦੀ ਥਾਏ, ਸਣੇ ਕਬੀਲੇ

ਲਸਕਰ ਹੈਜਾਂ ਬਨ੍ਹੁੰ ਵਜੀਰ ਲਿਆਏ, ਵੇਖ ਵਜੀਰ ਵਲੋਂ ਗਾਲ ਸਭਨਾਂ
ਦੇਵਾ ਅਰਜ ਪੁਕਾਰੀ। ਇਸ ਅਦਾਲਤ ਦੇ ਵਿਚ ਸ਼ਾਹੀਦੇ ਸਾਨੂੰ ਮੁਖਤਾਰੀ
ਭੁਖੇ ਪੈਂਡਾ ਕਰਕੇ ਆਏ ਮੰਜਲ ਦੂਰ ਦੁਰਾਡੀ ਮਸਾਂ ਮਸਾਂ ਰਬ ਦਿਤੀ
ਸਾਨੂੰ ਇਹ ਛੁਰਾਕ ਸਾਡੀ। ਸ਼ਾਹਬਹਾਰਾਮ ਦਿਤੀ ਮੁਖਤਰੀ ਮਾਰੇ ਨਿਮਕ
ਹਰਾਮੀ। ਜਿਹੜੇ ਨਿਮਕ ਹਲਾਲ ਅਸਾਡੇ ਰਖੇ ਉਨ੍ਹਾਂ ਤਮਾਮਾ। ਸ਼ਾਹ
ਬਹਿਰਾਮ ਦਿਤੀ ਮੁਖਤਾਰੀ ਦੇਵਾਂ ਸਗਨ ਮਨਾਇਆ। ਆਦਮੀਆਂ ਦਾ
ਮਾਸ ਉਹਨਾਂ ਨੂੰ ਮਸਾਂ ਮਸਾਂ ਹਬ ਆਇਆ। ਪਹਿਲਾਂ ਪਕੜ ਵਜੀਰੀਂ ਦੇ
ਨੇ ਮੁਸ਼ਕਾਂ ਬੰਨ੍ਹ ਬਹਾਇਆ। ਦੇਵ ਸਫੈਦ ਕੀਤਾ ਇਕ ਲੁਕਮਾਇਕ ਸੇ
ਵਾਰ ਲੰਘਾਇਆ। ਰਹਿੰਦੇ ਉਸਦੇ ਤਾਬਿਆ ਆਹੇਹੇਰ ਸਵਾਦ ਪਿਆ ਦੇ
ਜਿਤਨੇ ਨਿਮਕ ਹਰਾਮੀ ਸਾਰੇ ਚੁਣ ਚੁਣ ਦੇਵਾਂ ਖਾਧੇ ਬਾਕੀ ਹੋਰਦੁਪਾਸੇ
ਜਿਹੜੇ ਹਾਬੀ ਉਠ ਕਤਾਰਾਂ। ਸਾਰੇ ਇਕਸ ਘੜੀ ਵਿਚ ਖਾਧੇ ਘੋੜੇ ਸਣੇ
ਅਸਵਾਰਾਂ। ਬਹਿਰਾਮ ਹੋਇਆ ਜਿਸ ਵੇਲੇ ਦਾਖਲ ਵਿਚ ਸ਼ਹਿਰ ਦੇ।
ਰਲ ਮਿਲ ਰੋ ਰੋ ਦਿਲ ਥੀਂ ਧੋਦੇ ਦਰਦੀ ਦਾਗ ਹਿਜਰ ਦੇ। ਸ਼ਾਹ
ਬਹਿਰਾਮ ਦੇ ਯਾਰਾ ਦੇ ਘਰ ਹੋਈ ਵੱਡੀ ਸ਼ਾਦੀ। ਇਕ ਦੂਜੇ ਨੂੰ ਰਲ
ਮਿਲ ਸਾਰੇ ਦੇਣ ਮੁਢਾਰਕ ਬਾਦੀ ਜੋ ਸਰਦਾਰ ਵਲਾਇਤ ਅੰਦਰ ਆਹਾ
ਦੌਸਤ ਦਿਲਾਂ ਦੇ। ਸੁਣ ਸੁਣ ਖਬਰਾ ਸ਼ਾਹ ਬਹਿਰਾਮ ਦੀਆਂ ਲੈ ਲੈ
ਨਜ਼ਰਾ ਮਿਲਦੇ। ਸਾਲ ਮੁਬਾਰਕ ਨਾਲ ਸ਼ਹਿਨਸ਼ਾਹ ਦੇ ਮਹਿਲਾਂ ਵਿਚ
ਵੜਿਆ। ਖਲਕਤ ਦੇ ਮਨ ਈਦਾਹੋਈਆਂ ਚੰਦ ਖੁਸ਼ੀ ਦਾ ਚੜ੍ਹਿਆ ਜੀ
ਵਿਚ ਕਾਲਸ ਖਾਸ ਘਰਾ ਦੇ ਜਾਉ ਸਕਦ ਮਟਕਾਇਆ। ਅਦਲ ਖਿਦਮਤ
ਗੁਰਾਂ ਤਾਈ ਹੁਕਮ ਇਹ ਫੁਰਮਾਇਆ। ਤਵੀਂ ਹਰਮ ਅਸਾਡੀ ਤਾਈਂ ਜਾਂ
ਖੁਸ਼ਬਬਰੀ ਸੁਨਾਓ। ਮਾਂ ਪੁਤਰ ਨੂੰ ਬਦੀ ਵਿਚੋਂ ਕਢ ਸ਼ਤਾਬ ਲਿਆਓ
ਬਾਕੀ ਜਿਤਨੀਆਂ ਹੈ ਸਨ ਕੀਤੀਆਂ ਨਾਲ ਵਜੀਰ ਬਹਿਰਾਮ ਰਪਰਾਬੀਂ
ਕਢੇ ਬਾਹਰ ਰਾਣੀਆਂ ਜੋ ਬਦਕਾਰਾਂ। ਉੜਕ ਇਹੋ ਹਾਲ ਹੋਇਆ ਸੀ ਪਿਛੋਂ
ਉਹਨਾਂ ਛੋਟਾਂ ਦਾ ਵਾਗ ਵਜੀਰ ਰੈ ਗਈਆਂ ਸਭੇ ਪਲ ਵਿਚ ਲੁਕਮ
ਦੇਵਾਂ ਦਾ ਮਾਂ ਪੁਤ੍ਰ ਉਹ ਕੈਦੋਂ ਬਾਹਿਰ ਨਾਲ ਖੁਸ਼ੀ ਘਰ ਆਏ। ਹਸਰਤ
ਬੀਂ ਮੁਸਰਤ ਦੇਂਦਾ ਗਮ ਥੀਂ ਖੁਸ਼ੀ ਵਖਾਵੇ, ਸ਼ਾਹ ਬਹਿਰਾਮ ਡਿਠਾ

ਸ਼ਾਹਜ਼ਾਦਾ ਲੂੰ ਲੂੰ ਰਾਜੀ ਹੋਯਾ। ਸੁਣਕ ਹਾਲਤ ਮਾਂ ਪੁਤਰ ਦੀ ਲਾ ਗਲ
 ਉਸ ਨੂੰ ਰੋਇਆ। ਰਾਮੀ ਰਾਮੀ ਤੇ ਆਈ ਸ਼ਾਦੀ ਪੜਿਆ ਸ਼ਾਹ ਸ਼ੁਕਰਾਨਾ
 ਆਜਜ ਤੇ ਮਸਕੀਨਾ ਤਾਈਂ ਦਿਤਾ ਵੰਡ ਖਜਾਨਾ। ਮੁਢ ਕਦੀਮੀ ਦੇ ਜੋ
 ਨੌਕਰ ਆਹੇ ਜੋ ਇਤਥਾਰੀ। ਬਖਸ਼ਿਆ ਆਪ ਇਨਾਮ ਉਨ੍ਹਾਂ ਨੂੰ ਦਿਤੀ
 ਮਨ ਸ਼ਬਦਾਰੀ। ਜੋ ਕੰਮ ਬਹਿਰਾਮੀ ਆਹੇ ਹੋ ਗਏ ਸਭ ਸਵੱਲੋਂ ਪਰ ਪਿਆ
 ਵਿਛੋੜਾ ਹੁਸਨਬਾਨੇ ਦਾ ਓਹ ਕਾਲ ਜਾਂ ਸੱਲ। ਰਾਤ ਦਿਨ ਵਿਚ ਐਸਾ
 ਖੁਸ਼ੀਆਂ ਬੈਠਾ ਹੁਕਮ ਕਮਾਵੇ ਪਰ ਜਾਲਮ ਦਰਦ ਵਿਛੋੜੇ ਵਾਲਾ ਦਿਲ
 ਥੀਂ ਦੂਰ ਨਾ ਜਾਵੇ। ਸ਼ਾਹ ਬਹਿਰਾਮ ਬਬੇਰਾ ਦੇਂਦਾ ਦਿਲ ਨੂੰ ਸਬਰ
 ਤਸਲਾ। ਪਰ ਇਕ ਘੜੀ ਆਰਾਮ ਨਾ ਆਵੇ ਇਸ਼ਕ ਨਾ ਰਹੇ ਨਾ ਚੱਲਾ
 ਦਿਲ ਵਿਚ ਆਖੇ ਹੁਕਮ ਕਮਾਵਾਂ ਵਸਾਂ ਕੋਈ ਦਿਹਾੜਾ, ਪਰ ਇਹ ਇਸ਼ਕ
 ਮੁਸਾਫਰ ਕਰਕੇ ਦੇਂਦਾ ਘਤ ਉਜਾੜਾ। ਏਸੇ ਤਰ੍ਹਾਂ ਸ਼ਹਿਨਸ਼ਾਹ ਉਥੇ ਜਾਂ
 ਕੋਈ ਰਜ ਲੰਘਾਇਆ। ਓੜਕ ਟੁਰਿਆ ਹੋ ਮੁਸਾਫਰ ਜਾਲਮ ਇਸ਼ਕ
 ਸਤਾਯਾ। ਤਖਤ ਹਕੂਮਤ ਛੋੜ ਸ਼ਹਿਨਸ਼ਾਹ ਵਤਨੋਂ ਫਿਰ ਦਿਲ ਚਾਯਾ।
 ਤਾਜ ਹਕੂਮਤ ਦਾ ਸਿਰ ਧਰਕੇ ਬੇਟਾ ਤਖਤ ਬਹਾਯਾ। ਲਸ਼ਕਰ ਫੌਜਾਂ ਸਭ
 ਵਲਾਇਤ ਦੇਸਤ ਦੁਸਮਨ ਖਾਸੀ। ਸਭ ਕੁਝ ਉਸਦੀ ਤਾਬਿਆ ਕਰਕੇ
 ਹੋਯਾ ਆਪ ਉਦਾਸੀ। ਦੇਵ ਸਫੈਦ ਤਾਈਂ ਉਹ ਕਹਿੰਦਾ ਮੈਨੂੰ ਲੈ ਚਲ
 ਨਾਲੇ। ਦੇਖਾਂ ਕਿਥੇ ਮਹਿਲ ਮੁਨਾਰੇ ਆਪਣੇ ਪਿਆਰੇ ਵਾਲੇ। ਸ਼ਹਿਰ
 ਸਬਜ ਸੁਲੇਮਾਨ ਨਬੀ ਦਾ ਸੁਣਿਆਂ ਨਾਮ ਸ਼ਹਿਰ ਦਾ। ਉਥੇ ਕਿਵੇਂ
 ਪੁਜਾਈ ਮੈਨੂੰ ਜੇ ਤੈਥੋਂ ਹੋ ਸਕਦਾ ਓੜਕ ਕਿਸਾਨਾਲ ਚੋਵਾਂ ਦੇ ਹੈ ਮੁਸਾਫਰ
 ਟੁਰਿਆ। ਵੇਖ ਵਿਛੋੜਾ ਉਸਦਾ ਹਰ ਕੋਈ ਦੇਸਤ ਦੁਸਮਨ ਝੁਰਿਆ।
 ਜਿਤ ਵਗ ਗਈ ਹੁਸਨ ਬਾਨੇ ਹੈ ਮੈਂ ਵੀ ਉਤ ਵਲ ਜਾਵਾਂ। ਫਰਜੇਦਮੇਰੇਨੂੰ
 ਪਿਛੇ ਮੇਰੀ ਮੇਰੀ ਜਗ੍ਹਾ ਜਾਣੋ। ਵਾਰਸਤਖਤ ਮੇਰੇ ਦਾ ਉਸਨੂੰ ਸ਼ਹਿਨਸ਼ਾਹ
 ਪਛਾਣੋ। ਇਹ ਗਲ ਕਹਿਕੇ ਨਾਲ ਦੇਵਾਂ ਉਠ ਵਿਦਾ ਹੋ ਤੁਰਿਆ,
 ਕੁਲ ਕਬੀਲਾ ਹੋ ਰੋ ਉਸਨੂੰ ਰੁਖਸਤ ਕਰਕਰ ਮੁਜ਼ਿਆਂ ਦੇਵਾਂ ਚੁਕ ਲਿਆ
 ਫਿਰ ਉਸਨੂੰ ਫੇਰ ਪਿਛਾਂਹ ਵਲ ਧਾਏ ਆਪਣੇ ਦੇਸ ਵਤਨ ਚਲ ਉਸਨੂੰ
 ਚੁਕ ਸ਼ਤਾਬ ਲਿਆਏ ਆਣ ਬਿਠਾਇਆ ਮੁੜਕੇ ਉਸਨੂੰ ਦੇਵਾਂ ਉਹਨੀਂ

ਮਕਾਨੀ । ਹੁਸਨਬਾਨੋ ਦੇ ਨਾਲ ਸੀ ਕਰਦਾ ਖੁਸ਼ੀਆਂ ਦਿਲ ਬਰਜਾਨੀ । ਬਾਗਾਂ ਦੇ ਵਿਚ ਰੰਗ ਮਹੱਲਾਂ ਫਿਰਦਾ ਉਨਹੀਂ ਜਾਈਂ ਸੁਸਨ ਬਾਨੋ ਸੀ ਉਠਦੀ ਬਹਿੰਦੀ ਜੇਹੜੀ ਜੇਹੜੀ ਬਾਈਂ ਸ਼੍ਲੋਕ ਦੀਦਾਰ ਤੇਹੋ ਦੇ ਕਾਰਨ ਮੈਂ ਭੁਲਾ ਹਾਂਗਾਹੀ। ਛਡ ਦਿਤਾ ਘਰ ਬਾਰ ਵਤਨ ਮੈਂ ਛਡ ਦਿਤੀ ਬਾਦਸ਼ਹੀ ਤੂੰ ਹੁਣ ਤਾਂ ਵਤਨ ਘਰ ਆਪਣੇ ਬੈਠੀ ਖੁਸ਼ੀਆਂ ਮਾਨੇ । ਮੈਂ ਪਰਦੇਸੀ ਤਲਬ ਤੇਰੀ ਵਿਚ ਫਿਹਦਾ ਦੇਸ ਬਿਗਾਨੇ ਪਹਿਲੇ ਘਾਇਲ ਕਰਨ ਆਸ਼ਕ ਨੂੰ ਕਰਕੇ ਨਜ਼ਰ ਮਿਹਰ ਦੀ । ਫਿਰ ਮੁੜਜਾਵਨ ਘਾਇਲ ਕਰਕੇ ਲਾਕੇ ਸਾਂਗਹਿਜ਼ਰ ਦੀ । ਏਸੇ ਤਰ੍ਹਾਂ ਰਹੇ ਦਿਨ ਰਾਤੀਂ ਫਿਰਦਾ ਵਿਚਰਮਨ ਦੇ । ਰੋ ਰੋ ਉਹਨਾਂ ਖਿਆਲਾਂ ਅੰਦਰ ਕਰ ਕਰ ਵੈਣ ਸਜਨ ਦੇ । ਦੇਵ ਸਫੈਦ ਰਹੇ ਵਿਚ ਖਿਦਜਤ ਹਰ ਦਿਨ ਤੇ ਹਰਰਾਤੀ । ਪਰੀਆਂ ਰੂਰ ਹੋਣ ਉਹ ਖੜੀਆਂ ਜਿਤ ਵਲ ਕਰਨਜਮਾਤੀ ਸ਼ਰਾਬ ਕਬਾਬਤਮਾਸ ਹਾਜ਼ਰ ਸਭ ਕੁਛ ਉਸ ਦੇ ਲਗੇ । ਪਰ ਬਾਝ ਪਿਆਰੇ ਦਿਲਬਰ ਉਸਨੂੰ ਹਛਾ ਕੁਝ ਨਾ ਲਗੇ । ਖਬਰ ਹੁਸਨ ਬਾਨੇਦੀ ਉਸਨੂੰ ਹੁਣ ਤੂੰ ਆਖ ਸੁਣਾਈ ਇਮਾਮ ਬਖਸ਼ ਤੂੰ ਸ਼ਾਹ ਬਹਿਰਾਮ ਦੀ ਮੁੜਕੇ ਗਲ ਸੁਣਾਈਂ ।

ਹੁਸਨਬਾਨੋ ਦੇ ਸ਼ਹਿਰ ਸਬਜ਼ ਵਿਚ ਪਹੁੰਚ ਕੇ ਆਪਣੇ ਮਾਂ ਪਿਉ ਨਾਲ ਗਲਬਾਤ ਕਰਨੀ

ਜਿਸ ਸ਼ਹਿਰ ਫਰਸ ਦੇ ਵਿਚ ਗਈ ਸੁਨੇਹੇ ਦੇਕੇ । ਸ਼ਹਿਰ ਸਬਜ਼ ਸੁਲੇਨਾਨ ਨਈ ਦਾ ਜਾ ਪਹੁੰਚੀ ਉਹ ਪੇਕੇ । ਮਾਂ ਪਿਓ ਦੇਖ ਹੋਏ ਦਿਲ ਰਾਜ ਲਾ ਗਲ ਉਸਨੂੰ ਸੁਨੋ ਰੋ ਰੋ ਮਿਲਿਆ ਕਲ ਕਬੀਲਾ ਭੈਣ ਭਰਾ ਵਿਛੰਨ । ਹੁਸਨਬਾਨੋ ਵਿਚ ਸਈਆਂ ਰਲ ਮਿਲ ਜਾਹਰ ਖੇਡੇ ਹਸੇ । ਪਰ ਮੁਹਬਤ ਸ਼ਾਹ ਬਹਿਰਾਮ ਦੀ ਦਿਲ ਉਹਦੇ ਵਿਚ ਵਸੇਜਾ ਕਿਤਨੀਮੁਦਤ ਬੀਤੀ ਏਵੇਂ ਮਾਂ ਪਿਓ ਦੇ ਦਿਲ ਆਈ ਦੇਖ ਕਿਤੇ ਵਲ ਹੁਸਨਬਾਨੋ ਦੀ ਚਾ ਕਰੀਂਦੀ ਕੁੜਮਾਈ । ਇਕ ਗਲ ਸੁਣ ਕੇ ਰਾਤ ਪਤੀ ਤੇ ਪਾਸੇ ਮਾਉ ਜੇ ਬਹਿੰਦੀ । ਬੈਠ ਇਕੱਲੀ ਹਾਲ ਹਕੀਕਤ ਉਸ ਦੇ ਅਗੇ ਕਹਿੰਦੀ । ਆਦਮੀਆਂ ਦੀ ਫੌਮ ਵਿਚੋਂ ਉਹ ਸੁਦਰ ਸਾਹਜਾਵਾ, ਨਾਮ ਬਹਿਰਾਮ ਅਕਲ ਦਾ ਜੇਹਰ ਸਾਬੀ ਹੁਸਨ ਜਿਆਦਾ । ਜੇਕਰ ਮੇਰੇ ਵਿਆਹ ਕਰਨਦੀ ਕਿਧਰੇ ਮਰਜ਼ੀ ਚਾਹੇ । ਰਾਜੀ ਨਾਲ ਖੁਸ਼ੀ ਦੇ ਮੈਨੂੰ ਉਸਦੇ ਨਾਲ ਵਿਆਹੇ

ਸੁਣਕੇ ਵਿਚ ਗਜਬ ਦੇ ਆਈ ਬੋਲੇਵਾਗੂ ਸੀਆਂ । ਗਜਬ ਹੋਯਾ ਦੇ ਆਪ
ਡਿਠਾ ਵਰ ਕਰਨ ਕੁਆਰੀਆਂ ਪੀਆਂ । ਹੁਸਨਬਾਨੋ ਕਰੇ ਦਿਲ ਨਹੀਂ
ਮੁੜਦਾ ਜੇ ਉਸ ਪਾਸੋਂ । ਸਖਤ ਜੰਜੀਰਾ ਮੁਹੱਕਤ ਵਾਲਾ ਕੀਕਪ ਦਿਲ
ਬੀਂ ਤੋੜਾਂ । ਫੇਰ ਹੁਸਨਬਾਨੋ ਦੀ ਮਾਂ ਨੇ ਇਸ ਗਲ ਬੀਂ ਜਾ ਫੜਿਆ
ਬਾਝੋਂ ਹੁਕਮ ਆਸਡੇ ਤੇਰਾ ਅਜਦਲਕਾਰ ਕਿਸ ਪੜਿਆ । ਹੁਸਨ ਬਾਨੋਕਹੇ
ਫਜਲ ਇਲਾਹੀਹੋਯਾਕੈਦਦਰਗਾਹੋ ਮੈਂ ਸਾਦਬਹਿਰਾਮ । ਰਹੋਹਾਂ ਹੁਣ ਤਕ
ਪਾਕ ਗੁਨਾਹੋਂ । ਆਪਸ ਵਿਚ ਅਸਾਂ ਜੇ ਜਾਹਿਰਾ ਜਰਜ ਅੰਗ ਲਗਾਏ
ਬਦਦੇ ਉਸਦੇ ਰਥ ਅਸਾਂ ਨੂੰ ਚਾਹੀਦੇ ਦੋਜਕ ਪਾਏ । ਏਸੇ ਕਾਰਨ ਮੈਂਸਾਂ
ਆਈ ਮੰਗਣ ਹੁਕਮ ਤੁਹਾਡਾ । ਰਾਜੀ ਹੋਕੇ ਆਪ ਪੜ੍ਹ੍ਹਾਓ ਅਕਦਨਕਾਰ
ਆਸਾਡਾ । ਸ਼ਾਹ ਬਹਿਰਾਮ ਮੇਰੇ ਮਨ ਵਸਦਾ ਜੇ ਹੋਈ ਜਿੰਦਗਾਨੀ । ਮੈਤ
ਆਵੇ ਜਦ ਤਾਂ ਉਸ ਤੋਂ ਮੈਂ ਜਾਨ ਕਰਾਂ ਕੁਰਬਾਨ । ਉੜਕ ਮਾਂ ਨਸੀਹਤ
ਕਰਦੀ ਖਫਾਤਬੀਅਤ ਹੋਕੇ । ਜਾਕੇ ਆਪਣੇ ਖਾਵੰਦ ਅਗੇ ਕਹੀ ਹਕੀਕਤ
ਰੋਕੇ । ਕਹਿੰਦੀ ਹੁਸਨਬਾਨੇ ਦਾ ਦਿਸਦਾ ਮੈਨੂੰ ਮੰਦਾ ਚਾਲਾ । ਸੁਣਦੀ
ਨਹੀਂ ਨਸੀਹਤ ਕੋਈ ਚਾਹੋਂ ਦੇਸ਼ ਨਿਕਾਲਾ । ਆਦਮੀਆਂ ਦੀ ਕੌਮ ਵਿਚ
ਹੈ ਸ਼ਾਹਜਾਦਾ ਕੋਈ । ਉਸਦੀ ਸੂਰਤ ਦੇਖ ਕਿਤੇ ਵਲ ਉਸ ਤੇ ਆਸ਼ਕ
ਹੋਈ । ਸੋਚ ਕੇ ਬਾਪ ਪਿਆ ਰਾਮ ਦੇ ਦਿਲ ਵਿਚ ਫਿਕਰ ਚੁੜਾਵੇ
ਜੇਕਰ ਕਿਸੇ ਦਿਹਾੜੇ ਸਾਬੀਂ ਚੁਪਕੀਤੀਨ ਸਜਾਵੇ । ਉੜਕ ਇਕ ਮਲਾ ਹੈ
ਉਸ ਕਰਕ ਨਾਲ ਅਮੀਰ ਵਜੀਰਾਂ । ਕੈਦ ਕੀਤਾ ਚਾ ਹੁਸਨਬਾਨੇ ਨੂੰ ਬੁਧ
ਨਾਲ ਜੰਜੀਰਾਂ । ਜਾਂ ਹੁਣ ਕੈਦ ਕਰਾਯਾ ਮਾਪਿਆਂ ਹੁਸਨਬਾਨੇ ਜਤਾਈਂ
ਇਮਾਮ ਬਖਸ਼ ਚਲ ਸ਼ਾਹ ਬਹਿਰਾਮ ਨੂੰ ਤੂੰ ਇਹ ਖਬਰ ਸੁਣਾਈਂ ।

ਸ਼ਾਹ ਬਹਿਰਾਮ ਦਾ ਹੁਸਨਬਾਨੇ ਨੂੰ ਸੁਰਨੇ ਵਿਚ ਵੇਖਣਾ

ਸੁਫਨੇ ਦੇ ਵਿਚ ਹੁਸਨਬਾਨੇ ਨੇ ਦਿਤੀ ਆਨ ਦਿਖਾਲੀ । ਕਹਿੰਦੇ
ਤੁਧ ਪਿਛੇ ਮੈਂ ਸ਼ਾਹਾ ਐਛੀ ਮੁਸੀਬਤ ਜਾਲੀ । ਮੈਂ ਬੇਦਰਦ ਰਾਤ ਦਿਨੇ
ਇਸਕ ਤੇਰੇ ਵਿਚ ਮਰਦੀ । ਰੋਕੇ ਸੁਪਨੇ ਦੇ ਵਿਚ ਉਸਨੂੰ ਆਣ ਉਲਾਂਕਾ
ਕਰਦੀ । ਤੂੰ ਸ਼ੌਂਦਾ ਹੈ ਰੰਗ ਮਹਿਲੀਂ ਕਰਕੇ ਨੀਂਦ ਪਿਆਰੀ । ਮੈਂ ਵਿਚ
ਬੰਦੀਖਾਨੇ ਬਧੀ ਵਾਹ ਵਾਹ ਤੇਰਾ ਯਾਰੀ । ਲੈਲੈ ਨਾਮ ਤੇਰਾ ਦਿਨ ਰਾਤੀਂ

ਪਈ ਉਡੀਕਾਂ ਵਾਟਾਂ ॥ ਸਹਿਕਾ ਨਿਤ ਦੀਦਾਰ ਤੇਰੇ ਨੂੰ ਰੋ ਰੋ ਝਲੀਆਂ
ਫਾਟਾਂ । ਯਾ ਤੂੰ ਦਿਲੋਂ ਭੁਲਾ ਬੈਠਾ ਹੈਂ ਮੇਹਰ ਮੁਹਬਤ ਮੇਰੀ । ਯਾਦਿਲ
ਤਰਾ ਖੇਹ ਖੜਿਆ ਹੈ ਮੈਥੋਂ ਕਿਸੇ ਚੰਗੇਗੀ । ਮੈਂ ਹੁਣ ਇਹ ਵਿਛੋੜਾ ਤੇਰਾ
ਕਿਚਰਕ ਤੇਜ਼ੀ ਜਾਲਾਂ । ਬੰਦੀ ਦੇ ਵਿਚ ਇਸਕ ਤੇਰੇ ਦਾ ਕੀਕਰ ਬੂਟਾ
ਪਾਲਾਂ । ਬਦਲੇ ਇਸ਼ਕ ਤੇਰੇ ਦੇ ਮੈਨੂੰ ਮਿਲਿਆ ਬੰਦੀਖਾਨਾ । ਦਰਦ
ਮੇਰੇ ਦੀ ਖਬਰ ਨਾ ਤੈਨੂੰ ਵਾਹ ਵਾਹ ਇਹ ਯਗਨਾ । ਇਤਨ ਸੁਖਨ
ਕਲਾਮਾ ਕਰਕੇ ਹੁਸਨਬਾਨੇ ਮਤਵਾਲੀ । ਚਲੀ ਗਈ ਤੇ ਸ਼ਾਹਬਹਿਰਾਮ
ਨੇ ਖਾਬੋਂ ਸੂਰਤ ਸੰਭਾਲੀ । ਜਾਂ ਉਸ ਖਾਬ ਖਿਆਲੋਂ ਅਖੀਂ ਉਸ ਦੀਆਂ
ਉਘੜ ਗਈਆਂ । ਨਾ ਹੀ ਉਥੇ ਹੁਸਨਬਾਨੇ ਤੇ ਨਾ ਹੀ ਉਸ ਦੀਆਂ
ਸਈਆਂ । ਦੇਖ ਚੁਫੇਰ ਉਚੀ ਰੌਦਾ ਕਰਕੇ ਗਿਰੀਆਂ ਜਾਗੀ । ਹਾਏ
ਰਬਾ ਹੁਣ ਇਥੇ ਸੀ ਉਹ ਮੇਰੀ ਜਾਨ ਪਿਆਰੀ । ਹੋ ਬੇਤਾਬ ਪਿਆ
ਤਿਗ ਧਰਤੀ ਰੋ ਰੋ ਮਾਰੇ ਚੀਕਾਂ । ਇਸ਼ਕ ਮਜਾਜੀ ਦੀ ਇਹ ਬਾਜੀ ਗਿਣਣ
ਗਿਣ ਲਾਵੇ ਲੀਕਾਂ । ਦੇਵ ਸਫੈਦ ਡਿਠਾ ਜਾਂ ਉਸਨੂੰ ਰੋਂਦਾ ਪਿਆ ਏਹਸਾ
ਹਬੀਂ ਪਕੜ ਬਹਾਵੇ ਉਸਨੂੰ ਕਰਕੇ ਬਹੁਤ ਦਿਲਾਸਾ । ਦੇਵਾਂ ਨੂੰ ਸਦ
ਪੁਛਦਾ ਕਰਕੇ ਲਸ਼ਕਰ ਸਭ ਇਕੱਠ ਸ਼ਹਿਰ ਸਬਜ ਦਾ ਦਸੇ ਯਾਰੇ ਜਿਸ
ਕਿਸੇ ਸੁਣਿਆ ਡਿਠਾ । ਅਰਜ ਕੀਤੀ ਸਭ ਦੇਵਾਂ ਰਲ ਮਿਲ ਕਸਮ ਅਸਾਂ ਨੂੰ
ਸ਼ਾਹੀ । ਹੁਣ ਤਕ ਉਸ ਸ਼ਹਿਰ ਦਾ ਕਿਧਰੋਂ ਨਾਮ ਨਾ ਸੁਣਿਆ ਆਹਾ ।
ਦੇਵ ਸਫੈਦ ਡਿਠਾ ਜਾਂ ਸਾਬੀਂ ਹੋਈ ਗਲ ਅਵਲੀ । ਸ਼ਹਿਰ ਸਬਜ ਦੀ ਗਲ
ਅਸਾਂ ਨੂੰ ਹਰਗਿਜ ਮੂਲ ਨਾ ਦਸੀਂ । ਸੁਰਖਾਸ ਭਰਾ ਜੋ ਉਸ ਦਾ ਆਹਾ
ਵਿਚ ਕੋਹਕਾਫ ਟਕਾਨਾ । ਉਸਦੀ ਵਲ ਰਵਾਨਾ ਕਰਦਾ ਲਿਖ ਕੇ ਇਹ
ਪਰਵਾਨਾ । ਲਿਖ ਪਰਵਾਨਾਂ ਦੇਵਾਂ ਦੇ ਹਥ ਚਾ ਉਸ ਨੇ ਪਕੜਾਇਆ
ਸ਼ਾਹ ਬਹਿਰਾਮ ਸ਼ਤਾਬੀ ਉਸਨੇ ਉਪਰ ਤਖਤ ਬਹਾਇਆ । ਦੇਵਾਂ ਤਖਤ
ਸਿਰੇ ਤੇ ਚਾਇਆ ਉਡੇ ਵਿਚ ਹਵਾਏ । ਨਾਲ ਸ਼ਤਾਬੀ ਸ਼ਾਹ ਬਹਿਰਾਮ
ਨੂੰ ਫਿਰ ਕੋਹਕਾਫ ਲਿਆਏ ਕੋਹਕਾਫ ਪਹਾੜ ਦੇਵਾਂ ਦਾ ਵਾਸਾ ਡਿਠਿਆਂ
ਹੋਬਤ ਆਵੇ । ਹੈ ਉਹ ਜਦ ਜਿਮੀਂ ਦੇ ਉਪਰ ਆਦਮ ਜਾਤ ਨਾ ਜਾਵੇਂ
ਜਾਂ ਕੋਹਕਾਫ ਗਿਆ ਸ਼ਾਹਜ਼ਾਦਾ ਅਗੇ ਗਈਆਂ ਖਬਰਾਂ । ਸੁਣ ਸੁਰਖਾਬ

ਅਗੋਂ ਆ ਮਿਲਿਆ ਲੈ ਕੇ ਤੋਹਫੇਂ ਨਜ਼ਰਾਂ ਵਿਚ ਕੋਹਕਾਫ਼ ਕਿਲਾ ਸੀ
 ਉਸਦਾ ਪਰਬਤ ਚੀਰ ਬਣਾਇਆ। ਉਸ ਜਗ੍ਹਾ ਵਿਚ ਸ਼ਾਹ ਬਹਿਰਾਮ ਦਾ
 ਚਾ ਉਸ ਤਖਤ ਲਹਾਇਆ। ਫਿਰ ਸਦਵਾਕੇ ਲਸ਼ਕਰ ਸਾਰਾ ਪੁਛਓ
 ਸੁ ਹਰ ਦੇਉ ਨੂੰ। ਸ਼ਹਿਰ ਸਬਜ਼ ਦਾ ਦਸੇ ਕੋਈ ਹੈ ਮਾਲੂਮ ਕਿਸ ਨੂੰ
 ਕਸਮਾਂ ਕੀਤੀਆਂ ਸਾਰਿਆਂ ਦੇਵਾਂ ਸਾਨੂੰ ਖਬਰ ਨਾ ਕੋਈ ਮਾਲੂਮ ਸਬਜ਼
 ਨਾ ਸੁਣਿਆ ਅਜ ਤਕ ਉਮਰ ਜੋ ਐਡੀ ਹੋਈ ਫੁਰਖਾਸ ਦੇਵ ਜਾਂ ਸ਼ਾਹ
 ਬਹਿਰਾਮ ਨੂੰ ਰੌਂਦਾ ਗਮ ਥੀਂ ਡਿਠਾ। ਨਾਲ ਦਿਲਾਸੇ ਕਹਿੰਦਾ ਉਸ ਨੂੰ
 ਬੋਲ ਜਬਾਨੋਂ ਮਿਠਾ। ਹੁਣ ਤੂੰ ਰਖ ਤਸੱਲੀ ਦਿਲ ਵਿਚ ਨਾ ਰੋ ਮੇਰਿਆ
 ਯਾਰਾ। ਗੰਧਕ ਨਾਮ ਤੇਰਾ ਹੈ ਸਾਡਾ ਸਾਬੀ ਹੈ ਉਹ ਭਰਾ। ਮੈਂ ਭੇਜਾਂਗਾ
 ਉਸ ਵਲ ਤੈਨੂੰ ਨਾਲੇ ਖਤ ਲਿਖਾ ਕੇ। ਸ਼ਹਿਰ ਸਬਜ਼ ਦੀ ਉਸ ਦੇ
 ਪਾਸੋਂ ਖਬਰ ਲਵੀਂ ਤੂੰ ਜਾ ਕੇ। ਏਹ ਗਲ ਕਹਿ ਕੇ ਹਥ ਦੇਵਾ ਦੇ ਲਿਖ
 ਦਿਤਾ ਪਰਵਾਨਾ। ਗੰਧਕ ਦੇ ਵਲ ਸ਼ਾਹ ਬਹਿਰਾਮ ਦੀ ਕੀਤਾ ਤਖਤ
 ਰਵਾਨਾ। ਜਾਂ ਫਿਰ ਰੁਖਸਤ ਕਰਨ ਲਗਾ ਸੀ ਸ਼ਾਹ ਬਹਿਰਾਮ ਹੈ ਜਾ ਕੇ
 ਨਾਲ ਮੁਹਬਤ ਸੌ ਸੁਗਾਤਾਂ ਦਿਤੀਆਂ ਕੋਲ ਬਹਾ ਕੇ। ਇਕ ਟੋਪੀ ਇਕ
 ਵਾਲ ਸਰੀਰੋਂ ਕਰਦਾ ਪੁਟ ਹਵਾਲੇ, ਏਹ ਵੋ ਚੀਜ਼ਾਂ ਜਿਥੇ ਹੋਵੇ ਰਖੀਂ
 ਆਪਣੇ ਨਾਲੇ, ਇਹ ਟੋਪੀ ਸੁਲੇਮਾਨੀ ਹੋਗੀ ਜਾਂ ਸਿਰ ਤੇ ਪਾਵੇਂ।
 ਅਸੀਂ ਦੇਖਦਿਆਂ ਈ ਓਥੇ ਤੂੰ ਗਾਇਬ ਹੋ ਜਾਵੇਂ, ਆਦਮ ਜਿੰਨ
 ਪਰੀ ਹੋ ਜਾਵਣ ਅੰਨ ਤੇਰੇ ਲਖ ਤੂੰ ਸਭਨਾਂ ਨੂੰ ਦੇਖ ਲਵੇਂਗਾ ਤੈਨੂੰ
 ਕੋਈ ਨਾ ਦੇਖੇ, ਏਹ ਲੈ ਵਾਲ ਜਦੋਂ ਕੋਈ ਤੈਨੂੰ ਪਵੇ ਮੁਸੀਬਤ ਭਾਰੀ,
 ਇਹਨੂੰ ਗਰਮ ਕਰੀਂ ਤੂੰ ਮੈਂ ਤਦ ਆਣ ਕਰਾਂਗਾ ਯਾਰੀ, ਏਹ ਦੋ
 ਚੀਜ਼ਾਂ ਲੈ ਸ਼ਾਹਜ਼ਾਦਾ ਹੁਣ ਕੋਹਕਾਫ਼ ਚਲਿਆ, ਗੰਧਕ ਸੁਨਕੇ ਖਬਰਾਂ
 ਉਸ ਦੀਆਂ ਉਹ ਅਗੋਂ ਜਾਂ ਮਿਲਿਆ। ਸ਼ਰਾਬ ਕਬਾਬ ਰਬਾਬ ਤਮਾਸੇ
 ਜੋ ਗੰਧਕ ਥੀਂ ਸੀ ਸਹਿਆ। ਜੋ ਕੁਝ ਲਾਇਕ ਬਾਦਸ਼ਾਹ ਦੇ ਕਰ ਹਾਜਰ
 ਆ ਧਰਿਆ। ਸ਼ਾਹ ਬਹਿਰਾਮ ਕਿਹਾ ਪਰ ਮੈਨੂੰ ਹੋਰ ਨਹੀਂ ਕੁਝ ਸੁਝਦਾ।
 ਸ਼ਹਿਰ ਸਬਜ਼ ਦੀਆਂ ਖਬਰਾਂ ਉਚੋਂ ਬਲ ਬਲ ਅੰਦਰ ਬੁਝਦਾ। ਸਾਰੀ
 ਖਿਦਮਤ ਤੇ ਤਵਾਜਿਆ ਹੈ ਵਿਚ ਏਸੇ ਕੰਮ ਦੋਂ ਸ਼ਹਿਰ ਸਬਜ਼ ਪਹੁੰਚਾਓ

ਮੈਨੂੰ ਕਰੇ ਨਾ ਕਿਸੇ ਗਮ ਦੇ । ਗੰਧਕ ਦੇਵਾਂ ਨੂੰ ਸਦ ਪੁਛਦਾ ਵਾਕਫ ਕੋਈ
ਤੁਸਾਂ ਥੀਂ ਥੀਂ । ਸ਼ਹਿਰ ਸਬਜ਼ ਦੀਆਂ ਖਬਰਾਂ ਦਵੇ ਲਏ ਇਨਾਮ ਅਸਾਂਥੀਂ
ਕਸਮਾਂ ਖਾਧੀਆਂ ਦੇਵਾਂਰਲ ਮਿਲਸਾਰਿਆਂ ਅਗੋਂ ਪਿਛੋਂ ਸ਼ਹਿਰ ਸਬਜ਼
ਦੀ ਖਬਰ ਨਾ ਜਾਣੇ ਕੋਈ ਅਸਾਡੇ ਵਿਚੋਂ । ਇਹ ਗਲ ਸੁਣ ਕੇ ਸਾਹਜਾਦੇ
ਦੀਆਂ ਆਸੂ ਨਿਕਲ ਆਈਆ । ਕਹਿੰਦਾ ਸ਼ਹਿਰ ਸਬਜ਼ ਨੂੰ ਹੁਣ ਮੈਂ ਕਿਥੋਂ
ਲਭ ਸਾਈਆਂ । ਗੰਧਕ ਡਿਠਾ ਜਾਂਸਾਹ ਬਹਿਰਾਮ ਨੂੰ ਰੋਂਦਾ ਜਾਰੋ ਜਾਰੀ
ਨਰਮ ਹੋਇਆ ਦਿਲ ਉਸ ਦਾ ਉਸ ਤੇ ਕਹਿੰਦਾ ਕਰ ਬਿਲਦਾਰੀ । ਨਾ
ਰਾਜਾਨ ਮੇਰੀ ਓ ਬੇਲੀ ਦਿਲ ਵਿਚ ਰਖ ਤਸੱਲੀ । ਮੁਸ਼ਕਲ ਤੇਰੀ ਹਲ
ਹੋਵੇਗੀ ਅਜਕਲ ਸਿਨਸ਼ਾ ਅੱਲਾ । ਗੰਧਾਲ ਦੇਵ ਅਸਥੀਂ ਵੜਾ ਹੈ ਭਰਾ
ਅਸਾਡਾ । ਚੁਹੁਕਿਲਿਆ ਕੋਹੁਕਾਫਲਾ ਦਿਆ ਵਿਚ ਹੈ ਉਹ ਹਾਕਮ ਜਾਦਾ
ਚਾਰ ਲਖ ਦੇਵ ਤਾਬਿਆ ਉਸਦੇ ਵੱਡੇ ਅਕਬਰਭਾਰੇ । ਸ਼ਹਿਜਾਦੇ ਮਾਲੂਮ
ਉਸਨੂੰ ਦਿਓ ਪਰੀਆ ਦੇ ਸਾਰੇ ਗੰਧਾਲ ਕਰੋਗੇ ਖਿਦਮਤ ਤੇਰੀ ਤੋਂ ਸਭ
ਖਾਤਰਦਾਰੀ । ਦੇਵਾਂ ਪਾਸੋਂ ਖਬਰਲਏਗਾ ਸ਼ਹਿਬ ਸਬਜ਼ਦੀ ਸਾਰੀ ਇਹ
ਗਲ ਕਹਿਕੇ ਹਥ ਦੇਵਾਂ ਦੇ ਲਿਖ ਪ੍ਰਵਾਨਾ ਦੇਂਦਾ ਸ਼ਾਹਬਹਿਰਾਮ ਵਲੋਂ
ਫਿਰ ਮੁੜਕੇ ਸੌ ਤਕੀਦ ਕਰੋਂਗਾ । ਗੰਧਕ ਥੀਂ ਸਾਹਜਾਦੇ ਨੇ ਫਿਰ ਕੀਤੀ
ਅਗਾਂਹ ਤਜਾਰੀ । ਗੰਧਕ ਨੇ ਭੀ ਦੇਸੁਗਾਤਾਂ । ਦਿੱਤੀਆਂ ਟੁਰਦੀ ਵਾਰੀ ਇਕ
ਆਸਾ ਇਕ ਵਾਲ ਸਰੀਰੋਂ ਇਹ ਚੀਜ਼ਾਂ ਦੇਵੇਂ ਵਾਲ ਧੁਖਾਈ ਅੰਜੇ ਵੇਲੇ
ਮੈਂ ਪਹੁੰਚਾਂਗਾ ਓਨੇ । ਇਕ ਆਸੋ ਵਿਚ ਦੇ ਸਿਫਤਾਂ ਨੇ ਦਸਾਂ ਤਰੇ ਅਗੇ
ਕਿਸ ਦਰਖਤ ਉਤੇ ਚਾ ਮਾਰੀਂ ਜੇ ਤੈਨੂੰ ਭੁਖ ਲਗੇ ਦੁਖੀ ਖੂਬੀ ਦਾ ਕੁਝ
ਆਖਾਂ ਆਸਾ ਹੈ ਅਜਹਾ । ਬੰਦ ਹੋਵੇ ਦਰਵਾਜ਼ਾ ਭਾਵੇਂ ਡਾਢਾ ਕੇਹਾ ਉਸ
ਦਰਵਾਜ਼ੇ ਨੂੰ ਤੂੰ ਆਸਾ ਏਹ ਇਕ ਵਾਰ ਛੁਹਾਵੀਂ । ਆਪੇ ਖੁਲ੍ਹੇ ਜਾਏ ਦਰਵਾਜ਼ਾ
ਤੇ ਅੰਦਰ ਵੜ ਜਾਈਂ । ਗੰਧਕ ਕੋਲੋਂ ਸ਼ਾਹਬਹਿਰਾਮ ਨੂੰ ਇਹ ਆਸਾ ਹਥ
ਆਇਆ । ਤਖਤ ਉਤੇ ਬੈਠਾ ਸ਼ਾਹਜਾਦਾ ਦੇਵਾ ਤਖਤ ਉਠਾਯਾ ਉਚੇ
ਲੈ ਕੇਹ ਕਾਫੋਂ ਉਡੇਵਾ ਬਦਲ ਥੀਂ ਬਹੁਤੇ । ਗੰਧਾਲ ਵਿਚ ਖਿਦਮਤਹਾਜ਼ਰ
ਆਣ ਅਲੋਯਾ । ਸ਼ਾਹ ਬਹਿਰਾਮ ਉਤੇ ਪਰ ਉਸਦਾ ਲੂੰ ਲੂੰ ਰਾਜੀ ਹੋਯਾ
ਗੰਧਾਲ ਵਲੋਂ ਪੜ ਸਾਹ ਬਹਿਰਾਮ ਨੂੰ ਡਿਠਿਆਂ ਹੈਰਤ ਆਈ । ਅਗੇ

ਹੋਰ ਬਲਾ ਅਜੇਹੀ ਨਾ ਉਸ ਡਿਠੀ ਆਹੀ। ਵੱਡੇ ਪਹਾੜ ਜੇਡੀ ਉਹ
ਆਫਤ ਸ਼ਕਲ ਢਰਾਵਣ ਵਾਲੀ। ਯਾ ਉਹ ਆਪ ਇਕਠੀ ਆਹੀ ਰਾਤ
ਹਨੇਰੀ ਕਾਲੀ। ਝੂਰਤ ਵੇਂਹਦਿਆਂ ਉਸ ਦੇਵ ਦੀ ਸ਼ਾਹ ਬਹਿਰਾਮ ਸਾ
ਡਰਿਆ। ਮੇਹਰ ਮੁਹਬਤ ਉਸਦੀ ਕੋਲੋਂ ਓੜਕ ਮੁੜ ਦਿਲ ਪਰਿਆ ਹਾਲ
ਹਕੀਕਤ ਸਮਝੀ ਉਸ ਨੇ ਸ਼ਾਹ ਬਹਿਰਾਮ ਦੀ ਸਾਰੀ। ਚਾਰ ਲਖ ਦਿਓ
ਹਾਜ਼ਰ ਕੀਤੇ ਹਰ ਇਕ ਵਾਰੀ ਵਾਰੀ। ਸ਼ਹਿਰ ਸਥਜ ਦਾ ਪਤਾ ਨਿਸ਼ਾਨੀ
ਪੁਛਿਆ। ਹਰ ਇਕ ਤਾਈ। ਹਰ ਇਕ ਕਸਮਾਂ ਕਰ ਜਾਂਦਾ ਮਾਲੂਮ
ਅਗਾਂਈ। ਓੜਕ ਉਹਨਾਂ ਵਿਚੋਂ ਸੀ ਇਕ ਬੁਢਾ ਦੇਵ ਪੁਰਾਣਾ। ਉਸਨੇ
ਕਿਹਾ ਸ਼ਹਿਰ ਸਬਜ ਨੂੰ ਮੈਂ ਅਲਦਤਾ ਜਾਣਾ ਗਲੀਆਂ ਕੂਚੇ ਸ਼ਹਿਰ
ਸਬਜ ਤੇ ਸਭ ਬਾਜਾਰ ਮਹੱਲਾਂ। ਘਰ ਘਰ ਮਹਿਲ ਹਵੇਲੀ ਉਸਦੀ ਮੈਨੂੰ
ਮਾਲੂਮ ਵੱਲਾ। ਗੰਧਾਲ ਕਹਿਆ ਸੀ ਓ ਬਾਬਾ ਜੇ ਤੂੰ ਸਭ ਕੁਝ ਜਾਣੋ।
ਕਿੰਨੀ ਉਮਰ ਗਈ ਹੈ ਤੇਰੀ ਅਗੋਂ ਕਿੰਨੀ ਮਾਣੋ ਕਹਿੰਦਾ ਨੋਂ ਸੇਵ ਰਿਹਾ
ਦਾ ਹੋਯਾ ਹੁਣ ਤਕ ਏਦੂੰ ਪਿਛੇ ਪੰਜ ਸੌ ਬਾਕੀ ਰਹਿੰਦਾ ਹੈ ਹੁਣ ਗੁਜਰ ਕਰਾਂ
ਓਹ ਇਥੇ ਫੇਰ ਗੰਧਾਲ ਕਹਿਆ ਓ ਬਾਬਾ ਤੂੰ ਹੀ ਕਰ ਇਸ ਕਮ ਨੂੰ।
ਸ਼ਹਿਰ ਸਥਜ ਦੇ ਵਿਚ ਪੁਚਾਈਂ ਸਾਡੇ ਸ਼ਾਹ ਬਹਿਰਾਮ। ਬੁਢਾ ਹੋ ਤਿਆਰ
ਖਲੋਪਾ ਮਹਿਰਮ ਸ਼ਾਹ ਬਹਿਰਾਮ ਚਾਯਾ ਤਖਤ ਸ਼ਤਾਬੀ ਦੇਵਾਂ ਸਿਰ ਤੇ
ਬਹਿਰਾਮ ਸ਼ਾਹ ਦਾ ਗੰਧਾਲ ਕਹਿਆ ਤੁੜ ਤੁਰਦੀ ਵਾਰੀ ਤੂੰ ਸਜਣ
ਮੇਰੇ। ਸਾਬੋਂ ਭੀ ਦੋ ਚੀਜ਼ਾਂ ਲੈ ਜਾ ਕੰਮ ਆਵਣਗੀਆਂ ਤੇਰੇ ਇਕ ਸਰੀਰੋਂ
ਵਾਲ ਅਸਾਡਾ ਲੈ ਜਾਹ ਇਹ ਨਿਸ਼ਾਨੀ। ਦੂਜੀ ਪੈਰੀਂ ਵਾਲਾ ਏਹ ਕੋੜਾ
ਸੁਲੇਮਾਨੀ। ਇਸ ਜੋੜੇ ਦੀ ਖੂਬੀ ਏਹ ਜਿਉਂ ਪੈਰੀਂ ਰਖੋ। ਪੰਜ ਸੌ
ਕੋਹ ਕਰ ਜੇ ਪੈਂਡਾ ਤਾਂ ਭੀ ਮੂਲ ਨਾ ਥਕੋ। ਅੱਖੀ ਬਣੇ ਕੋਈ ਜਦ
ਦੇਹੀ ਨਾਲ ਕਰਾ ਰਬਾਨੀ। ਜਾਂ ਤੂੰ ਵਾਲ ਪੁਖਾਏ ਮੇਰਾ ਮੈਨੂੰ ਪੰਜਾ
ਜਾਨੀ। ਇਹ ਦੋ ਚੀਜ਼ਾਂ ਸ਼ਾਹ ਬਹਿਰਾਮ ਹੁਣ ਲੈ ਕੇ ਹੋਯਾ ਰਵਾਨਾ।
ਉਡੇ ਦੇਵ ਹਵਾ ਵਿਚ ਉਸ ਨੂੰ ਲੈ ਕੇ ਵਲ ਅਸਮਾਨਾਂ। ਸਤ ਦਿਹਾੜੇ ਤੇ
ਸਤ ਰਾਤਾਂ ਉਛੇ ਇਕ ਸੇ ਤਾਰੇ। ਅਠਵੇਂ ਦਿਨ ਉਹ ਜਾਂ ਪਹੁੰਚੇ ਸਨ
ਇਕ ਪਰਥਤ ਦੀ ਗਾਰੇ। ਸਭ ਪਹਾੜਾਂ ਥੀਂ ਉਹ ਵੱਡਾ ਪਰਥਤ ਉਚਾ

ਸਾਹੀ । ਉਸ ਦੇ ਵਿਚ ਛੁਨਹਿਰੀ ਨਾਲ ਛੂੰਘੀ ਖੁੰਦਰ ਆਹੀ । ਉਸ ਖੁੰਦਰ ਤੇ ਸ਼ਾਹ ਬਹਿਰਾਮ ਨੂੰ ਦੇਵਾਂ ਖੜ ਪਹੁੰਚਾਇਆ । ਇਹੋ ਸ਼ਹਿਰ ਸਥਦ ਦਾ ਰਾਹ ਹੈ ਭੁਢੇ ਆਖ ਸੁਣ ਸਿਆ ਬਹਿਰਾਮ ਕਹਿਆ ਸ਼ਹਿਰ ਸਥਦ ਦਾ ਇਹੋ ਰਾਹ ਹੈ ਯਾਰੇ । ਏਸ ਖੁੰਦਰ ਉਤੇ ਮੈਨੂੰ ਕਾ ਉਤਾਰੇ । ਤਮਾਮ ਵਿਦਾ ਹੋ ਜਾਂਕੇ ਮੈਬੀਂ ਮੈਂ ਹੁਣ ਆਪੇ ਜਾਵਾਂ । ਹਰ ਕਿਸਨੂੰ ਘਰ ਦਿਲੁਬਰ ਦੇ ਨਾ ਹਮ ਰਾਹ ਲੈ ਜਾਵਾਂ । ਓੜਕ ਦੇਵ ਕੀਤੇ ਉਸ ਰਖਸਤ ਘਲੇ ਮੌਜੂ ਪਿਛੇ ਹਾਂ । ਆਪ ਇਕੱਲਾ ਉਸ ਖੁੰਦਰ ਵਿਚ ਲਜਾ ਵੜਨ ਅਗਾਹਾਂ । ਸਿਰ ਤੇ ਟੋਪੀ ਪੈਰੀਂ ਜੋੜਾ ਆਸਾ ਵਿਚ ਫੜਿਆ । ਲੈ ਕੇ ਨਾਮ ਸਚੇ ਸਾਹਿਬ ਦਾ ਉਸ ਖੁੰਦਰ ਵਿਚ ਵੜਿਆ । ਸੌ ਕਹਾਂ ਵਿਚ ਲੰਮੀ ਖੁੰਦਰ ਛੂੰਘੀ ਘੁੰਮਨਯੋਗੀ । ਅਠੇ ਪਹਿਰ ਹਮੇਹਾਂ ਰਹਿੰਦੀ ਉਸ ਵਿਚ ਅੰਧ ਹਨੇਰੀ ਦਿਨ ਤੇ ਰਾਤ ਹਮੇਸ਼ਾਂ ਉਸ ਵਿਚ ਦਿਸੇ ਇਕੋ ਜਹਾਂ ਲਹਿੰਦਾ ਚੜ੍ਹਦਾ ਨਜ਼ਰ ਨਾ ਆਵੇ ਖੂਬੀ ਉਸਦੀ ਏਹਾ । ਆਦਮੀਂ ਥੀਂ ਉਸ ਖੁੰਦਰ ਵਿਚ ਜੇ ਕੋਈ ਬੰਦਾ ਜਾਵੇ । ਦਹਿਸ਼ਤ ਨਾਲ ਜਾਏ ਜਿੰਦ ਉਸਦੀ ਰੋ ਰੋ ਕੇ ਮਰ ਜਾਵੇ । ਸ਼ਾਹ ਬਹਿਰਾਮ ਲਗਾ ਫਿਰ ਦੌੜਨ ਫਿਰ ਫਿਰ ਸਜੇ ਖਬੇ ਅੱਗਾ ਪਿੱਛਾ ਨਜ਼ਰ ਨਾ ਆਵੇ ਰਾਹ ਨਾ ਕਿਧਟੇ ਲਭੇ ਅਗੇ ਦੇਵਾਂ ਦਾ ਆਂਦਾ ਸੀ ਹੁਣ ਰਹਿ ਗਿਆ ਅਕੱਲਾ । ਕਦਮ ਉਠਾਵਤੇ ਭੈ ਖਾਵੇ ਕਰਦਾ ਅੱਲਾ ਅੱਲਾ, ਪਿੱਛਾ ਯਾਦ ਪਿਆ ਫਿਰ ਉਸਨੂੰ ਕਰਦਾ ਰੋ ਰੋ ਝੇਵੇ । ਮੈਨੂੰ ਦੇਸ ਵਤਨ ਘਰ ਵਿਚੋਂ ਪਾਏ ਇਸ਼ਕ ਬਖੇੜੇ । ਇਕੋ ਲਸ਼ਕਰ ਫੌਜਾਂ ਫੌਜਾਂ ਮੇਰੇ ਨਫਰ ਰੁਲਾਮ ਹਜਾਰਾਂ । ਇਕੋ ਤਾਂ ਰੋਂਦਾ ਰਿਹਾ ਇਕੱਲਾ ਵਿਚ ਪਰਬਤ ਦੀਆਂ ਗਾਰਾਂ । ਮੈਂ ਸੀ ਜਾਤਾ ਇਸ਼ਕ ਸੁਖਾਲਾ ਹੈ ਆਸਾਨ ਕਮਾਵਨ । ਓਸ਼ਕ ਜਾਤਾ ਡਿਠਾ ਵਿਚ ਥੀਂ ਹੈ ਚੰਗਾ ਮਰ ਜਾਵਨਾ ਭੇਜ ਰਬਾ ਇਸ ਖੁੰਦਰ ਦੇ ਵਿਚ ਮਲਕੁਤ ਮੌਤ ਜਥਾਨੇ । ਮੌਤ ਆਵੇ ਤੇ ਮੈਂ ਮਰ ਜਾਵਾਂ ਛੁਟੇ ਜਾਨ ਅਸਾਥੀਂ ਨਾ ਹੁਣ ਮੁੜਨ ਦੀ ਤਾਕਤ ਕੋਈ ਨਾ ਹੁਣ ਦਿਸੇ ਅਗਾਂ । ਵਿਚ ਹਨੇਰ ਘੁੰਮਣ ਘੇਰ ਵਿਚ ਫਿਰ ਰੋਵਨ ਲਗਾ । ਏਸੇ ਹਾਲ ਰਿਹਾ ਸ਼ਾਹਜਾਦਾ ਰੋਂਦਾ ਕਰ ਕਰ ਕਿਸੇ । ਉਹ ਹਨੇਰੀ ਖੁੰਦਰ ਦੇ ਵਿਚ ਰਾਹ ਨਾ ਕਿਧਰੇ ਦਿਸ । ਓੜਕ ਯਾਦ ਆਇਆ ਫਿਰ ਉਸ ਨੂੰ ਅੰਦਰ

ਏਸ ਹੈਰਾਨੀ । ਦੇਵ ਸਫੈਦ ਦਿਤਾ ਸੀ ਜੇਹੜਾ ਉਸ ਸੁਰਮਾ ਸੁਲੇਮਾਨੀ
 ਉਸ ਸੁਰਮੇਂ ਬੀਂ ਲੈ ਸਲਾਈ ਇਕ ਉਸ ਅੱਖੀ ਪਾਈ ਦਿਸਣ ਲਗਾ
 ਸ਼ਹਿਰ ਸਬਜ਼ ਤਾਂ ਮੌਲਾ ਆਸ ਪੁਜਾਈ ਭਿਠਾ ਸ਼ਹਿਰ ਸਬਜ਼ ਜਾਂ ਓਮਨੇ
 ਲਗੀ ਬਹੁਤ ਹੈਰਾਨੀ । ਨਹੀਂ ਸੀ ਹੈਰ ਕੋਈ ਵਿਚ ਦੁਨੀਆਂ ਓਸ ਸ਼ਹਿਰ
 ਦਾ ਸਾਨੀ ਸੁਲੇਮਾਨ ਪੈਂਕਬਰ ਦੁਨੀਆਂ ਉਤੇ ਓਸ ਬਹਿਸਤ ਦਾ ਨਮੂਨਾ ।
 ਆਪ ਬਣਾਇਆ ਸ਼ਹਿਰ ਅਜਾਇਬ ਹੈ ਬੇਮਿਸਾਲ ਬੈਦੂਨ ਓਸ ਸ਼ਹਿਰ
 ਵਿਚ ਵਸਨ ਸਭੇ ਹੁਸਨ ਝਿੰਗਾਰੀਆਂ ਪਰੀਆਂ ਸਿਰ ਤੇ ਪੈਰ ਤੋੜੀ ਉਹ
 ਰੈਸ਼ਨ ਰੂਪ ਹੁਸਨ ਦੀਆਂ ਪਰੀਆਂ ਸ਼ਾਹ ਬਹਿਰਾਮ ਰਿਹਾ ਦਿਨ ਸਾਰਾ
 ਫਿਰਦਾ ਵਿਚ ਸ਼ਹਿਰ ਦੇ ਕਰਦਾ ਢੂਡ ਹੁਸਨਬਾਨੇ ਦੀ ਅੰਦਰ ਹੋ ਹਰ
 ਘਰ ਦੇ ਉਸਨੂੰ ਸਭ ਕੁਝ ਨਡਗੀਂ ਆਵੇ ਚਾਨਣ ਵਿਚ ਹਨੇਰੇ । ਪਰ
 ਉਹ ਖਲੋਤਾ ਦਿਸੇ ਨਾਹੀਂ ਅਗੇ ਮੇਰੇ ਤੇਰੇ ਏਸ ਤਰਾਂ ਰਿਹਾ ਉਹ ਫਿਰਦਾ
 ਘਰ ਅਰ ਸਜੇ ਖਬੇ ਪਰ ਸੂਰਤ ਹੁਸਨਬਾਨੇ ਦੀ ਉਸਨੂੰ ਹਰਗਿਜ਼ ਕਿਤੇ
 ਨਾ ਲਭ ਓੜਕ ਇਕ ਦਿਨ ਜਾ ਵੜਿਆ ਸੀ ਬਾਦਸ਼ਾਹੀ ਗਰਗ ਹੋਸਤ
 ਦਰਵਾਜ਼ੇ ਉਸ ਕਿਲ੍ਹੇ ਦੇ ਬਧੇ ਹੋਏ ਆਸੇ । ਖੁਲ੍ਹੇ ਗਏ ਦਰਵਾਜ਼ੇ ਸਭ ਜਾਂ
 ਉਸ ਆਸਾ ਲਾਇਆ ਲੰਘ ਗਿਆ ਉਹ ਸਭਨਾਂ ਵਿਚੋਂ ਹਰਗਿਜ਼ ਨੇ ਜਰ
 ਨਾ ਆਇਆ ਸ਼ੋਰ ਪਿਆ ਵਿਚ ਦੇਵਾ ਪਰੀਆਂ ਇਹਕੀ ਕੁਦਰਤ ਹੋਈ
 ਆਪ ਖੁਲ੍ਹੇ ਗਏ ਦਰਵਾਜ਼ੇ ਨਜਰ ਨਾ ਆਯਾ ਕੋਈ । ਉਹ ਜਾਂ ਅੰਦਰ
 ਦਾਖਲ ਹੋਯਾ ਵਿਚ ਘਰਾਂ ਬਾਦਸ਼ਾਹੀ । ਅਗੇ ਉਸ ਘਰ ਛਿਠੇ ਸੂ ਬਾਗ
 ਵੱਡਾ ਬਾਦਸ਼ਾਹੀ । ਹੋਰ ਅਜਿਹਾ ਬਾਗ ਬਹਿਸਤੀ ਨਾ ਭਿਠਾ ਸੀ ਅਗੇ
 ਉਸ ਵਿਚ ਹੈਜ਼ ਕੈਸਰ ਦੇ ਵਾਂਗ ਨਹਿਰ ਪਈ ਇਕ ਵਰੇ । ਉਪਰ ਨਹਿਰ
 ਦੇ ਸੀ ਇਕ ਤਖਤ ਜਵਾਹਰੀ ਜੜਿਆ : ਸ਼ਾਹ ਪਰੀਆਂ ਦਾ ਉਸ ਦੇ
 ਉਤੇ ਨਾਲ ਖੁਸ਼ੀ ਜਾ ਚੜ੍ਹਿਆ । ਪਿਛੋਂ ਉਥੇ ਫੇਰ ਆ ਬੈਦੀ ਸ਼ਾਹਪਰੀ ਇਕ
 ਗਾਣੀ । ਨਰਗਸ ਬਾਨੇ ਨਾ ਉਸ ਦਾਸੀ ਬੜੀ ਅਸੀਲ ਸੁਣਾਈ । ਸੂਰਤ
 ਸੀਰਤ ਹੁਸਨਬਾਨੇ ਦੀ ਚੰਨੇ ਦੂਣ ਸਵਾਈ । ਆਪ ਹੈਸੀ ਓਹ ਨਰਗਸ
 ਬਾਨੇ ਹੁਸਨਬਾਨੇ ਦੀ ਮਾਈ । ਤਖਤ ਉਤੇ ਅੰਰਤ ਖਾਂਵਦੇ ਜਾਂ ਰਲ ਬੈਠੇ
 ਦੇਵੇਂ ਨਰਗਸਬਾਨੇ ਨੂੰ ਨਹੀਂ ਨਸੀਹਤ ਕਰਦੀ ਰਾਤ ਦਿਨ ਵਿਚ ਬੰਦਖਾਨੇ

ਕੇ ਹੁਸਨਬਾਨੋ ਨੂੰ ਨਹੀਂ ਨਸੀਹਤ ਕਰਦੀ ਰਾਤ ਦਿਨ ਵਿਚ ਬੰਦਖਾਨੇ ਕਿਉਂ ਹੈ ਬੱਧੀ ਮਰਦੀ। ਇਹ ਗਲ ਸੁਣਕੇ ਨਰਗਸ਼ਬਾਨੋ ਦਾਈ ਨੂੰ ਸਦਵਾ ਕੇ। ਭਜੀ ਤਰਫ ਹੁਸਨਬਾਨੋ ਦੇ ਕਲੇ ਨਸੀਹਤ ਜਾਕੇ। ਹੁਸਨਬਾਨੋ ਵਲ ਜਾਂਦਿਆਂ ਆਹੇ ਸਤ ਦਰਵਾਜ਼ ਅਗੇ ਸਤਾ ਉਤੇ ਮੌਮਕਮ ਆਹਕੁਫਲ ਲੋਹ ਦੇ ਅਗੇ। ਇਹ ਹਕੀਕਤ ਸ਼ਾਹ ਬਹਿਰਾਮ ਨੇ ਸੁਣਕੇ ਦਿਲ ਵਿਚ ਪਾਈ। ਪੜ੍ਹੂ ਲਾਹੌਰ ਵਲਾ ਕੁਵੈਤ ਤੁਰਿਆ ਓਹ ਭੀ ਪਿਛੇ ਦਾਈ। ਲਾਹੇ ਕੁਲਵੇ ਸਤੇ ਦਰਵਾਜ਼ੇ ਲੰਘ ਗਈ ਓਹ ਦਾਈ। ਜਿਥੇ ਹੁਸਨਬਾਨੋ ਸੀ ਰਹਿੰਦੀ ਓਹ ਹਵੇਲੀ ਆਈ ਸ਼ਾਹ ਬਹਿਰਾਮ ਭੀ ਪਿਛੇ ਉਸ ਦੇ ਆਯਾ ਚੁਪ ਚੁਪਾਤਾ। ਲੰਘ ਗਿਆ ਓਸ ਦਰਵਾਜ਼ੇ ਕਿਨੇ ਨਾ ਡਿਠਾ ਜਾਤਾ। ਡਿਠਾ ਸ਼ਾਹ ਬਹਿਰਾਮ ਇਕ ਅਗੇ ਸੁੰਦਰ ਮਹਿਲ ਰੂਪਹਿਰੀ। ਓਸ ਤੇ ਹੁਸਨਬਾਨੋ ਸੀ ਬੈਠੀ ਓਪਰ ਤਖਤ ਸੁਨਹਿਰੀ। ਪਏ ਹੋਏ ਜੰਜ਼ੀਰ ਸੁਨਹਿਰੀ ਨਾਜਕ ਪੈਰੀਂ ਹਥੀਂ ਦਾਈ ਦੇਣ ਨਸੀਹਤ ਲਈ ਦੇਕੇ ਭਲੀਆਂ ਮੱਤੀ ਜਾਂ ਬਹਿਰਾਮ ਹੁਸਨਬਾਨੋ ਵਲ ਕੀਤਾ ਇਕ ਨਜ਼ਾਰਾ ਹੋ ਬੋਹੋਸ਼ ਜਿਮੀਂ ਤੇ ਡਿਗਾ ਮਾਰ ਆਲਮ ਦਾ ਨਾਅਰਾ ਇਹੋ ਵੈਠਾ ਦਿਲ ਵਿਚ ਪੜ੍ਹਦਾ ਰੱਬ ਦੀ ਸਿਫਤ ਸੁਨਾਈਂ ਦਾਈ ਬੈਠੀ ਕਰੇ ਨਸੀਹਤ ਹੁਸਨਬਾਨੋ ਦੇ ਤਾਈਂ ਕਹਿੰਦੇ ਹੁਸਨਬਾਨੋ ਤੂੰ ਐਸੀ ਦਾਨਸ਼ਮੰਦ ਸਿਆਣੀ। ਜਾਨ ਪਛਾਣ ਹੁਣ ਕਾਹਨੂੰ ਬਨੀ ਆ ਬੈਠੀ ਅਕਲ ਅੰਸ਼ਾਣੀ। ਮਰਦ ਖਾਕੀ ਦੇ ਨਾਲ ਬਚੀ ਤੂੰ ਕਿਉਂ ਯਰਾਨਾ ਲਾਇਆ ਆਪਣੀ ਕੌਮ ਵਿਚੋਂ ਵਰ ਤੈਨੂੰ ਨਾ ਕੋਈ ਹੱਥ ਆਯਾ ਫੇਰ ਹੁਸਨਬਾਨੋ ਨੇ ਕਿਹਾ ਤੂੰ ਸੁਣ ਅਹਿਮਕ ਦਾਈ। ਤੂੰ ਜੇ ਆਤਸ਼ ਦੀ ਹਰ ਵੇਲੇ ਕਰਦੀ ਹੈ ਵਡਿਆਈ। ਏਸ ਆਤਸ਼ ਦੀ ਮੇਹਰ ਮੁਰੱਬਤ ਹੁਣ ਮੈਂ ਤੈਨੂੰ ਦਸਾਂ। ਇਸ ਦੀ ਮੁਰੱਬਤ ਵਲੋਂ ਹਰ ਕੋਈ ਆਖੇ ਕਿਸ ਵਲ ਨਸਾਂ। ਸੌ ਵਟ੍ਟ੍ਹਾਂ ਜੇ ਪੂਜਾ ਕਰਕੇ ਏਸ ਆਤਸ਼ ਨੂੰ ਪਾਲੇ ਇਕ ਦਿਨ ਪਵੇ ਜੇ ਉਸੇ ਦੇ ਅੰਦਰ ਪਲ ਵਿਚ ਉਸਨੂੰ ਜਾਲੇ ਦਾਈ ਆਖੇ ਸਦਕੇ ਜਾਤੇ ਸੁਖਨ ਤੇਰੇ ਮੈਂ ਸਭੇ। ਪਰ ਇਹ ਮੁਰਾਦ ਤੇਰੀ ਇਕ ਮੈਨੂੰ ਹੁੰਦੀ ਮੂਲ ਨਾ ਲਭੇ। ਦੇਵ ਅਸਾਂ ਵਲ ਪਹੁੰਚ ਨਾ ਸਕੇ ਜੇ ਸੌ ਕਰੇ ਚਲਾਕੀ। ਕੀਕਰ ਮਿਲਸੀ ਆ ਕੇ ਤੈਨੂੰ

ਆਜਜ ਬੰਦਾ ਬਾਕੀ । ਹੁਸਨਬਾਨੋ ਕਹਿੰਦੀ ਸੁਣ ਮਾਏ ਇਸ਼ਕ ਜਿਨ੍ਹਾਂ ਨੂੰ
 ਲਗੇ ਸੈ ਦਰਯਾ ਪਹਾੜ ਨਾ ਦਿਸ਼ਨ ਕੁਝ ਉਹਨਾਂ ਦੇ ਅਗੇ । ਜੇਕਰ
 ਪਹੁੰਚ ਨਾ ਸਕੇ ਏਥੇ ਵਿਚ ਦੀ ਪਰਥਤ ਝਲਾਂ । ਜਿਤ ਕਿਤਹੀਲੇ ਤਰਫ
 ਸਜਣ ਦੀ ਮੈਂ ਆਪੇ ਉਠ ਚਲਾਂ । ਮਾਈ ਮੂੰਹ ਨਾ ਮੋੜਾਂ । ਹਰਗਿਜ ਸ਼ਾਹ
 ਬਹਿਰਾਮ ਦੇ ਵਲੋਂ ਭਾਵੇਂ ਮਾਰ ਸੁਟਣ ਹੁਣ ਮੈਨੂੰ ਮੁੜਾਂ ਨਹੀਂ ਇਸ ਗਲੋਂ ।
 ਦਾਈ ਗਈ ਸੁਨੇਹ ਦੇਕੇ ਦਿਲ ਵਿਚ ਆਤਸ਼ ਭੜ ਕੇ ਮਾਰ ਗਈ ਦਰਵਾਜੇ
 ਸੁਤੇ ਕੁਲਫ ਲੋਹੇ ਦੇ ਜੜ ਕੇ । ਜਾਂ ਉਹ ਗਈ ਤਾਂ ਸ਼ਾਹ ਬਹਿਰਾਮ ਨੇ
 ਟੋਪੀ ਸਿਰੋਂ ਉਤਾਰੀ । ਹੁਸਨਬਾਨੋਂ ਨੇ ਸਾਹ ਬਹਿਰਾਮ ਦੀ ਡਿੱਠੀ ਸੂਰਤ
 ਪਿਆਰੀ ਰੋ ਗਲ ਲਗੇ ਮਿਲੇ ਹੁਣ ਦੇਵੇਂ ਦਿਲਬਰ ਯਾਰ ਵਿਛੁਨੇ ।
 ਦਰਦ ਫਿਰਾਕ ਵਿਛੋੜੇ ਵਲੋਂ ਪਾ ਗਲਵਕੜੀ ਰੁੰਨ । ਹੁਸਨਬਾਨੋ ਕਹੇ
 ਤੁਧੁ ਝਲਿਆ ਹੈ ਬਹੁ ਦੁਖ ਮੇਰੇ ਪਾਰੋਂ । ਹੋਈ ਪਾਕ ਮੁਹੱਬਤ ਤੇਰੀ ਸੱਚਾ
 ਕੌਲ ਕਰਾਰੋਂ ਜਿਹਾ ਵਫਾ ਤੇਰੇ ਵਿਚ ਡਿੱਠਾ ਹੋਰ ਕਿਸੇ ਵਿਚ ਨਾਹੀਂ ।
 ਸਦਕੇ ਜਾਵਾਂ ਸੌ ਸੌ ਵਾਰੀ ਆਇਓ ਜੇਹੜੇ ਰਾਹੀਂ । ਕਹੇ ਬਹਿਰਾਮ ਹੈ
 ਮਾਪਿਆਂ ਤੈਨੂੰ ਬਧਾਂ ਨਾਲ ਜੰਜੀਰਾਂ । ਮੇਰੇ ਕਾਰਨ ਇਹ ਦੁਖ ਤੈਨੂੰ ਹਾਇ
 ਮੇਰੀਆਂ ਤਕਸੀਰਾਂ । ਜਰਾ ਦੁਖ ਨਾ ਪਹੁੰਚੇ ਤੈਨੂੰ ਮੇਰੀਆਂ ਅੱਖਾਂ ਅੱਗੇ
 ਮੈਂ ਮਰ ਜਾਵਾਂ ਪਰ ਇਕ ਤੈਨੂੰ ਤੱਤੀ ਵਾ ਨਾ ਲਗੇ । ਬੇ ਦਰਦ ਨਾਜਕ
 ਪਰੀਏ ਕਿਉਂ ਏਹ ਸੰਗਲ ਮਾਰੇ । ਤਰਸ ਨਾ ਆਯਾ ਬੇ ਤਰਸੇ ਨੂੰ ਹਾਂ ਪਾਪੀ
 ਹਤਿਆਰੇਏਹ ਰਾਲ ਕਰਕੇ ਸ਼ਾਹ ਬਹਿਰਾਮ ਨੇ ਰੱਬ ਦਾ ਨਾਮ ਪਿਆਇਆ
 ਸੰਗਲ ਹੁਸਨਬਾਨੋ ਦੇ ਉਤੇ ਆਸਾ ਦਾ ਛੁਹਾਇਆ । ਪਲ ਵਿਚ ਟੁਟ
 ਗਿਆ ਉਹ ਸੰਗਲ ਸੌ ਟੁਕੜੇ ਹੋ ਝੜਿਆ । ਸ਼ਾਹ ਬਹਿਰਾਮ ਫਿਰ ਦੂਜੀ
 ਵਾਰੀ ਆਸਾ ਹਥ ਵਿਚ ਫੜਿਆ ਚਲਾਇਆ ਦਰਵਾਜੇ ਉਤੇ ਨਾਲ ਖੁਸ਼ੀ
 ਦਿਲ ਤਾਜ ਝੜ ਪਏ ਕੁਲਫ ਸਭ ਉਵੇਂ ਖੁਲ੍ਹੇ ਗਏ ਦਰਵਾਜੇ ਇਹ
 ਗਲ ਕਰਕੇ ਸ਼ਾਹ ਬਹਿਰਾਮ ਨੇ ਮੁੜ ਟੋਪੀ ਸਿਰ ਪਾਈ ਮਰਜ਼ੀ ਹੁਸਨਬਾਨੇ
 ਦੀ ਲੈ ਕੇ ਇਹ ਸਲਾਹ ਬਣਾਈ । ਮੁੜ ਕੇ ਛਿਪ ਗਿਆ ਉਹ ਘਰ ਵਿਚ
 ਕਰਕੇ ਉਚੀ ਨਾਰਾ ਦਿਉ ਪਰੀਆਂ ਸਭ ਨਠੋ ਓਥੇ ਕਰਕੇ ਜੋਰ ਕਰਾਰਾ ।
 ਏਹ ਤਮਾਸੇ ਦੇਉ ਪਰੀਆਂ ਨੇ ਜਾਂ ਸਭ ਦੇ ਹੈ ਡਿੱਠੇ ਰੁੰਨੇ ਸ਼ਾਹ ਪਰੀਆਂ ਦੇ

ਅਗੇ ਕਰ ਫਰਿਆਦ ਇਕੱਠੇ । ਇਹ ਅਜੇਹੀ ਆਫਤ ਸ਼ਾਹ ਆਣ ਵੜੇ
ਸਰਕਾਰੇ । ਅੱਖੀਂ ਨਜ਼ਰ ਨਾ ਆਵੇ ਹਰਗਿਜ ਗੈਬੋਂ ਮਾਰ ਨਾਹਰੇ ।
ਤੇਜ਼ਿਆ ਸੰਗਲ ਹੁਸਨਬਾਨੋ ਦਾ ਪਲ ਵਿਚ ਉਸ ਦੇ ਨਾਰੇ । ਬੰਦ ਆਹੇ
ਦਰਵਾਜੇ ਜਿਤਨ ਖੁਲ੍ਹੇ ਗਏ ਉਹ ਸਾਰੇ । ਇਹ ਗਲ ਸੁਣ ਕੇ ਸ਼ਾਹ
ਪਰੀਆਂ ਦੇ ਦਿਲ ਵਿਚ ਖਤਰਾ ਜਾਨਾ । ਕੰਹਿੰਦਾ ਕਿਹਾ ਜਾਣਾ ਏਥੇ
ਹੋਯਾ ਸਰੀਰ ਰਬਾਨਾ ਉਚਰਾ ਨੂੰ ਚਾ ਹੁਸਨਬਾਨੋ ਨੇ ਭੇਜ ਦਿਤੀ ਇਕਰੋਲੀ
ਜਾ ਕੇ ਕਹੁ ਮਾਂ ਬਾਪ ਮੇਰੇ ਨੂੰ ਇਹ ਗੱਲ ਹੌਲੀ ਹੌਲੀ ਦੋਵੇਂ ਆਵਣ ਮਾਂ
ਪਿਛ ਮੇਰੇ ਨਾਲ ਦਾਈ । ਖੁਸ਼ੀ ਹੋਈ ਅੱਜ ਦਿਲ ਮੇਰੇ ਨੂੰ ਮੌਲਾ
ਆਸ ਪੁਜਾਈ । ਸੁਣ ਕੇ ਸ਼ਾਹ ਪਰੀਆਂ ਦਾ ਨਾਲੇ ਨਰਜਸ ਬਾਨੋ ਆਈ
ਕੋਲ ਹੁਸਨਬਾਨੋ ਆ ਬੈਠੀ ਨਾਲ ਪਿਆਰ ਦਲਾਸੇ । ਪੁਛਣ ਹੁਸਨਬਾਨੋ
ਨੂੰ ਕਿਹਾ ਸੋ ਪਰਾ ਇਕ ਪਾਸੇ ਕਹੁ ਹੁਸਨਬਾਨੋ ਅਜ ਮੈਨੂੰ ਹੋਈ ਲਖ ਲਖ
ਸ਼ਾਦੀ । ਸ਼ਾਹ ਬਹਿਰਾਮ ਮੈਨੂੰ ਆ ਮਿਲਿਆ ਦੇਉ ਮੁਬਾਰਕ ਬਾਦੀ । ਐਸਾ
ਉਤਸ਼ਾਹ ਯਮਨ ਖੁਦਾ ਨੇ ਸ਼ਾਹ ਬਹਿਰਾਮ ਵਿਚ ਪਾਯਾ । ਲਖ ਕਰੇੜਾਂ
ਦੇਵਾਂ ਵਿਚੋਂ ਲੰਘ ਸਲਾਮਤ ਆਯਾ । ਹੋਰ ਸੁਣੋ ਇਕ ਸ਼ਾਹ ਬਹਿਰਾਮ
ਤੇ ਕਰਮਵੱਡਾ ਕਰਤਾਰੀ । ਚੀਕਾਂ ਚਾਰ ਖੁਦਾਨੇ ਦਿਤੀਆਂ ਉਸ ਨੂੰ ਦੈਲਤ
ਭਾਰੀ । ਆਸਾ ਟੋਪੀ ਇਕ ਸਲਮਾਂ ਇਕ ਜੋੜਾ ਝੁਲੇਮਾਨੀ ਪਰੰਬਰ ਦੀ ਹੈ
ਉਸਦੇ ਪਾਸ ਨੀਸ਼ਾਨੀ ਬਰਕਤ ਉਨ੍ਹਾਂ ਚਹੁੰ ਚੀਜਾਂ ਦੀ ਜੋ ਚਾਹੇ ਸੌ ਕਰਦਾ ।
ਚੂਤੀ ਦੁਸਨਨ ਉਸਦੇ ਅਗੇ ਜਰਾ ਨਹੀਂ ਕੋਈ ਅੜਦਾ, ਜੇਕਰ ਹੁਕਮ ਕਰੋ
ਹੁਣ ਮੈਨੂੰ ਉਸਨੂੰ ਸਚ ਬੁਲਾਵਾਂ ਹੁਣ ਤੁਸਾਂ ਨੂੰ ਸੂਰਤ ਉਸਦੀ ਜ਼ਹਿਰ ਆਣ
ਦਿਖਲਾਖਾਂ । ਮਾਂ ਕਿਹਾ ਕਰ ਹਾਜਰ ਕਰ ਧੀਏ ਉਹ ਜਵਨ ਸ਼ਤਾਬਦੀ ।
ਦੇਖਾਂ ਕਿਹੋ ਜਿਹਾ ਹੈ ਜਿਸ ਪਾਈ ਐਡ ਖਰਾਬੀ । ਦੇਖਾਂ ਜੇਕਰ ਦਿਸੇ ਮੈਨੂੰ
ਲਾਇਕ ਘਰਾਣੇ ਮੰਨ ਲਵਾਂ ਮੈਂ ਸਿਰ ਪਰ ਉਸਨੂੰ ਬਾਝੇ ਉਜਾਰ ਬਹਾਨੇ
ਹੁਸਨਬਾਨੋ ਜਾਂ ਜਾਰਾ ਦਿਲ ਵਿਚ ਹੋਣ ਏਹ ਮੇਰਾ ਕਿਹਾ । ਹੌਲੀ ਹੌਲੀ ਮਾਂ
ਮੇਰੀ ਨੇ ਸੁਖਨ ਮੇਰਾ ਇਹ ਮਾਰਿਆ । ਨਾਲ ਖੁਸ਼ੀ ਬਹਿਰਾਮ ਸ਼ਾਹ ਅਗੇ
ਹੋਈ ਤੁਰਤ ਸਵਾਲੀ । ਨਿਕਲ ਸ਼ਤਾਬਦੀ ਬਾਹਰ ਹਜ ਬੇ ਜਾਹਰਾ ਏਹ
ਦਖਾਈ ਸ਼ਾਹ ਸੁਣੀ ਜਾਂ ਸਮਝੀ ਇਹ ਹਕੀਕਤ ਸਾਰੀ ਰਖ ਲਈ ਦਸਤਾਰ


ਸ਼ਤਾਬੀ ਟੋਪੀ ਜਿਹੇਂ ਉਤਾਰੀ । ਜਾਹਿਰ ਹੋ ਬੈਠਾ ਵਿਚ ਮਜਲਸ ਉਵੇਂ
ਨਾਲ ਸ਼ਤਾਬੀ । ਉਚ ਸ਼ਾਨ ਬੁਲੰਦ ਸ਼ਤਾਰਾ ਰੰਸਨ ਮੂੰਹ ਮਹਿਤਾਬੀ ।
ਸੂਰਤ ਉਸਦੀ ਮਜਲਸੀਆਂ ਨੂੰ ਐਸੀਂ ਨਜ਼ਰੀਂ ਆਈ । ਬਦਲਬੀਂ ਜਿਉਂ
ਚੰਦਬਦਰ ਦਾ ਨਿਕਲ ਕਰੇ ਰੁਸ਼ਨਾਈ । ਮਾਪਿਆਂ ਹੁਸਨਬਾਨੋ ਦਿਆਂ ਉਸ
ਵਲ ਖੋਲ੍ਹੇ ਕਜ਼ਰਾਜਾ ਤਕਿਆਂ । ਦੇਖਦਿਆਂ ਹੀ ਤਾਬ ਹੁਸਨ ਦੀ ਝਲ ਨਾ
ਕੋਈ ਸਕਿਆ ਦੇਖ ਨਾਂ ਸਕੇ ਸਾਮਰਤਕੇ ਨਜ਼ਰਾਂ ਹੇਠਾਂ ਕਰ ਬਹਿੰਦੇ ਆਪਸ
ਵਿਚ ਪਰ ਇਕ ਢੂਜੇ ਨੂੰ ਦੌਲੀ ਦੌਲੀ ਕੈਂਹਦੇ ਇਹ ਹੈ ਕੋਈ ਅਸ਼ਫਰ ਹੈ
ਸਾਹ ਦਾ ਝੂਰਤ ਦੇ ਲਾਸ਼ਾਨੀ ਨਾਲੇ ਚਹੁੰਚੀ ਜਾਂਦੀ ਇਸ ਵਿਚ ਬਰਕਤ ਹੈ
ਸੁਲੇਮਾਨੀ ਜੇਹੀ ਸਿਫਤ ਸੁਣੀ ਸੀ ਇਸਦੇ ਉਹੋ ਜਹੇ ਛਿਠਾ ਸੂਰਤ ਦੰਨ
ਹਲੀਮ ਤਬੀਅਤ ਸੁਖਨਜਬਨੇ ਮਿਠਾ । ਪਏ ਪਿਆਸੇ ਦੋਵੇਂ ਕੂਕਣ ਸਮਝ
ਜਾਨੀ ਜਾਨਾਂ । ਚਲ ਪਿਆਸ ਇਮਾਮ ਬਖਸ਼ ਤੂੰ ਸਬਰ ਵਸਲ ਦਾ ਪਾਣੀ ।
ਹੁਸਨਬਾਨੋ ਦਾ ਸੌਂਕ ਜਾਂ ਛਿਠਾ ਦੈਜ ਬਰੋਜ ਸਵਾਇਆ । ਮਾਪਿਆਂ ਨਾਲ
ਸ਼ਤਾਬਾਂ ਉਸਦਾ ਆਣ ਵਿਆਹ ਰਚਾਯਾ । ਹੁਸਨਬਾਨੇ ਤੇ ਸ਼ਾਹ ਬਹਿਰਾਮ
ਅਕਦਨਕਾਹ ਕੀਤੇ ਨੇ । ਉਹ ਰੰਗ ਮਹਲ ਉਨ੍ਹਾਂ ਨੂੰ ਚਾਵਿਚ ਦਾਜ ਦਿਤੇ ਨੇ
ਐਰਤ ਮਰਦ ਘਰਾਂ ਵਲ ਓਥੇ ਸਭ ਰਖਸਤ ਹੋ ਚਲੇ । ਸ਼ਾਹ ਬਹਿਰਾਮ ਤੇ
ਹੁਸਨਬਾਨੇ ਹੁਣ ਦੋਵੇਂ ਰਹੇ ਅਕੇਲੇ ਮਸਾਂ ਮਸਾਂ ਜਾਂ ਸਿਕਦਿਆਂ ਦਾ ਮੁਲ
ਖੁਦਾ ਨੇ ਕੀਤਾ । ਸ਼ਰਬਤ ਸੌਂਕ ਵਸਲ ਦਾ ਦੋਹਾਂ ਚੜ੍ਹੇ ਸਜੇ ਤੇ ਪੀਤਾ ।
ਇਹ ਵਿਆਹ ਹੋਇਆ ਖਰਚ ਜਿਸ ਦਿਨ ਨਾਲ ਅਜਿਹੀਆਂ ਸ਼ਾਨਾਂ ਧੁਮਾਂ
ਏਸ ਵਿਆਹ ਦੀਆਂ ਪਈਆਂ ਅੰਦਰ ਮੁਲਕ ਜਹਾਨਾ ।

ਸ਼ਾਹ ਬਹਿਰਾਮ ਦਾ ਹੁਸਨਬਾਨ ਨਾਲ ਵਿਆਹ ਨਾ ਹੋਣਾ

ਜਿਥੋਂ ਤੀਕਰ ਦਿਓ ਪਰੀਆਂ ਦਾ ਮੁਲਕ ਆਹਾ ਬਾਦਸ਼ਾਹ । ਸ਼ਗਨਾਂ
ਸੁਣਿਆ ਹੁਸਨਬਾਨੇ ਹੈ ਸ਼ਾਰ ਬਹਿਰਾਮ ਵਿਆਹੀ । ਦਿਓ ਪਰੀਆਂ ਨੂੰ
ਆਈ ਜਭਨਾਂ ਗੁਸਾ ਖਾਧਾ । ਕੰਨ ਹੋਵੇ ਜਿਸ ਧਰੀ ਵਿਆਹੀ ਹੋ ਕੇ ਆਦਮ
ਜਾਦਾ ਕੁਲਤਮ ਦਰਯਾ ਕਿਤੇ ਉਸਦੇ ਗਿਰਦ ਨਵਾਹੀ । ਜੀਕਰ ਦੇਵ ਆਹਾ
ਇਕ ਓਥੇ ਕਰਦਾ ਸੀ ਬਾਦਸ਼ਾਹੀ । ਹੁਸਨਬਾਨੇ ਦੇ ਪਿਛੀਬੀਂ ਆਹਾ ਉਹ
ਜੋਰਾਵਾਰ ਭਾਰ ਪਰ ਇਸ਼ਕ ਹੁਸਨਬਾਨੇ ਫਾ ਉਹ ਭੀ ਰਖਦਾ ਆਹਾ

ਪਿਆਰਾ । ਏਸ ਆਤਸ਼ ਦੀ ਗੈਰਤ ਅੰਦਰ ਜਾਂ ਉਹ ਮੂਜੀ ਸਵਿਆ । ਪੰਜ ਲਖ ਫੌਜ ਦੇਵਾਂ ਦੀ ਲੈ ਸ਼ਹਿਰ ਸ਼ਬਜ਼ ਤੇ ਚੜਿਆ । ਅਗੇ ਸਾਹ ਪਰੀਆਂ ਦਾ ਬੈਠ ਗਿਆ ਵਿਚ ਗਮ ਦੇ । ਐਰਤ ਖਾਵੇਦ ਤੁਰ ਪੈਂਦੇ ਅਗੇ ਸ਼ਾਹ ਬਹਿਰਾਮ ਦੇ । ਦੇਲਤ ਮੁਲਕ ਹਕੂਮਤ ਸਾਡੀ ਖੋਹ ਲਵੇਗੀ ਸਾਰੀ । ਇਹ ਗਲ ਸੁਣਕੇ ਸ਼ਾਹ ਬਹਿਰਾਮ ਨੇ ਖਾਤਰ ਜਮ੍ਹਾਂ ਕਰਾਈ । ਪਰ ਨਾਲ ਸ਼ਤਾਬੀ ਓਸੇ ਵੇਲੇ ਆਤਸ਼ ਜਰਾ ਮੰਗਾਈ ਚਾਹੋਵਾਲ ਚੇਹਾਂ ਦੇਵਾਂ ਉਪਰ ਅਗ ਧੂਖਾਏ । ਚਾਰੇ ਦਿਓ ਸਣੇ ਸਭ ਲਸ਼ਕਰ ਓਸੇ ਵੇਲੇ ਆਏ । ਦਸ ਲਖ ਦੇਵ ਹੋਏ ਆ ਹਾਜ਼ਰ ਕਦਮ ਸਾਲ ਪਹਾੜਾਂ । ਦੇਵਾਂ ਨਾਲ ਜਿਮੀਂ ਪੁਰ ਹੋਈ ਜੰਗਲ ਜੂਹ ਉਜਾੜਾ । ਚਾਰੇ ਦੇਵਚ ਆ ਹਾਜ਼ਰ ਹੋਏ ਸ਼ਾਹ ਬਹਿਰਾਮ ਦੇ ਅਗੇ ਜੀਰਕ ਯਾਦ ਕੀਤਾ ਤੁਪ ਸਾਨੂੰ ਬਹਿਰਕੇ ਪੁਛਣ ਲਗੇ । ਸ਼ਾਹ ਬਹਿਰਾਮ ਕਿਹਾ ਸੈਂ ਇਹ ਤੁਸਾਂ ਨੂੰ ਹੈ ਅਜ ਕਜੀਆ ਪਾਇਆ । ਜੀਕਰਦੇਵ ਮੇਰਾ ਹੈ ਦੁਸ਼ਮਨ ਮੈਨੂੰ ਮਾਰਨ ਆਇਆ । ਦੇਵਾਂ ਕਿਹਾ ਉਸ ਦੁਸ਼ਮਨ ਦਾ ਖੋਫ ਨਾ ਕਰ ਤੂੰ ਯਾਰ ਹੈ ਕਿਹਾ ਚੀਜ਼ ਅਸਾਨੇ ਅਗੇ ਜੀਰਕ ਦੇਵ ਵਿਚਾਰਾ । ਚਾਰਦ ਸਣੇ ਬਹਿਰਾਮ ਦੇ ਨਾਲੋਂ ਸ਼ਾਹ ਪਰੀਆਂ ਦਾ ਇਹ ਭੀ ਰਵਾਂ ਹੋਏ ਲੈ ਲਸ਼ਕਰ ਕਟਕੇ ਹਜਾਰ ਦੇਵਾਂ ਦਾ । ਚਾਰੇ ਦੇਵ ਸਣੇ ਜਾਂ ਜੀਕਰ ਜਿੰਦੜੀ ਕਲਮਲ ਆਈ । ਬਾਝ ਲੜਾਈ ਸੁਣਕੇ ਮੂਜੀ ਸਾਰੀ ਹੋਸ ਭੁਲਾਈ । ਕਹਿੰਦਾ ਜੇ ਸੈਂ ਨਸਾਂ ਇਥੋਂ ਵਤਨ ਦੁਰਾਡਾ ਨਠੈ ਨੂੰ ਇਹ ਜਾਣਕੇ ਦਸਣ ਪਿਛੇ ਕਰਨਾ ਸਾਡਾ । ਓੜਕ ਆ ਮੈਦਾਨ ਖਲੋਤਾ ਮਨ ਹਾਰੇ ਦਿਲ ਟੁਟੀ ਦੋਵੇਂ ਲਸ਼ਕਰ ਜਗ ਕਰਦੇ ਆਪਸ ਵਿਚ ਦਲਜੁਟੇ ਗੋਪਕ ਤੇ ਗੋਪਾਲ ਦੇਹਾਂ ਦੀ ਐਸੀ ਧੂੜ ਧੁਮਾਈ । ਉਡਿਆ ਤਾਕ ਜਿਨੀਂ ਦਾ ਛਿਪੀ ਸੂਰਜ ਦੀ ਰੁਸਨਾਈ । ਦੇਵ ਸਫੈਦ ਕੀਤਾ ਜਦ ਹਮਲਾ ਵਿਚ ਮੈਦਾਨ ਲੜਾਈ । ਡਾਢਾ ਲਰਜਾ ਵਾਂਗੂ ਕੜਕੇ ਮਾਰੇ ਸੌ ਸੌ ਦੇਵ ਅਕੱਠਾ ਕਲਾਵ ਫੜਕੇ । ਸ਼ਾਹ ਬਹਿਰਾਮ ਤੇ ਸ਼ਾਹ ਪਰ ਆਂ ਦਾ ਆਦਮੀਆਂ ਵਿਚ ਰਲ ਕੇ ਸ਼ਾਹ ਬਹਿਰਾਮ ਜਿਮੀਂ ਤੇ ਸੁਟਣ ਦੁਸ਼ਮਣ ਨੂੰ ਵਲ ਵਲ ਕੇ ਜਿਉਂ ਜਿਉਂ ਹਮਲਾ ਕਰ ਕਰ ਮਾਰਨ ਦੇਵ ਬਲਾਈ ਨਾਰ । ਰੁਖ ਪਹਾੜ ਜਿਮੀਂ ਦੇ ਡਰਦੇ ਕੰਬਣ ਲਗੇ ਸਾਹੇ । ਫਜ਼ਰ ਵੇਲੇ ਸੀ ਪਈ ਲੜਾਈ ਜਾਂ ਦਿਨ ਦੂਜਾ ਚੜ੍ਹਿਆ ਮਾਰ ਲਿਆ

ਜੀਰਕ ਦਾ ਲਸ਼ਕਰ ਜੀਰਕ ਜਿੰਦਾ ਫੜਿਆ। ਦੇਵਾਂ ਮਾਰ ਲਿਆ ਦੇਵਾਂ ਨੂੰ
 ਇਹ ਗਲ ਸਚੀ ਜਾਨੋ ਪਰ ਫਤਹਿ ਹੋਈ ਜੋ ਨਾਮ ਬਹਿਰਾਮ ਜਗ ਵਿਚ
 ਰਹੀ ਨਿਸ਼ਾਨੀ ਜਿਥੋਂ ਤੀਕਰ ਦਿਓ ਪਰੀਆਂ ਦੇ ਮੁਲਕ ਆਹਾ ਬਾਦਸ਼ਾਹੀ।
 ਉਥੋਂ ਤੀਕਰ ਸ਼ਾਹ ਬਹਿਰਾਮ ਦੀ ਫਿਰੀ ਦੁਹਾਈ। ਜਾਂ ਜੀਰਕ ਨੂੰ ਫੜਾਅ
 ਦੇਨੇ। ਸ਼ਾਹ ਬਹਿਰਾਮ ਦੇ ਅਗੇ ਫੇਰ ਸ਼ਹਿਰਤਸ਼ਾਹ ਨੇ ਉਸਨੂੰ ਮਾਰਨ ਲਗੀ
 ਤਰਸ ਆਇਆ ਦਿਲ ਸ਼ਾਹ ਬਹਿਰਾਮ ਦੇ ਬਖਸ਼ਿ ਦਿਤਾ ਉਸ ਤਾਈਂ ਛੱਡ
 ਦਿਤਾ ਉਠ ਗਿਆ ਵਤਨ ਨੂੰ ਦੇਂਦਾ ਬਹੁਤ ਦੁਆਈਂ, ਫਿਰ ਮੁੜ ਦੇਵਾਂ
 ਸ਼ਾਹ ਬਹਿਰਾਮ ਤੋਂ ਸਾਰਿਆਂ ਰੁਖਸਤ ਮੰਗੀ। ਆਪੇ ਆਪਣੇ ਦਸ ਵਤਨ
 ਨੂੰ ਗਏ ਬਹਾਦਰ ਜੰਗੀ। ਇਸ ਥੀਂ ਸ਼ਾਹ ਬਹਿਰਾਮ ਨੂੰ ਵਤਨ ਯਾਦ ਪਿਆ
 ਸੀ ਹਬ ਵਤਨ ਦੀ ਗਲਈ ਹੋਈ ਹੋਇਆ ਜੀ ਉਦਾਸੀ ਨਾਲ ਮਾਪਿਆ
 ਹੁਸਨਬਾਨੋ ਦੇਕਰ ਕਰ ਮਿਠੀਆਂ ਗਲਾਂ ਕਹਿੰਦਾ ਹੁਣ ਦਿਲ ਚਾਹੇ ਮੇਰਾ
 ਵਤਨ ਵਲ ਚਲਾਂ। ਹੁਸਨਬਾਨੋ ਦੇ ਮਾਪਿਆਂ ਸੁਣਕੇ ਏਹ ਗਲ ਜਰਾ ਨਾ
 ਮੇੜੀ। ਰੁਖਸਤ ਦਿਤੀ ਸ਼ਾਹ ਬਹਿਰਾਮ ਨੇ ਹੁਸਨਬਾਨੋ ਚਾ ਟੋਰੀਂ। ਦੋਹਾਂ
 ਅਸਵਾਰ ਕੀਤੇ ਨੇ ਵਿਚ ਸੁਨਹਿਰੀ ਡਲੋ ਉਡੇ ਸੀ ਉਹ ਵਿਚ ਹਵਾ ਦੇ ਦੋਵੇਂ
 ਉਡਨ ਖਟੋਲ। ਜਾਂ ਆ ਪਹੁੰਚੇ ਸ਼ੈਹਰ ਫਾਰਸ ਵਿਚ ਘਰ ਘਰ ਹੋਈ ਸ਼ਾਦੀ।
 ਹਰ ਹਰ ਸ਼ਹਿਰੋ ਸ਼ਾਹ ਬਹਿਰਾਮ ਨੂੰ ਮਿਲੀ ਮੁਬਾਰਕ ਬਾਦੀ ਹੁਸਨਬਾਨੋ ਜਾਂ
 ਦਾਖਲ ਹੋਈ ਅੰਦਰ ਰੰਗ ਮਹਲਾਂ ਪਰੀ ਵਿਆਹ ਆਦੀ ਸ਼ਹਿਰ ਦੇ ਜਗ
 ਵਿਚ ਧੁੰਮੀਆਂ ਗਲਾਂ ਰਾਤ ਦਿਨ ਵਿਚ ਐਸਾ ਖੁਸ਼ੀਆਂ ਸ਼ਾਹ ਬਹਿਰਾਮ
 ਗੁਜਾਰੇ ਅਠੇ ਪਹਿਰ ਇਕੱਠੇ ਖਾਣ ਪੀਵਣ ਯਾਰ ਪਿਆਰੇ।



ਮਿਠਡ ਵੀਹ ਰੂਪਏ ਖਰਚ ਕੇ ਹੁਨਰ ਸਿਖੋ ਤੇ ਦੱਲਤ ਕਮਾਓ

ਹਜ਼ਾਰ ਪਈ ਵੀਹ ਕਮਤ ਵੀਹ ਰੂਪਏ ਤਾਕ ਖਰਚ ਜਮੇਤ

1. ਮੌਤਰ ਮਕੈਨਕ ਤੇ ਡਾਇਵਰੀ ਸਿਖਿਆ	20-00
2. ਟਰੈਗਟ ਗਾਈਡ	20-00
3. ਵੇਡੀਓ ਫਾਈਡ	20-00
4. ਖਗਦ ਸਿਖਿਆ ਤੇ ਦਰਵਸ਼ਾਪ	20-00
5. ਰਸੋਈ ਤੇ ਹਣਵਾਈ ਸਿਖਿਆ	20-00
6. ਇਦਰ ਜਾਲ ਲਿਖਤੀ ਵੱਡ	20-00
7. ਪੇਜਾ ਸੌ ਵਪਾਰ (ਸਾਬਨ ਤੇ ਲ ਸਾਜੀ ਸਮੇਤ)	20-00
8. ਕਟਾਈ ਸਿਲਾਈ ਸਿਖਿਆ	2-00
9. ਹਥ ਉਖਾ ਗਾਈਡ ਤੇ ਜੋਤਸ ਪ੍ਰਬੰਧ	20-00
10. ਵੱਡਾ ਇੰਡੀਲਸ ਟੀਹਰ	20-00
11. ਸਿਵ ਸੇਤੂ ਤੇ ਤ੍ਰੂਮੰਤੂ	20-00
12. ਮੁਰਗੀ ਖਾਨਾ	20-00
13. ਹ ਮੈਨੀਜਮ ਸਿਖਿਆ	20-00
14. ਸਾਧੂ ਦੀ ਚੁਟਕੀ	20-00
15. ਬੰਗਾਲ ਦਾ ਕਾਲਾ ਜਾਲ	20-00
16. ਮੌਹਤੀ ਮੰਤਰ	20-00
17. ਪ੍ਰੇਮ ਪੱਤਰ	20-00
18. ਸੰਅਰ ਬੈਂਤ	20-00
19. ਪੰਜਾਬੀ ਬੰਲੀਆਂ	20-00

ਘਰ ਬੈਠੇ ਚਿੱਠੀ ਭੇਜਕੇ ਵੀ. ਪੀ. ਰਾਹੀਂ ਹਰ ਕਿਸਮ ਦੀਆਂ

ਪੁਸਤਕਾਂ ਮੰਗਵਾਉਣ ਦਾ ਪਤਾ

ਅੰਮ੍ਰਿਤ ਪੁਸਤਕ ਭੰਡਾਰ

ਸਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।